

“ AKĀL SAHĀI ”

A CATALOGUE  
OF  
*PUNJABI AND URDU MANUSCRIPTS*

BY  
KIRPAL SINGH  
Prof. Incharge  
Sikh History Research Department

Published by  
SIKH HISTORY RESEARCH DEPARTMENT,  
KHALSA COLLEGE, AMRITSAR.

1963

PRICE Rs. 6-00 NP.

“ AKĀL SAHĀI ”

A Catalogue of  
Punjabi and Urdu Manuscripts  
in the  
Sikh History Research Department  
*UPTIL MARCH 31, 1963*

By  
KIRPAL SINGH  
Prof. Incharge  
Sikh History Research Department.

**Published by**  
**SIKH HISTORY RESEARCH DEPARTMENT,**  
**KHALSA COLLEGE, AMRITSAR.**  
**1963**

Author : PROF. KIRPAL SINGH

Publisher : PROF. KIRPAL SINGH  
for The Sikh History Research Department  
Khalsa College, Amritsar.

ALL RIGHTS RESERVED


Printers :-  
PIONEER PRESS,  
Hall Bazar, Amritsar.

The Management of the Khālsā College, Amritsar, has been running the Sikh History Research Department since last thirty two years. One of the objectives before this Department was to collect historical material pertaining to the modern history of the Punjāb beginning from 1469 A. D. on-ward.

Since the Punjābi (Gūrmūkhi) has played a significant role in the history and literature of the Punjāb, many manuscripts collected were in Gūrmūkhi. Efforts were made by this Department to secure transcribed or photostat copies of important Gūrmūkhi and Ūrdū Manuscripts pertaining to the history of the Punjāb preserved in other libraries. Thus huge money has been spent in collection of this rare material.

It is gratifying to note that the Government of the Punjāb has provided funds for publication of this catalogue. I hope that it would benefit the public in general and scholars of Punjāb history and Punjābi language in particular.

Professor Kirpāl Singh, Incharge, Sikh History Research Department has taken pains in the accomplishment of this commendable work.



(Colonel Sir Bāntā Singh Kt. CBE.)  
Vice President.  
Khālsā College, Amritsar.

# Foreword

The Khālsā College, Amritsar has been a symbol of cultural and literary renaissance in the Punjāb. The Department of Sikh History Research has done pioneering work in the field of collection of manuscripts. One of the objectives of this Department has ever been to collect material bearing on the history of the Punjāb, especially of the Sikh Period.

Since the study of a particular period and the region cannot be isolated from the general history of the country, the history of the modern Punjāb forms a major part of the history of Indiā and is, therefore, linked with the rise and fall of the Mūghals, the Marāthās and the Pathāns. The material collected in the Sikh History Research Department lies in works written in different languages like Punjābi, Persian, Ūrdū, Hindī, Sanskrit, Marāthī and English. The Gūrmūkhī manuscripts form the most important and rare collection therein.

The fruit of the labour in regard to the collection of Punjābi and Ūrdū manuscripts is before the readers in the shape of their classified catalogue. The important particulars about each manuscript have been given along with their beginnings and colophons. A brief appraisal of every manuscript has also been given detailing its general importance.

I congratulate Shri Kirpāl Singh, the author of this catalogue, whose endeavours have led to the presentation of such a commendable work to the students and scholars of history, languages and literature.

I hope the Sikh History Research Department of the Khālsā College would continue their research activities as heretofore.



(Lāl Singh)

Director General, Languages, Punjāb.  
Patiālā

# Preface

As indexes, calendars and press-lists are essential aids for research in records, the catalogues are indispensable keys to the manuscripts libraries. But for the catalogues the scholars, many a time, are not aware of availability of the source material they need. Hence a catalogue serves as a path-finder to those interested in particular field of study. This catalogue pertains to the historical collection preserved in the Sikh History Research Department, Khālsā College, Amritsar.

The Sikh History Research Department was established in 1930 A.D. The object put before this institution was to conduct researches on the modern history of the Punjāb from 1469 A.D. to date. The results of the researches conducted in this institution have been published from time to time in the form of research monographs, edited manuscripts etc. More than a dozen research publications in English, Persian & Punjābi have been made by this Department out of which the following are important:-

1. Bandā Singh Bahādur (English) by S. Gandā Singh. (out of print.)
2. Mahārājā Ranjit Singh Centenary volume in English (out of print.)
3. Dewān-i-Nānak Shāh-Versified translation in Persian of the Sūkhmani of Gūrū Arjan, manuscript obtained from National Library Paris, with an introduction by S. Umrāo Singh Shergill. (out of print)
4. Jang Nāmāh Qāzi Nūr Mohammad with English translation of the Persian text edited by S. Gandā Singh with an introduction by Sir J. N. Sarkār. (out of print)
5. Dewān Kaurā Mal Bahādur (Punjābi) by S. Gandā Singh. (out of print).
6. History of Khālsā College, Amritsar (English).
7. Maharaja Ālā Singh & His Times (English) by S. Kirpāl Singh with an introduction by Bhāi Sāhib Dr. Vīr Singh.
8. The Biographical sketches of Bhāi Vastī Rām and Bhāi Rām Singh in English by S. Kirpāl Singh with an introduction by Dr. Mohan Singh M.A. Ph. D. Ditt.

9. *Sikhān de Sewā* (Punjābi) a brief account of humanitarian work done by the Sikhs of Calcuttā during the riots of 1947 by Kirpāl Singh with an introduction by Principal Tejā Singh.
10. *Janam Sākhī Srī Gūrū Nānak Dev Ji* (in Punjābi-Gūrmūkhi) by Meharbān (1581-1640) the grandson Guru Rām Dāss, the 4th Guru, edited by S. Kirpāl Singh.
11. A Catalogue of Persian and Sanskrit Manuscripts preserved in the Sikh History Research Department with a brief appraisal of every manuscript by S. Kirpāl Singh. (English).

One of the aims of this department has been to collect data pertaining to the history of the Punjāb and the history of the Sikhs in particular. Efforts were made to collect manuscripts and acquire transcribed copies of the important manuscripts pertaining to the Punjāb history available in other libraries. The photostat copies of some rare manuscripts have also been secured from Indiā Office Library and British Museum, London. All important libraries in Indiā had been searched and material relating to the history of the Punjāb sifted.

Manuscripts collected in Sikh History Research Department are in Persian, Sanskrit, Punjābi (Gūrmūkhi), Ūrdu etc. A catalogue of Persian and Sanskrit Manuscripts was published last year according to the scheme approved by the Ministry of Scientific Research & Cultural Affairs Government of Indiā. This Catalogue of Punjābi and Ūrdū Manuscripts which has been prepared with the financial aid of the Punjāb Government is in the hands of readers. These catalogues contain classified information on various fields of knowledge and have been compiled in English in order to benefit the maximum number of scholars. In transliteration of titles and proper names diacritical marks have been used as approved by the International Congress of Orientalists.

Ever since its establishment persistent efforts have been made by the Sikh History Department to collect Punjābi (Gūrmūkhi) manuscripts from every nook and corner. Photographic copies or transcribed copies of the Hūkam Nāmāhs (Gūrū's letters) have been acquired from very far off places. The photostat copies of *Das-Gur Katha* by Kankan, *Gurmukhi Diary of Maharaja Ranjit Singh* by Rām Singh have recently been acquired from the Public Library, Lāhore, and Punjab University Library, Lāhore respectively. The copies of *Mehmā Parkāsh Vārtik* and *Bansanwali Nāmāh* by Kesar Singh were transcribed from late Dr. Vīr Singh's collection and *Jassā Singh Vinod* was transcribed from the State Library Kapūrthālā.

Of all the recent additions to Punjābi & Ūrdū manuscripts General Shivdev Singh's gift to the Deptt. is most valuable. Beside more than 100 Persian manuscripts (for detail vide my *A Catalogue of Persian & Sanskrit Manuscripts*, page v), General Shivdev Singh donated 82 Gūrmūkhī manuscripts and 6 Ūrdū manuscripts as per details noted below :-

Punjābi Manuscripts :-

S.H.R. No. 2184-2192	9 manuscripts
S.H.R. No. 2194-2195	2 „
S.H.R. No. 2209-2256	48 „
S.H.R. No. 2258-60	3 „
S.H.R. No. 2262-65	4 „
S.H.R. No. 2285-97	13 „
S.H.R. No. 2299-2301	3 „
Total	<u>82</u>

Ūrdū Manuscripts :-

S.H.R. Nos. 2177, 2180, 2183, 2203, 2204, 2286=6 manuscripts.

This gift made a very important addition to our collection. It contained many manuscripts on various subjects like palmistry, medicine, language etc. It also contained works on Vedant Philosophy, Gītā, Janam Sākhī's etc. Bhāi Sehj Singh Sindhī's gift of 23 manuscripts (S.H.R. No. 1573-1595) is also important as it contained anthologies of the verses of the Gūrūs.

The historical records pertaining to the Shiromanī Akālī Dal and Shiromanī Gūrdwarā Parbhandak Committee, Amritsar have been recently collected by S. Prithīpāl Singh who was appointed as Research Assistant in 1955 in this Department.

About half of the Ūrdū manuscripts in the Sikh History Research Department are the transcribed and extracts copies of the district histories which were published just after the first Land Settlement in the later half of 19th century or early twentieth century. A couple of manuscripts deal with various kinds of disputes between native rulers and the British Government,

A manuscript entitled *Twarikh-i-Punjab* has recently been acquired (S.H.R. 2166). It gives a graphic account of Mahārājā Ranjit Singh's rule. It is perhaps the first manuscript in Ūrdū which is so rich with details of the Sikh



ruler. S.H.R. No. 2118 is *Yusaf Zulaikhan* by Hāshan in Punjābi. Since it is in the Persian script, it has been included in Ūrdu manuscripts. It was acquired from the Nawāb of Kunjpurā's collection (for more detail about this collection vide my *A Catalogue of Persian & Sanskrit Manuscripts*, page v).

The classification of Gārmūkhi manuscripts has been a very tough job as many of the manuscripts bound in one volume had not been written on one subject. The chronology of the Sikh Gurus is often given at the end of the anthology of the Guru's verses. The first Vār of Bhāi Gūrdās has often been combined with various other works in the same cover. In this way it was very improper to place such collection containing different manuscripts of different subjects in one category. For this reason every independent part of such collection has been treated as a separate manuscript. For instance where S.H.R. number is not prefixed with A, B, or C etc. it implies that it contains only one manuscripts like, S.H.R. 2295, S.H.R. 1595, S.H.R. 605 S.H.R. 1455, etc. But where the number is prefixed with A,B, or C. etc. it implies that in that cover a number of manuscripts are bound together and each manuscript has been given separate number indicated by A.B.C. etc., like S.H.R. 2300 A, S.H.R. 2300 B, S H.R. 2300 C etc. In case of S.H.R. 2291 D it is clear that this is the fourth manuscript in S.H.R. 2291 as D is the fourth letter.

The S. H. R. 2291 A has got another peculiarity. It contains acrostic form of Punjābi poetry-*Siharfi*. But there are several *Siharfis* in S.H.R. 2291 A and while dealing with each one of them under the subject *Siharfis* each of the *Siharfi* has been numbered separately. Thus S.H R. 2291 A (d) indicates that it is the fourth *Siharfi* in the first manuscript of the volume No. S. H. R. 2291. In the Ūrdu manuscripts there is no such thing. Usually one volume of Ūrdu manuscript contains one manuscript. Efforts have been made to bring out all essential information which a manuscript volume contains.

The total number of manuscripts listed in this catalogue are 287 Punjābi (Gārmūkhi) and 42 Ūrdū including one Punjābi MS. in Persian script.

My thanks and compliments are due to Col. Sir Butā Singh C. B. E. who has been taking keen interest in the affairs of the Sikh History Research Department, to Principal S.B.S. Anand and S. Shām Singh Kapūr for their kind co-operation. I am grateful to Giānī Lāl Singh Ji, Director General Languages

Department who despite of his multifarious engagements agreed to write the foreward of this book. I express my gratitude to my friend Dr. Tāran Singh who helped me in classification of Gūrmūkhi manuscripts, in writing appraisal of manuscripts of religious and literary nature and also gave various suggestions. My thanks are due to Giānī Kartār Singh who assisted me in the preparation of Punjābī manuscripts catalogue, Shri Lachman Dāss Shāiq who assisted me in the preparation of Ūrdū manuscripts catalogue, Prof. G. N. Rāj Gūrū who gave useful suggestions regarding religious manuscripts and finally to M/s. Pioneer Press who have printed this volume after taking lot of pains.

*Kirpal Singh*

Professor Incharge,  
Sikh History Research Department,  
Khālsā College Amritsar.

## ABBREVIATIONS

<b>C.M.</b>	Centimetre.
<b>MS.</b>	Manuscript.
<b>MSS.</b>	Manuscripts.
<b>S.H.R.</b>	Sikh History Research Department, Khālsā College, Amritsar.



## REFERENCE BOOKS

### PUNJABI :-

**Mahakosh** By Bhāi Kāhn Singh Nābhā, Published by Punjābi Department, Patiālā.

**Punjabi, Hath**

**Likhtan di Suchi Vol. I.** Published by Punjābi Department, Patiālā.

**Suchi (Punjabi MSS.)** Sikh Reference Library, Shromanī Gūrdwārā Parbhandak Committee, Amritsar.

### ENGLISH :-

**Dictionary of World Literary Terms** by J. T. Shipley.

**History of Punjabi Literature** by Dr. Mohan Singh.

**History of Hindi Literature** by F. E. Keay.

**Adi Granth** by Dr. E. Trump.

**A Catalogue of Persian and Sanskrit Manuscripts** by Kirpāl Singh

## CONTENTS

A note by Colonel Sir Butā Singh Ji	
Foreword by S. Lāl Singh, Director General Languages, Punjāb	i
Preface by the author	iii
Abbreviations and Reference Books	viii
Punjābī Manuscripts	1
Ūrdū Manuscripts	205
Appendix	237
Errata	251

## PUNJABI MANUSCRIPTS

### SIKH HISTORY

#### BIOGRAPHICAL LITERATURE

- |  |    |
|--|----|
| (a) Biographical literature, Religious | 2  |
| (b) Biographical Literature, General   | 28 |

#### DOCUMENTS

- |                        |    |
|------------------------|----|
| (a) Hūkam Nāmāhs       | 31 |
| (b) Historical Records | 34 |

#### MISCELLANEOUS (MEMOIRS ETC.)

38

### RELIGIOUS LITERATURES

- |  |     |
|--|-----|
| A—Ancient Indian Literatures (Translations and Abridged)                             | 50  |
| B—Bhagat Bāni (Verses of Saints)   | 68  |
| C—SIKH THEOLOGY  |     |
| 1. Scriptures (Adī Granth & Dasam Granth)  | 74  |
| 2. Commentaries and Works of Bhāi Gūrdās etc.  | 96  |
| 3. Raht Nāmāhs   | 105 |
| 4. Persian Transliterations in Gūrmūkhī (Works of<br>Bhāi Nand Lāl and Zafar Nāmāhs) | 112 |
| D—Philosophical Expositions and General  | 117 |

## PANJABI LITERATURE

### A-PANJABI POETRY

1. Bārā Māhā, Calendar Verses	145
2. Qissās, Versified Romances	152
3. Kāfis	150
4. Siharfis-Acrostics	158
5. Kav Sangreh-Anthologies	169

### B-MISCELLANEOUS

(a) Poetics	175
(b) General	179

### MISCELLANEOUS

A-Politics (Translations)	190
B-Predictory Literature	195
C-Medicinal Literature	198

## URDU MANUSCRIPTS

### HISTORY

A-History of the Punjāb	208
B-Memoirs	223
C-Documents	227

### LANGUAGE, LITERATURE AND MEDICINE

A-Language and Literature	230
B-Medicine	236

## APPENDIX

### APPENDIX-I

List of Research Papers in Punjābī in the Sikh History Research Department	238
---	-----

### APPENDIX-II

A Sketch in Ūrdū Samādh Mahārāni Jind Kaur at Nāsik	238
--	-----

### APPENDIX-III

Alphabetical catalogue of Punjābi Manuscripts	239
---	-----

### APPENDIX-IV

Author-catalogue of Punjābi Manuscripts	244
---	-----

### APPENDIX-V

Title-Author catalogue of Ūrdū Manuscripts	249
--	-----

# Punjabi Manuscripts

# SIKH HISTORY

# 1—Biographical Literature (Religious)

**S.H.R. : 1590**

*Title* : Bhagat Mālā—Sikhān di Bhagat Mālā.

*Author* : Bhāi Mānī Singh

*Size* : 14 × 10 C. M.

*No. of Folios* : 269      *Lines per page* : 9      *Letters per Line* : 17 to 21

*Condition* : Very old. Incomplete.

ੴ ਸਤਿਗੁਰ ਪ੍ਰਸਾਦਿ ॥

*Beginning* :—ਸਾਖੀ ਭਾਈ ਗੁਰਦਾਸ ਜੀ ਕੀ ਵਾਰ ਯਾਰਵੀਂ ਸਿਖਾਂ ਦੀ ਭਗਤ ਮਾਲਾ

ਏਕ ਸਮੇਂ ਭਾਈ ਮਨੀ ਸਿੰਘ ਜੀ ਥੀ ਸਿਖਾਂ ਅਰਦਾਸ ਕੀਤੀ ਜੁ ਭਾਈ ਗੁਰਦਾਸ ਜੀ ਨੇ ਜੁ ਸਿਖਾਂ ਦੇ ਪਰਥਾਇ ਵਾਰ ਕੀਤੀ ਹੈ। ਤੇ ਸਭ ਦੇ ਸਿਖਾਂ ਦੇ ਨਾਮ ਲਿਖੇ ਹਨ। ਉਨ੍ਹਾਂ ਦੀਆਂ ਰਹਿਤਾਂ ਤੇ ਕਰਤੂਤਾਂ ਅਸਾਨੂੰ ਮਲੂਮ ਕਰਾਵੇ ਜੁ ਅਸੀਂ ਭੀ ਜਾਣੀਏ ਜੁ ਸਿਖਾਂ ਦੀਆਂ ਐਸੀਆਂ ਵਰਤਣਾ ਹੁੰਦੀਆਂ ਹਨ। ਅਸਾਨੂੰ ਭੀ ਰੀਸ ਆਵੇ। ਤਾਂ ਭਾਈ ਮਨੀ ਸਿੰਘ ਹੋਰਾਂ ਵਚਨੁ ਕੀਤਾ ਜੁ ਤੁਸਾਂ ਭਲਾ ਪਰਉਪਕਾਰ ਦਾ ਵਚਨੁ ਕੀਤਾ ਹੈ।

*End* :—ਜਿਨ੍ਹਾਂ ਵਿਕਾਰਾਂ ਥੀ ਮੁਖ ਫੇਰ ਕੇ ਸ਼ਬਦ ਵਲ ਕੀਤਾ ਹੈ ਸੋ ਗੁਰਮੁਖ ਹੋਨਿ। ਸੋ ਉਤਮ ਵਰਨ ਹੈ ਜਿਨ੍ਹਾਂ ਗੁਰਾਂ (ਦੇ ਸ਼ਬਦ ਵਲ ਧਿਆਨ .....)

Primarily this manuscript is a commentary of the 11th Vār of Bhāi Gūrdās. It contains a very brief account of the lives of prominent Sikhs who lived during the time of the first sikh Gūrūs from 1469 to 1645 A.D. The names of places to which they belonged have also been given.

This manuscript was first published in 1912 A. D. by the Khālsā Samāchār, Amritsar. But this copy appears to be more comprehensive as it contains more Sākhīs than the printed one which only contains 139 Sākhīs. The last page of this manuscript was missing and some body has re-written it.

It is one of the most important prose works of the 18th. Century.

Also vide page 374-376 catalogue of Punjabi mss. published by language Deptt. Patiala in Punjabi.

**S.H.R. : 2295**

*Title* : Bhagat Mālā—Sikhān di Bhagat Mālā.

*Author* : Bhāi Mani Singh.

*Size* : 16 × 11 C. M.

*No. of Folios* : 349      *Lines per Page* : 7      *Letters per Line* : 20

*Condition* : Old, pages at places worm - eaten, written in good hand within marginal lines. Complete.



ੴ ਸਤਿਗੁਰ ਪ੍ਰਸਾਦਿ ॥

*Beginning* :—ਸਾਖੀ ਭਾਈ ਗੁਰਦਾਸ ਜੀ ਦੀ ਵਾਰ ਯਾਰਵੀਂ ਸਿਖਾਂ ਦੀ ਭਗਤ ਮਾਲਾ । (ਵੇਖੋ ਅਰੰਭ S. H. R. 1590 & 2300 D )

*End* :—ਜਿਨਾਂ ਵਿਕਾਰਾਂ ਥੀ ਮੁਖ ਫੇਰ ਕੇ ਸਬਦ ਵਲ ਕੀਤਾ ਹੈ । ਸੋ ਗੁਰਮੁਖ ਹੈਨ । ਸੋ ਉਤਮ ਵਰਨ ਹੈ । ਜਿਨਾਂ ਗੁਰਾਂ ਦੇ ਸਬਦ ਵਲ ਧਿਆਨੁ ਨਹੀਂ ਕੀਤਾ । ਸੋ ਮਨਮੁਖ ਹੈਨ । ਸੋ ਨੀਚ ਹੈਨ । ਜਿਨਾਂ ਦਾ ਦੇਹ ਦੇ ਰਸਾਂ ਵਲ ਧਿਆਨੁ ਹੈ ਸੋ ਤਾਂ ਦੇਹ ਅਨਿਤ ਹੈ । ਤੇ ਵਾਸਤਵ ਬੀੜਾ ਸੋ ਹੁੰਦਾ ਹੈ । ਸੋ ਪਾਨ ਕਥ ਸੁਪਾਰੀ ਚੂਨਾ ਆਪਣੇ ਰੰਗਾਂ ਨੂੰ ਛਡਦਾ ਹੈ । ਤਾ ਲਾਲ ਰੰਗੁ ਉਸ ਦਾ ਹੁੰਦਾ ਹੈ । ਤੈਸੇ ਜੋ ਸਿਖ ਆਪਣਾ ਅਭਿਮਾਨੁ ਕਿਰਿਆ ਛਡਦੇ ਹੈਨ । ਸੋਈ ਗੁਰਮੁਖ ਹੁੰਦੇ ਹੈਨ । ੧੬੦ । ਬੋਲਹੁ ਭਾਈ ਵਾਹਿਗੁਰੂ ਸਾਖੀਆਂ ਪੂਰੀਆਂ ਹੋਈਆਂ । ਸਮਾਪਤ ਮਸਤੁ ਸੁਭ ਮਸਤੁ । ਸਾਖੀਆਂ ਦਾ ਤਤਕਰਾ ।..... ਇਕ ਸੋ ਤੇ ਸਠਿ ਸਾਖੀਆਂ ਪੂਰੀਆਂ ਹੋਈਆਂ । ਬੋਲਹੁ ਭਾਈ ਵਾਹਿਗੁਰੂ ਜੀ ਕੀ ਫਤੇ ਹੈ ।

**S.H.R. : 2300 D**

*Title* : Bhagāt Māl Sikhān dī

*Author* : Kirpā Rām

*Size* : 35 × 22 C. M.

*No. of Folios* : 83

*Lines per Page* : 15

*Letters per Line* : 40

*Condition* : Old, at places pages worm - eaten, headings in red. Complete.

*Names of the parts with Pages* : Continued in S.H.R. 2300 i. e. From 251 to 333

ੴ ਸਤਿਗੁਰ ਪ੍ਰਸਾਦਿ ॥

*Beginning* :—ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ । ੧ । ਸ੍ਰੀ ਸਤਿਗੁਰ ਪ੍ਰਸਾਦਿ । ਸਾਖੀ ਭਾਈ ਗੁਰਦਾਸ ਜੀ ਕੀ ਵਾਰ ਯਾਰਵੀਂ ਸਿਖਾਂ ਦੀ ਭਗਤ ਮਾਲਾ ।

*End* :—ਜਿਨਾਂ ਵਿਕਾਰਾਂ ਥੀ ਮੁਖਿ ਫੇਰਿ ਕੇ ਸਬਦ ਵਲਿ ਕੀਤਾ ਹੈ । ਸੋ ਗੁਰਮੁਖਿ ਹੈਨਿ । ਸੋ ਉਤਮ ਵਰਨ ਹੈਨਿ । ਜਿਨਾਂ ਗੁਰਾਂ ਦੇ ਸਬਦਿ ਵਲਿ ਧਿਆਨੁ ਨਹੀਂ ਕੀਤਾ ਤੇ ਸੋ ਮਨਮੁਖਿ ਹੈਨ । ਸੋਈ ਨੀਚ ਹੈਨਿ । ਜਿਨਾਂ ਦਾ ਦੇਹ ਦੇ ਰਸਾਂ ਵਲਿ ਧਿਆਨੁ ਹੈ । ਸੋ ਤਾ ਦੇਹ ਅਨਿਤ ਹੈ । ਤੇ ਵਾਸਤਵ ਬੀੜਾ ਹੁੰਦਾ ਹੈ । ਸੋ ਪਾਨਿ ਕਥਿ ਸੁਪਾਰੀ ਚੂਨਾ ਆਪਣੇ ਰੰਗਾਂ ਨੂੰ ਛਡਦਾ ਹੈ । ਤਾ ਲਾਲ ਰੰਗੁ ਉਸਦਾ ਹੁੰਦਾ ਹੈ । ਤੈਸੇ ਜੋ ਸਿਖ ਆਪਣਾ ਅਭਿਮਾਨੁ ਕਿਰਿਆ ਦਾ ਛਡਦੇ ਹੈਨਿ । ਸੋਈ ਗੁਰਮੁਖਿ ਹੁੰਦੇ ਹੈਨਿ । ੧੪੩ । ਬੋਲਹੁ ਭਾਈ ਜੀ ਵਾਹਿਗੁਰੂ ਸਾਖੀਆਂ ਪੂਰੀਆਂ ਹੋਈਆਂ । ਸਮਾਪਤੁ ਮਸਤੁ ਸੁਭ ਮਸਤੁ ॥ ੧ ॥

S.H.R. : 1595

Title : Bhagat Māl kā Tikā

Author : Kirpā Rām

Size : 24 × 13 C.M.

No. of Folios : 158

Lines per Page : 12

Letters per Line : 35

Name of Scribe : Bh. Mahān Singh

Date of Compilation : 1839 A. D.

Condition : O d, written in good hand within marginal lines.

ੴ ਸਤਿਗੁਰ ਪ੍ਰਸਾਦਿ ॥

Beginning :—ਓਅੰ ਸੁਸ੍ਰੁਤ ਸ੍ਰੀ ਗਣੇਸਾਯਨਮ ਅਥ ਭਕਤ ਮਾਲ ਭਾਖਾਸ ਟੀਕਾ ਲਿਖਯਤੇ ॥

ਅਥ ਟੀਕਾ ਕਰਤਾ ਕੋ ਮੰਗਲ ਚਰਨਾ ਤਥਾ ।

ਕਬਿਤ । ਟੀਕਾਕਾਰ ਪ੍ਰੇਦਾਰ ।

ਮਹਾ ਪ੍ਰਭੂ, ਕ੍ਰਿਸਨ ਚੈਤੰਨ ਮਨ ਹਰਨ ਜੂ ਕੇ ਚਰਨ ਕੋ ਧਿਆਨ ਮੇਰੇ ਮੁਖ ਗਾਈਐ ॥

ਤਾ ਹੀ ਸਮੈ ਨਾਭਾ ਜੂਨੈ ਆਗਯਾ ਦਈ ਲਈ ਧਾਰ ਟੀਕਾ ਵਿਸਤਾਰ ਭਕਤ ਮਾਲ ਕੋ ਸੁਨਾਈਐ ॥

End :—ਪੋਥੀ ਲਿਖੀ ਸ੍ਰੀ ਅੰਮ੍ਰਿਤਸਰ ਜੀ ਵਿਚ ਭਾਈ ਮਾਹਾ ਸਿੰਘ ਸੰਤਹ ਕੀ ਕ੍ਰਿਪਾ ਕਟਾਖਿ ਕਵਿ ।  
ਕਤਕੋ ਉਣਤ ਵੀਰਵਾਰ ਪੋਥੀ ਸਮਾਪਤੰ । ਸੰਮਤ ੧੮੯੬ ਵਿਚ । ਹੋਰ ਹਥ ਜੋੜਨੇ ਲਖਾਰੀ ਨੂੰ ਸੁਖਾਲੀ  
ਗੁਰੂ ਚਿਤ ਆਵੈ । ਭੁਲ ਚੁਕ ਬਖਸਣੀ । ਪੜਦੇ ਸੁਣਦੇ ਸੁਬਤ ਲਾਹਿਵਰ ਹੋਨਿ । ਸ੍ਰੀ ਰਾਮ ਸ੍ਰੀ  
ਰਾਮ ..... ਹਰੇ ਹਰੇ ।

The author of "Bhagat Māl" was Nārain Dāss, also known as "Nabhāji". He was born in Gwalior in 1543 A. D. Bhagat Māl became so famous a work that its commentaries were written by several writers.

This manuscript contains the commentary by Kirpā Rām. It is in poetry. It gives biographical sketches of various saints.

S.H.R. : 1797 A

Title : Das Gūr Kathā

Author : Kavi Kankan

Size : 16 × 14 C. M.

No. of Folios : 32

Lines per page : 12 & 13

Letters per Line : 18

Condition : Photostat, copy brought from Public Library Lāhore (Pakistan).  
Complete.

ੴ ਸਤਿਗੁਰ ਪ੍ਰਸਾਦਿ ॥

Beginning .—ਅਥ ਕਵਿ ਕੰਕਨ ਕ੍ਰਿਤ ਸੰਖੇਪਤੇ ਦਸ ਗੁਰੁ ਕਥਾ ।

ਚੋਪਈ

ਸ੍ਰੀ ਗੁਰੂ ਬਪਏ ਕਰਤਾਰਾ । ਨਾਨਕ ਰੂਪ ਧਰਾ ਸੰਸਾਰਾ ।

ਏਕੈ ਰੂਪ ਅਨੂਪ ਸਰੂਪਾ । ਦੇਵੀ ਦੇਵ ਚਹਤ ਜਿਹ ਭੂਪਾ ॥ ੧ ॥  
 ਸਗਲ ਭਵਨ ਕਾ ਤਾਰਕ ਜਾਨੋ । ਸੰਤ ਸਰੂਪ ਪਰਮਾਤਮ ਮਾਨੋ ।  
 ਕੇਵਲ ਪ੍ਰੇਮ ਕੀ ਖਾਨ । ਨਾਨਕ ਰੂਪ ਧਰਾ ਜਗ ਆਨ ।

*End:—*

ਦੋਹਾ

ਦਸ ਰੁਦ੍ਰ ਪਾਛੇ ਭਏ ਹਨੂ ਇਕਾਦਸ ਜਾਨ । ਤਿਉ ਪੀਛੇ ਦਸ ਗੁਰਨ ਤੇ ਸਿਖ ਜਾਨੁ ਹਨਮਾਨ ।੨੩੨।  
 ਜੇਤਾ ਬਲ ਹਨਵੰਤ ਮੈ ਸੁਈ ਪੰਥ ਕੇ ਮਾਹਿ । ਕਵਿ ਕੰਕਨ ਬੀਚਾਰ ਕਹੁ ਯਾ ਮੈ ਸੰਕਾ ਨਾਹਿ ।੨੩੩।  
 ਸੁਨੈ ਸੁਨਾਵੈ ਮਨੁ ਧਰੈ ਗੁਰ ਕੀ ਕਥਾ ਅਨੰਤ । ਤਾ ਕੋ ਮੁਕਤ ਸਦਾ ਕਹੈ ਬਰੋ ਬਰੋ ਮੁਹਿ ਕੰਤ ।੨੩੪।  
 ਸ੍ਰੀ ਵਾਹਿਗੁਰੂ ॥ ਰਾਮਾ ।

It is the photostat copy of Manuscript no. 1797 preserved in the Punjab Public Library, Lāhore (Pākistān). It was acquired by the Sikh History Research Department in 1956 A.D.

It is metrical account of the ten Gūrūs written by Kankan who was the court poet of Guru Gobind Singh. At the end of it there has been given a Rahtnāmāh vide S.H.R. 1797 B.

**S.H.R. : 2300 C**

*Title :* Giān Ratnāwli

*Author :* Bhāi Mani Singh Ji

*Size :* 35 × 22 C. M.

*No of Folios :* 1-250

*Lines per Page :* 15

*Letters per Line :* 38

*Date of Compilation :* 1834 A.D.

*Condition :* Old, at places, pages worm - eaten, headings in red, beautifully written within marginal lines.

ੴ ਸਤਿਗੁਰ ਪ੍ਰਸਾਦਿ ॥

*Beginning :—*ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥  
 ਨਾਮ ਸਭ ਦੇਵਾ ਦਾ ਦੇਵ ਹੈ । ਕੋਈ ਦੇਵੀ ਨੂੰ ਮਨਾਵਦਾ ਹੈ । ਕੋਈ ਸਿਵ ਨੂੰ ਕੋਈ ਗਣੇਸ਼ ਨੂੰ ਕੋਈ ਹੋਰੁ  
 ਦੇਵਤਿਆ ਨੂੰ । ਗੁਰੂ ਕੇ ਸਿਖ ਸਤਿਨਾਮ ਨੂੰ ਅਰਾਧਤੇ ਹੈਨਿ । ਜਿਸ ਕਰ ਸਭ ਵਿਘਨ ਨਾਸ ਹੋਦੇ ਹੈਨ । ਤਾ ਤੇ  
 ਸਤਿਨਾਮੁ ਕਾ ਮੰਗਲਾ ਚਾਰ ਆਦਿ ਰਖਿਆ ਹੈ ।

*End :—*ਬੋਲਹੁ ਭਾਈ ਵਾਹਗੁਰੂ ਧੰਨ ਗੁਰੂ ਸਤਿਗੁਰੂ ਜਨਮ ਸਾਖੀ ਸੰਪੂਰਨ ਹੋਈ । ਭਾਈ ਮਨੀ ਸਿੰਘ ਜੀ  
 ਕੀਤੀ । ਸੰਮਤ ੧੮੯੧ ਮਹੀਨਾ ਕਾਤਿਕ ਦਿਨ ਗਏ ਪੰਜ ਆਦਿਤ ਵਾਰ ਪੋਥੀ ਸੰਪੂਰਨ ਭਈ । ਗੁਰੂ ਸਾਹਿਬ  
 ਜੀ ਸਹਾਇ ਹੋਵੈ । ਅਖਰੁ ਸੋਧਿ ਪੜਨਾ ਭੁਲਿ ਚੁਕਿ ਬਖਸਣੀ ਭਾਈ ਸਿਖੋ ਮਾਨਸਿ ਜਨਮਿ ਭੁਲਾ ਹੋਇਆ ਹੈ ।  
 ਅਭੁਲ ਗੁਰੂ ਸਚਾ ਪਾਤਿਸਾਹੁ ਹੈ । ਜਨਮ ਮਾਨਸਿ ਦਾ ਦੁਰਿਲੰਭਿ ਹੈ ਬਿਰਥਾ ਨਹੀ ਗਵਾਂਵਣਾ । ਨਾਮ ਜਪਨਾ  
 ਸਾਧਾ ਸੰਤਾ ਦੀ ਟਹਿਲ ਕਰਣੀ । ਗੁਰੂ ਗੁਰੂ ਜਪਣਾ ਜਨਮ ਸਵਾਰਨਾ । ਜੋ ਕੋਈ ਨਾਮੁ ਜਪੈਗਾ ਸੋ ਨਿਹਾਲ

ਹੋਵੇਗਾ । ਸਤਿ ਕਰਿ ਮੰਨਣਾ । ਰਾਮ । ਰਾਮ ।.....ਰਾਮ ਸਤਿ ।

ਸੰਮਤ ਸਹੰਸ ਇਕ ਆਠ ਸੌ ਨਉ ਦਾਹੇ ਇਕ ਮਾਨਾ ।  
ਕਾਤਿਕ ਵਦਿ ਥਿਤ ਦੂਜ ਕੋ ਪੋਥੀ ਪੂਰਨ ਜਾਨਾ ।

Its first page has been beautifully decorated like the first pages of manuscript copies of the *Ādi Granth*. It was transcribed during the first half of 19th Century viz during the Sikh rule in the Punjāb. This manuscript has been printed and there does not much difference in the printed copy and this manuscript.

It contains the commentary on the first *Vār* by *Bhāi Gūrdās Bhallā*. Since the original text contains the biographical accounts of *Gūrū Nānak*, this commentary is also named as the *Janam Sākhi* of *Gūrū Nānak*.

Its author is *Bhāi Mani Singh* who had been a great Sikh of his times viz first half of 18th century. It is one of the most important works of 18th century. According to *Bhāi Karm Singh* it was written in 1733 A.D.

**S.H.R. : 1440**

*Title* : *Giān Ratnāwali (Janam Sākhi Sri Gūrū Nanāk)*

*Author* : *Bhāi Mani Singh Ji*

*Size* : 22 × 16 C.M.

*No. of Folios* : 406

*Lines per Page* : 13

*Letters per Line* : 25

*Date of Compilation* : 1838 A.D.

*Condition* : Old, written in beautiful hand writing, within beautiful marginal lines, headings given in red. Complete.

*Beginning* :-ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਾਦਿ । ਨਾਮ ਸਭ ਦੇਵਾ ਕਾ ਦੇਵ ਹੈ । ਕੋਈ ਦੇਵੀ ਨੂੰ ਮਨਾਵਤਾ ਹੈ । ਕੋਈ ਸਿਵ ਨੂੰ ਕੋਈ ਗਣੇਸ ਨੂੰ ਕੋਈ ਹੋਰ ਦੇਵਤਿਆਂ ਨੂੰ । ਗੁਰੂ ਕੇ ਸਿਖ ਸਤਿਨਾਮੁ ਨੂੰ ਅਰਾਧਤੇ ਹੈਨ । ਜਿਸ ਕਰਿ ਸਭ ਵਿਘਨ ਨਾਸ ਹੋਏ ਹੈਨ । ਤਾਂ ਤੇ ਸਤਿਨਾਮੁ ਕਾ ਮੰਗਲਾਚਾਰ ਆਦਿ ਰਖਿਆ ਹੈ ।

*End* :-

ਸਲੋਕ

ਸਾਸਿ ਸਾਸਿ ਹਰਿ ਸਿਮਰੀਐ ਬਿਰਥਾ ਸ੍ਰਾਸ ਨ ਖੋਇ ।  
ਕਿਆ ਜਾਣਾ ਇਸ ਅੰਤ ਕਾ ਏਹੀ ਸ੍ਰਾਸ ਮਤ ਹੋਇ ।

ਵਾਹਿਗੁਰੂ ਜੀ ਕੀ ਫਤੇ ਹੈ । ਗੁਰੂ ਗੁਰੂ ਗੁਰੂ ਗੁਰੂ ਸਤਿ । ਪੋਥੀ ਲਿਖੀ ਸ੍ਰੀ ਅੰਮ੍ਰਿਤਸਰ ਜੀ ਵਿਚ ।  
ਸੰਮਤ ੧੮੯੫ ਮਿਤੀ ਫਗਣ ਸੁਦੀ ਅਸਟਮੀ ੮ ॥

ਦਸਖਤ ਲਿਖਾਰੀ ਦੇ

In an appendix at the end of this manuscript a very brief account of the Sikh *Gūrūs* and their dates of death have been recorded.

## S.H.R. : 2306

*Title* : Gosht Bābā Nānak

*Size* : 23 × 15 C.M.

*No. of Folios* : 235

*Lines per Page* : 16

*Lettrrs per Lines* : 16

*Condition* : Very old, written in running hand within marginal Lines, worm eaten and most of its folios are worn out especially at the ends. Incomplete.

*Beginning* :—ਐਸੀ ਭਈ ਜਿ ਓਇ ਗ੍ਰਹਸਤ ਹੀ ਮਹਿ ਰਹੇ ਅਰੁ ਪਰਮੇਸੁਰ ਜੀ ਕਉ ਮਿਲੇ ਕਿਉ ਜੋ ਸਤਿਗੁਰੁ ਉਸ ਕਉ ਗਿਆਨੁ ਉਪਦੇਸ ਕੀਆ । ਤਿਸੁ ਗੁਰੁ ਕੇ ਗਿਆਨਿ ਕਰਿ ਕਰਿ ਬਾਹਰੁ ਤੇ ਸਭਨਹੁ ਸਾਥਿ ਖਚਤਿ ਰਹੇ ਜੁੜੇ ਹੋਏ । ਕਿਸੀ ਕਉ ਕਹੇ ਜੋ ਤੂ ਮੇਰਾ ਭਾਈ ਹੈ ਤੁਝ ਕਉ ਮੇਰੇ ਜੀਅ ਕਾ ਪਿਆਰ ਹੈ । ਕਿਸੀ ਕਉ ਕਹੇ ਜੋ ਤੂ ਮੇਰਾ ਬੇਟਾ ਹੈ । ਅਰੁ ਮਾਤਾ ਪਿਤਾ ਕਉ ਕਹੇ ਜੀ ਮੈ ਤੁਮਾਰਾ ਬਾਲਕਾ ਹਾਂ ।

*End* :—ਅਬ ਪੰਜੀਹਵੀ ਗੋਸਟਿ ਚਲੀ ਸ੍ਰੀ ਸਤਿਗੁਰੂ ਬਾਬੇ ਨਾਨਕਿ ਜੀ ਕੀ । ਏਕ ਦਿਨਿ ਗੁਰੂ ਬਾਬਾ ਨਾਨਕ ਪੰਜਾਬ ਕੀ ਧਰਤੀ ਨਗਰਿ ਕਰਤਾਰਿ ਪੁਰਿ ਬੈਠਾ ਥਾ ਅਰੁ ਇਕਿ ਗੋਬਿੰਦਿ ਲੋਕ ਆਇ ਗਏ ਸੋ ਤਿਨਹੁ ਕਹਿਆ ਜੋ ਰਾਮ ਰਾਮ ਗੁਰੂ ਬਾਬਾ ਨਾਨਕੁ ਜੀ ਰਾਮੁ ਰਾਮੁ । ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜੋ ਸਤਿ ਰਾਜਾਰਾਮੁ ਆਵਹੁ ਜੀ ਗੋਬਿੰਦ ਲੋਕਹੁ ਜੀ ਬਲਿਹਾਰਿ ਜਾਉ ਰਾਮ ਜੀ ਕੇ ਨਾਮ ਉਪਰਹੁ ।

This is one of the oldest manuscripts preserved in the Sikh History Research Department. Most of the pages are worm-eaten. Its way of writing is also peculiar as the writer does not use vowel 'ā' but only uses a dot to denote this vowel sound. Evidently it was the old style of writing Gurmūkhī.

It contains like all old manuscripts both prose and poetry. The subject is the dialouges of Guru Nānak and exposition of his hymns by some follower of Bābā Meharbān. Unfortunately this manuscript is incomplete both from the beginning as well as from the end.

It gives the details of life of Gūrū Nānak at Kartārpūr and explains the works of the Gūrū. It also contains the poems of Meharbān (1581–1640A.D.) and his son Harji.

## S.H.R. : 651

*Title* : Gurbilās Pādshāi Chhevin

*Author* : Bhāi Gurmūkh Singh & Bhāi Darbārā Singh

*Size* : 22 × 13 C.M.

*No. of Folios* : 472

*Lines per Page* : 23

*Letters per Line* : 21

*Date of Compilation* : 1844 A.D.

*Condition* : Old, written in beautiful hand, within marginal lines, headings given red. Complete.

੧ ਓ ਸਤਿਗੁਰ ਪ੍ਰਸਾਦਿ ॥

*Beginning* :—ਸ੍ਰੀ ਭਗੋਤੀ ਜੀ ਸਹਾਇ । ਅਥ ਗੁਰ ਬਿਲਾਸ ਗ੍ਰਿਥ ਲਿਖਯਤੇ ।

ਛਪੇ ਛੰਦ ।

ਪ੍ਰਿਥਮ ਬੰਦ ਪਾਰਬ੍ਰਹਮ ਗੁਰੂ ਨਾਨਕ ਸੁਖ ਸਾਗਰ ।  
ਦਸਮ ਗੁਰੂ ਕੇ ਚਰਨ ਕਮਲ ਬੰਦੋ ਗੁਣ ਆਗਰ ।  
ਬਹੁਰ ਬੰਦਿ ਸਭਿ ਸੰਤ ਨਿਤ ਅਵਤਾਰ ਧਾਰਿ ਹਰਿ ।  
ਅਖਰ ਦਾਤਾ ਗੁਰੂ ਗਿਰਾ ਪਗ ਪਰੋ ਜੋਰ ਕਰਿ ।  
ਇਹੀ ਦਾਨ ਦੀਜੈ ਪ੍ਰਭੂ ਹਰਿ ਗੋਬਿੰਦ ਗੁਰ ਜਸ ਕਰਨ ।  
ਬਿਮਲ ਬੁਧ ਦੇਹੁ ਕ੍ਰਿਪਾ ਕਰਿ ਪਰਯੋ ਦਾਸ ਕਵਿ ਤੁਮ ਸਰਨ ।

*End* :—

ਮਾਗੋ ਬਰੁਸ ਬਸੰਤ ਤੇ ਮੋਕੋ ਦਾਸੁ ਪਛਾਨ ।  
ਦੈ ਅਸੀਸ ਮਮ ਦਾਸ ਕੋ ਸਿਦਕ ਗੁਰੂ ਪਗ ਧਯਾਨ । ੬੬੬ ।  
ਬਾਰ ਬਾਰ ਮੋਰੀ ਬਿਨੈ ਸੰਤ ਸਦਾ ਬਰਦਾਇ ।  
ਕਿੰਕਰ ਆਪਣਾ ਜਾਨ ਕੈ ਕੀਜੋ ਅੰਤ ਸਹਾਇ । ੬੬੭ ।

ਇਤ ਸ੍ਰੀ ਗੁਰ ਬਿਲਾਸ ਸ੍ਰੀ ਗੁਰੂ ਹਰਿ ਗੋਬਿੰਦ ਜੀ ਜੋਤੀ ਜੋਤ ਸਮਾਏ ! ਬਰਨਨੰ ਨਾਮੁ ਇਕੀਸਵੇਂ ਧਯਾਇ ਸਮਾਪਤ ਮਸਤੁ ਸੁਭ ਮਸਤੁ ॥ ੨੧ । ਸੰਮਤ ੧੭੭੫ ਹੋਈ । ਸੰਮਤ ੧੯੦੧ ਮਹੀਨਾ ਪੋਹ ੧੨ ਮੰਗਲ ਸੰਪੂਰਨੰ ।

ਦੋਹਰਾ

ਅਫਰ ਮਾਤ੍ਰਾ ਜੇ ਭੁਲੈ ਤੁਮ ਹੀ ਲੇਹੁ ਸਵਾਰ ॥  
ਹਮ ਕੋ ਦੋਸੁ ਨ ਦੀਜੀਏ ਹਮ ਖਿਨ ਖਿਨ ਭੁਲਨਹਾਰ ॥

It is the metrical account of the Sixth Gūrū.

According to Bhāi Kāhn Singh, Nābhā this manuscript was compiled by two persons—Bhāi Gurmūkh Singh and Darbārā Singh and it was completed about 1843 A.D. The date of compilation quoted in this manuscript is wrong.

It has got twenty one chapters dealing with the following—birth of the Gūrū, childhood, education, compilation of the Adi Granth, marriage of the Gūrū—martyrdom of Gūrū Arjan, account of Akāl Takhat, Battle of Amritsar, marriage of Bībī Vīro, Kaulān, death of Bābā Būdhā marriage of Suraj Mal, deaths of Bhāi Gurdāa, Bābā Budhā and the Gūrū.

If Bhāi Kāhn Singh's assertion is accepted this manuscript is one the earliest copies as it is dated one year after its compilation viz 1844 A.D.

It has also been published.

S. No. 10

S.H.R. : 2297

Title : Gurbilās Pātshāhī Dasvīn

Size : 24 × 18 C.M.

No. of Folios : 329

Lines per Page : 21

Letters per Line : 18

Name of Scribe : Amar Singh

Date of Transcription : 1838 A.D.

Condition : Old, pages at places worm - eaten, written in beautiful hand, headings given in red. Complete.

Beginning :-

ੴ ਸਤਿਗੁਰ ਪ੍ਰਸਾਦਿ ॥

ਅਥ ਸ੍ਰੀ ਗੁਰ ਬਿਲਾਸ ਲਿਖਯਤੇ । ਪਾਤਿਸਾਹੀ ਦਸਵੀ ਕੇ ਚਰਿਤ੍ਰ ।

ਦੋਹਰਾ

ਸਗਲ ਬਿਘਨ ਅਘ ਹਰਨ ਕੋ ਤਿਮਰ ਤਪਤ ਅਗਿਆਨ ।

ਗੁਰ ਨਾਨਕ ਗੋਬਿੰਦ ਬਿਨੁ ਅਵਰ ਨ ਜਗ ਮੈ ਆਨ । ੧ ॥

End :-

ਦੋਹਰਾ

ਇਹਿ ਬਿਧਿ ਤਿਨ ਸਮਝਾਇ ਕਰਿ ਬਿਬਿਧਿ ਕਥਾ ਕਰਤਾਰ ।

ਅਲੋਪ ਭਏ ਤਿਹ ਠੋਰੁ ਮੈ ਉਨ ਕੀ ਦ੍ਰਿਸਟਿ ਅਗਾਰ ॥ ੪੬ ॥

ਗੁਨ ਗਾਵਤ ਗੁਰਦੇਵ ਕੇ ਦਿਬ ਰੂਪ ਉਰਧਾਰਿ ॥

ਆ ਪ੍ਰਾਪਤਿ ਭਏ ਨਗਰ ਮਹਿ ਬਾਜ ਬਜਾਵਤ ਚਾਰ ॥ ੪੭ ॥

ਇਤਿ ਸ੍ਰੀ ਗੁਰ ਬਿਲਾਸ ਸਾਖੀ ਬਾਲੇ ਰਾਇ ਜਨ ਵਾਰੇਸੂਰ ਕੀ ਬਰਨਨੰ । ਨਾਮ ਇਕਤੀਸੇ ਧਿਆਇ ਸਮਾਪਤੰ ।

ਦੋਹਰਾ

ਪੋਥੀ ਸੰਪੂਰਨ ਭਈ ਗੁਰ ਬਿਲਾਸ ਕੀ ਜਾਨ ।

ਸੰਮਤ ਤਤ ਅਰ ਨਿਧ ਕਹਿ ਬਸ ਸਸ ਬਹੁਰ ਬਖਾਨ । ੧ ।

ਪਰਸ ਰਾਮ ਕੀ ਪੁਰੀ ਮੈ ਅਧ ਮਾਸ ਕੇ ਮਾਹਿ ।

ਅਮਰ ਸਿੰਘ ਸਿਰਦਾਰ ਜੀ ਜਲੇ ਵਾਸੀ ਜਾਹਿ । ੨ ।

ਤਾਸ ਜਤਾਤ ਸੁ ਜਾਨੀਏ ਰਾਮ ਸਿੰਘ ਤਾ ਨਾਮ ।

ਪੁਸਤਕ ਤਾਹਿ ਲਿਖਾਯੋ ਗੁਰ ਬਿਲਾਸ ਸੁਖਧਾਮ । ੩ ।

This copy was transcribed in 1838 A.D. by Amar Singh at the instance of Ram Singh.

It is a metrical account of the 10th Gūrū's life.

The author Bhāi Sūkhā Singh was an inhabitant of Anandpur Sāhib and the Granthi of Keshgarh Sāhib. He was therefore most intimately connected with the tract where Gūrū Gobind Singh's career was played. This

manūscript was compiled in 1854 B. K. or 1797 A. D. as it has been written there :—

“ ਸੰਮਤ ਸਹਿਸ ਪੁਰਾਨ ਕਹਿਤ ਤਬ  
ਅਰਧ ਸਹਿਸ ਪੁਨ ਚਾਰ ਚਨਤਸਬ  
ਦਵਾਰ ਵਦੀ ਪੰਚਮਿ ਰਵਿਵਾਰਾ ।  
ਗੁਰ ਬਿਲਾਸ ਲੀਨੋ ਅਵਤਾਰਾ । ”

It is the biographical sketch of Gūrū Gobind Singh which begins with the account of Gūrū Teg Bahādur, the father of Gūrū Gobind Singh and ends with Gūrū Gobind Singh's martyrdom. According to I. B. Bannerji “it is the earliest and the best of all the later records.”

It has been published.

S. No. 11

**S.H.R. : 605**

*Title :* Gūr - Bilās - Pātshāhī Dasvīn.

*Size :* 32 × 24 C.M.

*No. of Folios :* 182

*Lines per Page :* 15

*Letters per Line :* 30

*Date of Compilatiom :* 1751 A.D.

*Condition :* Good, written in beautiful handwriting within marginal lines. Complete.

*Beginning :-*

ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ ॥

ਅਬ ਸ੍ਰੀ ਗੁਰ ਬਿਲਾਸ ਲਿਖਯਤੇ ਪਾਤਿਸ਼ਾਹੀ ੧੦

ਚੌਪਈ

ਬਿਨਵੋ ਆਦਿ ਪੁਰਖ ਕਰਤਾਰਾ । ਜਿਨ ਯਹ ਕੀਨੋ ਸਗਲ ਪਸਾਰਾ ।  
ਅਚੁਤ ਏਕ ਅਨਿਕ ਘਟ ਵਾਸੀ । ਅਲਖ ਪੁਰਖ ਕੋ ਲਖੈ ਸੁ ਤਾਸੀ । ੧ ।

*End :-*

ਦੋਹਰਾ

ਯਾ ਕਰ ਦਰਸ ਲਹੇ ਘਨੋ ਹੋਤ ਸੂਖ ਕੀ ਬਿੰਦ ।  
ਗੁਰ ਬਿਲਾਸ ਸ੍ਰੀ ਗ੍ਰਿੰਥ ਹੈ ਤਪਤ ਹਰਤ ਜਨ ਚੰਦ । ੨੦੬ ।

ਦੋਹਰਾ

ਜਲ ਖਾਰਾ ਅਰਸਿਨੀ ਜੋ ਭਏ ਅਪਾਵਨ ਨੀਤ ।  
ਠਾਕੁਰ ਚਰਨਾਂ ਮਤ ਭਏ ਅਰੁ ਪੁਰਾਨ ਪੁਜੀਤ ॥ ੨੦੭ ॥

ਇਤ ਸ੍ਰੀ ਗੁਰ ਬਿਲਾਸ ਸ੍ਰੀ ਮਨੀ ਸਿੰਘ ਮਤ ਵਖਿਆਨ ਬਰਨਨੰ ਨਾਮ ਇਕੀਸਮੋ ਧਿਆਇ ॥੨੧॥

ਕਬ ਖਾਲਸਾ ਪੰਥ ਵਰਨਨੰ । ਧਯਾਨ ਚਾਰ ਸਮਾਪਤੰ ।  
ਸ੍ਰੀ ਅਕਾਲ ਜੀ ਸਹਾਇ । ੧ । ਸ੍ਰੀ ਰਾਮ । ਸ੍ਰੀ ਰਾਮ । ਸ੍ਰੀ ਰਾਮ ।



This manuscript was acquired by Bhāi Gandha Singh of Ghhājwāl, (Distt. Ludhiānā) from Bhāi Sāhib Singh Granthi whose life sketch is given at the end of the manuscripts.

It appears to be different from S.H.R. 2297 but it is not difficult to establish that one has influenced the other. As noted on the last page it was compiled in 1751 A.D. It is also in verse.

S. No. 12

**S.H.R. : 1455**

*Title :* Gūr Rattan Māl

*Size :* 20 × 13 C. M.

*No. of Folios :* 202

*Lines per page :* 9

*Letters per Line :* 22

*Name of Scribe :* Sāhib Singh

*Date of Compilation :* 1714 A. D.

*Condition :* Old, pages at places worm - eaten, witten in beautiful hand writing within marginal lines. Complete.

*Beginning :-*

ਜੰਤ੍ਰ ਲਿਖਾ ਪ੍ਰੇਤ ਭੈ ਹਰਨ ।

ਹੁਕਮ ਨਾਮੀ ਪੋਥੀ ਗੁਰ ਰਤਨਿਮਾਲ ਜਿਹ ਨਾਮ ।

ਪਛਤਿ ਸੁਨਤਿ ਸੰਗਤਿ ਤਰੈ ਸਹਜ ਮੋਖ ਬਿਸਰਾਮ ।

ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰਿ ਹਰਿ ਜੀ ਕਰਿਆ ।

ਇਤ ਤੁਕ ਬਖਸੀ ਲਿਖੀ ਪਰਵਾਨ ।

*End :-*

ਦੁਖ ਰੋਗ ਸੋਗ ਭੈ ਮਿਟੈ ਕਲੇਸਾ । ਬਹੁ ਸੁਖ ਉਪਜੈ ਆਨੰਦ ਪ੍ਰਵੇਸਾ ।

ਇਸਹ ਬਿਧਿ ਦੁਰਗੇ ਕਿਰਪਾ ਧਾਰੀ । ਤਿਨ ਦਾਸ ਆਪਨਾ ਲੀਓ ਉਬਾਰੀ । ੧੪ ।

ਇਤ ਸ੍ਰੀ ਗੁਰੂ ਗੋਬਿੰਦ ਸਿੰਘ ਬਿਰਚਤਾਯੰ । ਭਗਵਤੀ ਛੰਦ ਖਸਟਮ ਸਮਾਪਤੰ ਸੁਭ ਮਸਤ ॥ ੬ ।

ਅਫਜੂ ॥

It is entirely a different work from "Rattan Māl" which contains couplets regarding "Yoga" and asceticism.

This manuscript deals with the anecdotes from the life of Gūrū Gobind Singh, the tenth Gūrū.

S. No. 13

**S.H.R. : 2310 A**

*Title :* Janam Sākhī Bābā Nanāk

*Size :* 15 × 14 C. M.

*No. of Folios :* 1-185=185

*Lines per Page :* 11

*Letters per Line :* 20

*Date of Compilation :* 1772 A.D.

*Condition :* Very old, very much worm - eaten, written in running hand, within marginal lines, headings given in red. Complete.

*Beginning :-*

ੴ ਓ ਸਤਿਗੁਰ ਪ੍ਰਸਾਦਿ ॥ ਲਿਖਤ ਸਾਖੀ ਬਾਬੇ ਨਾਨਕ ਜੀ ਕੀ ।

ਆਦਿ ਅੰਤਿ ਕੀ । ਸ੍ਰੀ ਬਾਬਾ ਨਾਨਕੁ ਜਗਤੁ ਨਿਸਿਤਾਰਣਿ ਕਉ ਆਇਆ । ਕਲਿ ਵਿਚਿ ਬਾਬਾ ਨਾਨਕੁ ਹੋਇ ਜਨਮਿਆ । ਪਾਰਬ੍ਰਹਮ ਕਾ ਨਿਜਿ ਭਗਤੁ । ਸੰਮਤ ੧੫੩੬ । ਵੈਸਾਖਿ ਮਾਹਿ ਤਿਤੀਆ ਚਾਂਦਨੀ ਰਾਤਿ । ਅਮ੍ਰੁਤੁ ਵੇਲਾ ਪਹੁਰੁ ਰਾਤਿ ਰਹਿਦੀ ਕਉ ਜਨਮਿਆ । ਅਨਾਹਦਿ ਸਬਦਿ ਪ੍ਰਮੇਸੁਰ ਕੈ ਦਰਿਬਾਰਿ ਵਜੇ । ਤੇਤੀਸਿ ਕਰੋੜੀ ਦੇਵਤਿਆ ਨਮਸਿਕਾਰੁ ਕੀਆ ।

*End :-*

ਜਪ ਜੀ ਸਾਹਿਬ ਦਾ ਅੰਤਲਾ ਸਲੋਕ 'ਪਵਣ ਗੁਰੂ ਪਾਣੀ ਪਿਤਾ' ਪੜਿਆ ਤਬ ਬਾਬੈ ਚਾਦਰਿ ਉਪਰਿ ਲਈ । ਲੈ ਕੇ ਉਪਰਿ ਸੁਤਾ ਸਗਤਿ ਮਥਾ ਟੇਕਿਆ । ਸਰਬਤਿ ਪੈਰੀ ਪਈ ਬੋਲਹੁ ਵਾਹੁਗੁਰੂ ਗੁਰੂ । ਸਮਤ ੧੫੬੬ । ਮਿਤੀ ਅਸੁ ਸੁਦੀ ੧੦ । ਦਸਮੀ । ਜੋਗੁ ਸ੍ਰੀ ਗੁਰੂ ਬਾਬਾ ਨਾਨਕ ਜੀ ਸਮਾਣੇ ਕਰਤਾਰਿ ਪੁਰਿ ਵਿਚਿ । ਸਾਖੀ ਪੂਰੀ ਹੋਈ । ਸਾਖੀ ਲਿਖਤਮ ਸਮਤ ਅਠਾਰਾ ਸੈ ਉਨਤੀ । ੧੮੨੬ । ਤਿਨਕਾ ਪੈਰੀ ਪਉਣਾ ਵਾਚਣਾ । ਭੁਲਿ ਚੁਕੇ ਬਖਸ ਲੈਣੀ । ਅਖਰੁ ਸੋਧਿ ਪੜਨਾ ।

This manuscript contains the life account of Gūrū Nānak in prose.

If Dr. Trumpp's classification of the Janam Sākhī as given in the preface of his Ādi Granth, is accepted then this ms. definitely belongs to the older tradition and it conforms to his pattern of earlier tradition regarding Gūrū Nānak.

However in the opening paragraph there has been an error of the Scribe who has written 1536 B.K. as the date of birth of Guru Nānak instead of 1526 B.K.

S. No. 14

**S.H.R. : 2190**

*Title :* Janam Sākhī Gūrū Nānak Dev.

*Author :* Bābā Meharbān

*Size :* 25 × 16 C. M.

*No. of Folios :* 647

*Lines per Page :* 14

*Letters per Line :* 12

*Name of Scribe :* A Brahman Sikh of Lāhore.

*Condition :* Old, pages at places worm - eaten. Incomplete.

*Beginning :-*

ੴ ਓ ਸਤਿਗੁਰ ਪ੍ਰਸਾਦਿ ॥

ਗੋਸਟ ਰਾਜੇ ਜਨਕ ਜੀ ਕੀ ।

ਤਬ ਪਾਰਬ੍ਰਹਮ ਕੀ ਆਗਿਆ ਸਾਬਿ ਰਾਜਾ ਜਨਕ ਜੀ ਸਚਖੰਡ ਕਉ ਚਲੇ ਚਲਤੇ ਚਲਤੇ ਜਬ ਸਚਖੰਡ ਕੈ ਨਜੀਕ ਆਏ ਤਬ ਉਹ ਜਿ..... ।

End :-

ਸਲੋਕੁ

ਜਿਤੁ ਘਟਿ ਹਰਿ ਕਾ ਨਾਮ ਨਾਹਿ, ਸੋਈ ਮੁਨਾਫਕੁ ਦੇਸੁ ॥

ਦਾਸ ਨਾਨਕ ਸਿ ਘਟੁ ਕੀਜੀਏ ਜਿਤੁ ਰਾਮੁ ਨਾਮੁ ਪਰਵੇਸੁ ॥ ੭੨ ॥

ਵਾਹਗੁਰੂ । ਵਾਹਗੁਰੂ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਲਿਖਤੰ ਟਹਿਲੀਆ ਬ੍ਰਹਮਣ ਸਿਖ  
ਗੁਰੂ ਕਾ ਵਾਸੀ ਲਹੋਰ ਸਹਰ । ਗੁਜਰ ਮਲ ਕੀ ਮੰਡੀ । ਖੁਸੀ ਕਰਣੀ । ਭੁਲ ਚੁਕ ਬਖਸਣੀ । ਧੰਨ ਗੁਰੂ ।

This is the recently discovered manuscript which is the exact copy of another M. S. (Vide S.H.R. 427 A). This contains only the first 72 Ghostis (dialogues) on the life of Gūrū Nānak.

It was published by Sikh History Research Department, Khālsā College, Amritsar, in 1962.

S. No. 15

**S.H.R. : 427 A**

*Title :* Janam Sākhī Gūrū Nānak Dev Ji

*Author :* Sri Bābā Meharbān

*Size :* 35 × 32 C. M.

*No. of Folios :* 301

*Lines per page :* 23

*Letters per Line :* 32

*Name of Scribe :* Keso Das Brahman

*Date of Compilation :* 1st written in 1651 A.D. Copied in 1828 A.D.

*Condition :* Good, written in good hand. Incomplete, as some pages are missing.

*Beginning :-*

ੴ ਸਤਿਗੁਰ ਪ੍ਰਸਾਦਿ ॥

ਆਦਿ ਸਚੁ ਜੁਗਾਦਿ ਸਚੁ । ਹੈ ਭੀ ਸਚੁ ਨਾਨਕ ਹੋਸੀ ਭੀ ਸਚੁ । ਸਚੁ ਨਾਮੁ ਕਰਤਾ ਪੁਰਖੁ ।

ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੰਭੋ ਸਤਿਗੁਰੁ ਕੇ ਪ੍ਰਸਾਦਿ ॥ ੧ ॥ ਪਤਿਤ ਪਾਵਨ । ਭਗਤ  
ਵਸਿਚਲ । ਅਨਾਥਹੁ ਕੇ ਨਾਥ । ਤ੍ਰਿਗੁਣ ਨਾਥ । ਸਬਲ ਦੇਵ । ਮਨਸਾ ਪੂਰਨੁ । ਮਨ ਕਾਮਨਾ ਸਿਧਿ ।  
ਘਟਿ ਘਟਿ ਵਾਸੀ । ਸਰਬ ਜੀਆ ਰਖਿਆ ਕਰਣਾ ।

*End :-*

ਸਚਖੰਡ ਪੋਥੀ ਲਿਖੀ । ੧ । ਸੰਮਤਿ ੧੮੮੫ ਮਿਤੀ ਚੇਤ ਸੁਦੀ ਪੰਚਮੀ ਨੋ ਸੁਕਰਿਵਾਰ ਸਚਖੰਡ  
ਪੋਥੀ ਦਾ ਭੋਗ ਪਇਆ, ਸਪੂਰਣ ਹੋਈ । ਏਹ ਪੋਥੀ ਸਚਖੰਡ ਇਕ ਸਉ ਤਿਵੰਜਹ । ੧੫੩ । ਗੋਸਟੀ ਹੈਨਿ  
ਇਕ ਸਉ ਸਤਾਹਟਿ ਗੋਸਟੀ, ਚੌਦਹ ਗੋਸਟੀ ਘਾਟੈ ਹੈਨਿ । ਇਸ ਤੇ ਆਗੇ ਹਰ ਜੀ ਕੀ ਪੋਥੀ ਹੈ । ੬੧ ।  
ਇਕਾਹਠਿ ਗੋਸਟੀ ਹੈਨਿ । ਤਿਸੁ ਤੇ ਆਗੇ ਚਤ੍ਰ ਭੋਜ ਪੋਥੀ ਹੈ । ੭੪ । ਚਉਹਤਰਿ ਗੋਸਟਾ । ਤਿਸ ਤੇ (ਆਗੇ)  
ਕੇਸੋ ਰਾਇ ਪੋਥੀ ਹੈ । ਤਿਸੁ ਤੇ ਆਗੇ ਅਭੈ ਪਦ ਪੋਥੀ ਹੈ । ਤਿਸੁ ਤੇ ਆਗੇ ਪ੍ਰੇਮ ਪਦ ਪੋਥੀ ਹੈ । ਇਹ ਛਿ  
ਪੋਥੀਆਂ ਹੈਨਿ, ਤਿਨਾ ਦਾ ਜੋੜ ਪੰਜ ਸੈ ਪਜਹਤਰਿ । ੫੭੫ । ਗੋਸਟੀ ਬਾਬੇ ਨਾਨਕ ਦੀ ਜਨਮ ਸਾਖੀ ਦੀਆਂ  
ਹੈਨ, ਛਿਆਂ ਹੀ ਪੋਥੀਆਂ ਉਤੇ । ਵਾਹਗੁਰੂ ਜੀ । ੧ ।

Manohar Dāss Meharbān (1581–1640 A.D.) the author of this Janam Sākhī is the grandson of Gūrū Rām Dāss and nephew of Gūrū Arjan. He was

the contemporary of Gūrū Hargobind (1595–1645 A.D.).

This manuscript gives the biographical details of the life of Gūrū Nānak (1469–1539 A.D.).

This manuscript was published by the Sikh History Research Department Khālsā College, Amritsar, with a critical and comprehensive introduction.

For life and works of the author vide the introduction given in the published volume.

S. No. 16

**S.H.R. : 427 B**

*Title :* Harjī Pothī

*Author :* Harjī

*Size :* 35 × 32 C. M.

*No of Folios :* 302–524=223

*Lines per Page :* 23

*Letters per Line :* 32

*Name of Scribe :* Keso Dāss Brahman *Date of Compilation :* See S.H.R. 427 A.

*Condition :* Good, written in good hand writing within marginal lines. Complete.

*Beginning :-*

ੴ ਸ੍ਰੀ ਸਤਿਨਾਮੁ ਕਰਤਾ ਪੁਰਖੁ ਨਿਰਭੈ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੰਭੈ ਸ੍ਰੀ ਸਤਿਗੁਰੁ ਪ੍ਰਸਾਦਿ ॥ ਸ੍ਰੀ ਸਤਿਗੁਰੁ ਬਾਬੇ ਨਾਨਕ ਜੀ ਕੀਆ ਗੋਸਟੀ ਲਿਖੀਆ ਲਿਖੇ ਪੜੇ ਸੁਣੇ ਸਿਖੇ ਗਾਵੇ ਚਿਤੁ ਲਾਇ ਕੇ ਤਿਸੁ ਕੀ ਪ੍ਰਮਗਤਿ ਹੋਵੈ ਵਚਨੁ ਹੈ ਗੁਰੁ ਦਾ । ਆਦਿ ਸਚੁ ਜੁਗਾਦਿ ਸਚੁ । ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ।੧।

*End :-*

ਆਦਿ ਪੋਥੀ ਸਚਖੰਡ । ੧੬੭ । ਇਕ ਸਉ ਸਤਾਹਟਿ ਗੋਸਟੀ ਕੀ । ਤਿਸੁ ਤੇ ਆਗੇ ਹਰਿ ਜੀ ਪੋਥੀ ਦੂਸਰੀ । ੨ । ੬੧ । ਇਕਾਹਟਿ ਗੋਸਟੀ ਕੀ । ਦੋਹਾਂ ਪੋਥੀਆਂ ਕੀਆ ਗੋਸਟੀ ੨੨੮ । ਸੰਮਤਿ ੧੭੦੭ । ਵਰਖੇ ਮਾਹਿ ਮਿਤੀ ਭਾਦ੍ਰਵ ਵਦੀ ੭ । ਆਇਤਵਾਰ ਮਹਮਦੀ ਪੁਰ ਹਰਿ ਜੀ ਪੋਥੀ ਸਪੂਰਨ ਹੋਈ ਗੋਸਟੀ ੬੧ । ਭਾਈ ਕੇਸੋ ਦਾਸ ਬ੍ਰਹਮਨ ਦੀ ਅਖਰੀ ਲਿਖੀ ਗੁਰੁ ਮਨਸਾ ਪੂਰਨ ਕੀਤੀ । ਇਹ ਤਿਸ ਪੋਥੀ ਉਪਰਹੁ ਉਤਾਰੁ ਕੀਤਾ ਸੰਬਤ ੧੮੩੭ ਵਰਖੇ ਮਾਹ ਮਿਤੀ ਹਾੜ ਸੁਦੀ ੧੦ ਵਾਰ ਹਰਿ ਜੀ ਪੋਥੀ ਸਪੂਰਨੁ ਹੋਈ । ਬੈਲਹੁ ਵਾਹਗੁਰੁ । ੮੮੫ ।

Harjī the author of this manuscript was the son of Sri Manohar Dāss Meharbān who was the grandson of Gūrū Ram Dāss, the founder of Amritsar. Harjī kept up the family literary traditions and is said to have written several works and the details of which have been given in the introduction of Janam Sākhī Gūrū Nānak by Meharbān (vide S.H.R. 427 A) published by the Sikh History Research Department, Khālsā College, Amritsar.

This manuscript like the previous one is full of philosophical discourses of Gūrū Nānak with a commentary on Gūrū's *Shabads*.

S. No. 17

S.H.R. : 427 C

Title : Chattar Bhōj Pothi

Author : Chattar Bhoj

Size : 35 × 32 C. M.

Lines per Page : 23

Letters per Line : 32

Name of Scribe : Keso Dās Brahman

Date of Compilation : See S.H.R. 427 A.

Condition : Good, written in good hand, Complete.

Beginning .—

ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੋਨ ਸਭੋ ਸ੍ਰੀ ਸਤਿਗੁਰੂ ਪ੍ਰਸਾਦਿ ॥ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਬਾਣੀ ਲਿਖੀ ਗੋਸਟਾ ਅਰਥਾ ਸਮੇਤਿ । ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਬਾਣੀ ਲਿਖੀ ਖੇ ਪੜੇ ਸੁਣੇ ਸਿਖੇ ਗਾਵੈ ਚਿਤ ਲਾਇ ਕੇ ਤਿਸ ਕੀ ਪ੍ਰਮਗਤਿ ਹੋਵੈ ਵਚਨੁ ਹੈ ਸ੍ਰੀ ਗੁਰਦੇਵ ਜੀ ਕਾ ।

End :—

ਸਲੋਕੁ

ਸਬਦ ਸੁਰਤਿ ਕਰਿ ਸਮਝੀਐ ਚਲੀਐ ਸਬਦ ਕੀ ਚਾਲ ।

ਜਿਉ ਜਿਉ ਗੁਰਬਾਣੀ ਕਹੈ ਸਾਈ ਪਕੜੈ ਢਾਲ ।

ਦਾਸ ਨਾਨਕ ਤਿਨ ਕੇ ਸੰਗਿ ਮਿਲਿ ਪਾਪੀ ਭੀ ਹੋਹਿ ਨਿਹਾਲੁ । ੧ ।

ਬੋਲਹੁ ਵਾਹਗੁਰੂ ਗੁਰੂ ਗੁਰੂ ਸਤਿਨਾਮੁ ਕਰਤਾ ਪੁਰਖੁ ਸਤਿਗੁਰੂ ਪਰਸਾਦਿ । ਗੁਰੂ ਲਜਾ ਰਖੇਗਾ ।  
੭੪ । ੩੦੨ ।

ੴ ਸਤਿਗੁਰੂ ਪ੍ਰਸਾਦਿ ॥

ਸੰਬਤ ੧੭੦੮ । ਵੈਸਾਖ ਵਦੀ ਏਕਮ । ੧ । ਨੂੰ ਚਤ੍ਰ ਭੋ ਪੋਥੀ ਪੂਰੀ ਹੋਈ ਵਚਨਿ ਸ੍ਰੀ ਗੁਰੂ ਮਿਹਰਬਾਨ ਦੇ ਲਿਖਾਈ ਜੀ ਲਿਖੀ ਭਾਈ ਕੇਸੋ ਦਾਸ ਬਰਹਮਨੁ ਸੇਵਕ ਗੁਰੂ ਦਾ ਪੂਰੀ ਹੋਈ ੭੪ ਗੋਸਟੀ ਲਿਖੀਆ । ਗੁਲਾਮੁ ਗੁਲਾਮ ਕਾ ਸੇਵਕੁ ਸੇਵਕਾ ਕਾ ਸਿਖੁ ਸਿਖਾ ਕਾ ਜਿਨਾ ਗੁਰੂ ਪਛਾਤਾ ਹੈ ਗੁਲਾਮ ਚਤਰ ਭੋਜ ਕਾ ਸਾਸ ਸਾਸ ਕਾ ਪੈਰੀ ਪਵਣਾ ਵਾਚਣਾ ਗੁਰੂ ਦੇ ਹੁਕਮ ਨਾਲਿ ਪੋਥੀ ਸੋਧੀ ਅਖਰੁ ਘਟਦਾ ਵਧਦਾ ਬਖਸਣਾ ਏਹੁ ਦਾਨੁ ਦੇਣਾ ਸ੍ਰੀ ਗੁਰੂ ਬਾਬੇ ਨਾਨਕ ਜੀ ਕਾ ਸਬਦੁ ਅੰਤਰਿ ਵਸੈ ਜੀ । ੧ । ਵਾਹਗੁਰੂ ਜੀ ਤਿਸੁ ਪੋਥੀ ਦਾ ਅਵਤਾਰੁ ਕੀਤਾ ਏਹੁ ਪੋਥੀ । ਸੰਬਤੁ ੧੮੮੫ ਅਸੂ ਸੂਦੀ ਦੁਆਦਿਸੀ ਐਤਿਵਾਰਿ ਪੋਥੀ ਪੂਰੀ ਹੋਈ ਗੁਰੂ ਕੇ ਪ੍ਰਸਾਦਿ । ੧ ।

Chattar-Bhoj was the younger son of Shri Manohar Dās Meharbān the grandson of Gūrū Rām Dās.

Like M.S. No. 427 A, and 427 B this manuscript also contains the detailed philosophical discourses of Gūrū Nānak with a commentary on his works.

For more details vide the Introduction of Janam Sākhī Meharbān published by the Sikh History Research Department, Khālsā College, Amritsar.

S. No. 18

**S.H.R. : 2318**

*Title :* Janam Sākhi Bāba Nānak

*Author :* Bhāi Bālā

*Size :* 22 × 14 C. M.

*No of Folios :* 244

*Lines per Page :* 13

*Letters per Line :* 40

*Name of Scribe :* Radhā Kishan

*Date of Compilation :* 1827 A.D.

*Condition :* Very old, pages at places worm - eaten, written in running hand, within marginal lines, headings given in red. Complete.

*Beginning :—*

ੴ ਸਤਿਗੁਰ ਪ੍ਰਸਾਦਿ ॥

ਜਨਮ ਸਾਖੀ ਬਾਬੇ ਨਾਨਕ ਜੀ ਕੀ । ਸਮਤਿ ਪੰਦ੍ਰ ਸੈ ਬਿਆਸੀਆ ੧੫੮੨ । ਮਿਤੀ ਵੈਸਖ ਸੁਦੀ ਪਚਮੀ । ੫ । ਪੋਥੀ ਲਿਖੀ ਪੈੜੇ ਮੋਖੈ ਸੁਲਤਾਨ ਪੁਰ ਦੇ ਖਤਰੇਟੇ । ਗੁਰੂ ਅੰਗਦ ਜੀ ਲਿਖਵਾਈ । ਪੈੜੇ ਲਿਖੀ । ਮੁਖ ਸਤਿ ਬਾਲੇ ਸਧੂ ਜਟੇਟੇ ਕੀ । ਰਾਇ ਭੋਇ ਦੀ ਤਿਲਵੰਡੀਅਹੁ ਆਇਆ । ਆਹਾ । ਗੁਰੂ ਅੰਗਦ ਨੂੰ ਦੂਢ ਲਧਾ ਆਹਾ । ਦੋਇ ਮਹੀਨੇ ਸਤਾਰਾ ਦਿਨ ਲਿਖਿਦਿਆ ਲਗੇ ਆਹੇ । ਜੋ ਜੋ ਹਕੀਕਤ ਆਹੀ । ਜਿਥੇ ਜਿਥੇ ਗੁਰੂ ਨਾਨਕ ਫਿਰੈਆ ਹੈ । ਤਿਥੋ ਤਿਥੋ ਦੀ ਹਕੀਕਤ ਸਹਿਜ ਨਾਲ ਭਾਈ ਬਾਲੇ ਲਿਖਵਾਈ ।

*End :—*

ਤਾਂ ਗੁਰੂ ਅੰਗਦ ਜੀ ਆਖਿਆ । ਭਾਈ ਸਿਖੋ ਗੁਰੂ ਨਾਨਕ ਜੀ ਵਿਚਿ ਤੇ ਭਾਈ ਬਾਲੇ ਵਿਚਿ ਭੇਦੁ ਕੁਝ ਨਾ ਹਾ । ਗੁਰੂ ਤੇ ਸਿਖ ਵਿਚਿ ਏਹੋ ਭੇਦੁ ਹੈ । ਬੋਲਹੁ ਭਾਈ ਜੀ ਵਾਹਿਗੁਰੂ ਜਨਮ ਪਤ੍ਰੀ ਸੰਪੂਰਨ ਹੋਈ । ਸਤਿਗੁਰ ਪ੍ਰਸਾਦਿ । ੮੯ । ਲਿਖੀ ਦਸਿਨਿ ਦਾਸਿ । ਰਦਾ ਕਿਸਿਨੁ । ਪਰੀਤ ਕਰਿ ਕੇ ਕ੍ਰਿਪਾ ਗੁਰੂ ਨਾਨਕ ਜੀ ਦੀ ਨਾਲਿ । ਸੰਮਤ ੧੮੮੪ । ਮਿਤੀ ਚੇਤ ਸੁਦੀ ੧੧ । ਲਿਖਤ ਸਮਾਪਤ ਹੋਈ । ਭੁਲ ਚੁਕ ਵਾਧ ਘਾਟ ਬਖਸਣੀ ਦਾਸ ਲਿਖਾਰੀ ਕਉ । ਸਦਕਾ ਸਾਧ ਸੰਗਤ ਕਾ ।

This manuscript contains the most popular account of Gūrū Nānak. According to Dr. Trumpp this forms the later tradition of Gūrū Nānak's biography known as the Janam Sākhi Bhāi Bālā.

However this manuscript is more comprehensive than No. S.H.R. 1542 and it has been written earlier than that one.

S. No. 19

**S.H.R. : 1542**

*Title :* Janam Sākhi Bābā Nānak

*Author :* Bhai Bālā

*Size :* 26 × 17 C.M.

*No. of Folios :* 260

*Lines per Page :* 12

*Letters per Line :* 30

*Name of Scribe :* Jiwan Dāss

*Date of Compilation :* 1868 A.D.

*Condition :* Old, written in beautiful hand writing, within marginal lines, headings given in red. Complete.

*Beginning :—*

ੴ ਸਤਿਗੁਰ ਪ੍ਰਸਾਦਿ ॥

ਜਨਮ ਪਤ੍ਰੀ ਬਾਬੇ ਨਾਨਕ ਜੀ ਕੀ । ਸੰਬਤੁ ੧੫੮੨ । ਬਿਆਸੀ । ਮਿਤੀ ਵੈਸਾਖ ਸੁਦੀ ੫ । ਪੰਚਮੀ

ਪੋਥੀ ਲਿਖੀ ਪੈੜੇ ਮੋਖੇ ਸੁਲਤਾਨਿ ਪੁਰ ਕੇ ਖਤਰੇਟੇ : ਗੁਰੂ ਅੰਗਦਿ ਲਿਖਵਾਈ ਪੈੜੇ ਲਿਖੀ । ਮੁਖਾ ਸਤਿ ਬਾਲੇ ਸੰਧੂ ਜਟੇਟੇ ਰਾਇ ਭੋਏ ਦੀ ਤਲਵੰਡੀ ਆਇਆ ਹਾ । ਗੁਰੂ ਅੰਗਦਿ ਨੂੰ ਢੂੰਡਿਓ ਸੁ ਲਪਾ ਆਹਾ । ਦੁਇ ਮਹੀਨੇ ਸਤਾਰਹ ਦਿਨ ਲਿਖਿਦਿਆ ਲਗੇ ਆਹੇ । ਜੋ ਹਕੀਕਤਿ ਆਹੀ ਜਿਥੇ ਜਿਥੇ ਫਿਰੇ ਆਹੇ । ਤਿਥੇ ਤਿਥੇ ਦੀ ਹਕੀਕਤ ਭਾਈ ਬਾਲੇ ਸਹਜਿ ਨਾਲ ਲਿਖਵਾਈ ।

ਹਾਸਲਿ ਬਹੁਤ ਖਰਚੁ ਕਛੁ ਨਾਹੀ ਕਰੇ ਤਗੀਰ ਨ ਕੋਈ ।  
ਨਾਨਕ ਐਸੀ ਉਮਦੀ ਖਿਜਮਤ ਬਿਨਾ ਭਾਗੁ ਕਿਉ ਹੋਈ ।੪।੧।

ਏਹ ਸਬਦਿ ਤਲਵੰਡੀ ਹੋਇਆ ਆਹਾ । ਜਾ ਰਾਇ ਬੁਲਾਰਿ ਪਾਸੋ ਲਾਲੂ ਅਖਵਾਇਆ ਆਹਾ । ਜਨਮ ਪਤ੍ਰੀ ਪੂਰੀ ਹੋਈ ਗੁਰ ਪ੍ਰਸਾਦਿ । ਸੰਮਤ ੧੫੯੬ ਅਸੂ ਵਦੀ ੧੦ । ਸ੍ਰੀ ਬਾਬੇ ਜੀ ਸਮਾਣੇ ਸੁਲਤਾਨਪੁਰ ਵਿਚਿ ਕਰਤਾਰ ਪੁਰ ਕੇ ਹੇਠਿ । ਨਦੀ ਰਾਬੀ ਤੇ ਦਾਗੁ ਦਿਤਾ । ਬੋਲੋ ਭਾਈ ਵਾਹਿਗੁਰੂ ਜੀ ।

ਸੰਮਤ ੧੯੨੩ । ਫਾਗੁਨ ਬਦੀ ਤੀਜ ੩ । ਪੋਥੀ ਜਨਮ ਪਤ੍ਰੀ ਪੂਰੀ ਹੋਈ । ਦਸਖਤ ਜੀਵਨ ਦਾਸ ਕੇ ਲਿਖੇ ਵਾਚਣਾ ।

S- No. 20

**S.H.R. : 2308**

*Title :* Mehmā Parkāsh

*Author :* Bāwā Kirpāl Singh

*Size :* 20 × 16 C.M.

*No. of Folios :* 129

*Lines per Page :* 19

*Letters per Line :* 25

*Date of Transcription :* 1928 A.D.

*Condition :* Recent, written in running hand, without marginal lines. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਪੋਥੀ ਮਹਮਾ ਪ੍ਰਕਾਸ਼ ।

ਸ੍ਰੀ 'ਪਾਰਬ੍ਰਹਮ ਅਬਿਨਾਸੀ ਨਿਰੰਕਾਰ ਨਿਰੰਜਨ ਭਗਤ ਬਛਲ ਪਤਤ ਉਧਾਰਨ ਜੀ ਨੇ ਕਲਜੁਗ ਵਿਖੇ ਬਹੁਤ ਅੰਧਕਾਰ ਵਰਤਾਰਾ ਬਰਤਿਆ ਦੇਖ ਕਰ ਕਿਰਪਾ ਕਰਕੇ ਨਿਰੰਜਨੀ ਅਉਤਾਰ ਧਾਰਾ ਜਗਤ ਕੇ ਉਧਾਰਨੇ ਕੇ ਨਮਿਤ ਸਰਬ ਕਲਾ ਸੰਪੂਰਨ ਭਗਤ ਬੈਰਾਗ ਜੋਗ ਗਿਆਨ ਸੰਜੁਗਤ ਸਰਬ ਉਪਮਾ ਸਪੰਨ ਸੰਮਤ ੧੫੨੬ ਮਾਸ ਬੈਸਾਖ ਤੀਜ ਚਾਂਦਨੀ ਰਾਤ ਅੰਮ੍ਰਿਤ ਵੇਲੇ ਪਹਰ ਰਾਤ ਰਹਦੀ ਤਿਲਵੰਡੀ ਰਾਇ ਭੋਇ ਭਟੀ ਦੇ ਵਿਚ ਕਾਲੂ ਬੇਦੀ ਦੇ ਘਰ ਅਉਤਾਰ ਲੀਆ ।

*End :-*

ਤਬ ਖਾਲਸੇ ਅਰਦਾਸ ਕੀਆ ਜੀ ਸਚੇ ਪਾਤਸ਼ਾਹ ਪਾਕੀ ਨਾਈ ਪਾਕ ਜੀ ਪਾਤਸ਼ਾਹ ਹੁਕਮ ਹੋਇ ਜੋ ਖਾਲਸਾ ਮਥਾ ਕਹ ਟੇਕੇ ਤਬ ਹੁਕਮ ਹੋਆ ਜੋ ਖਾਲਸੇ ਕੋ ਅਕਾਲ ਪੁਰਖ ਕੋ ਸੌਂਪਿਆ ਹੈ ਅਸਾ ਆਗੇ ਗੰਢ ਪਾਇ ਰਖਾ ਹੈ ਖਾਲਸੇ ਦੇ ਸਹਾਇ ਹੈ ਹੁਕਮ ਹੋਆ ਜੋ ਦਸੋ ਪਾਤਸ਼ਾਹਿ ਕੇ ਸਬਦ ਬਾਣੀ ਪੜਨਾ ਕੜਾਹ ਗੁਰਪੁਰਬ ਕਰਤੇ ਰਹਣਾ ਗੁਰੂ ਸਹਾਈ ਹੈ ਕੋਈ ਖਾਲਸੇ ਦੀ ਰਹਿਤ ਬੀਚ ਰਹੇਗਾ ਤਿਸ ਕਾ ਹਉ ਬੇਲੀ ਹਾ ਏਹੋ ਹੁਕਮ ਹੋਆ ਖਾਲਸੇ ਕੰਉ ।

This is the transcribed copy of the manuscript of late Akali Kaur Singh of Kashmir.

It appears to have been compiled in 1830 B.K. viz. 1773 A.D. and the this copy is dated 1824 A.D.

This manuscript contains one of the earliest accounts dealing with the lives of the Gūrūs. It gives an account of Gūrū Har Rai defending Dārā Shikoh against the forces of Aurangzeb.

At places the contents of this manuscript are identical with those of the similar manuscript in Poetry written by Bawa Sarup Dāss Bhallā in 1776 A.D.

It contains the short life sketches of ten Sikh Gūrūs in prose. It is one of the important prose manuscripts of 18th century. According to Bhāi Vir Singh its author was Bāwā Kirpāl Singh.

S. No. 21

**S.H.R. : 2300 A**

*Title :* Mehmā Parkāsh

*Author :* Bāwā Sarūp Dāss Bhallā

*Size :* 35 × 22 C.M.

*No. of Folios :* I to 359

*Lines per Page :* 15

*Letters per Line :* 42

*Name of Scribe :* Bābā Dal Singh. (Name given on folio no. 358.)

*Date of Compilation :* 1776 A.D.

*Condition :* Old, at places pages worm-eaten, headings given in red, beautifully written within marginal lines. Complete.

*Beginning —*

ੴ ਸਤਿਗੁਰ ਪ੍ਰਸਾਦਿ ॥

ਦੋਹਰਾ

ਸਤਿਗੁਰ ਪ੍ਰਕਾਸ ਸਾਖੀ ਜਨਮ ਜਗ ਗਾਵਤ ਨਿਤ ਨੀਤ ।

ਮਹਮਾ ਪ੍ਰਕਾਸ ਤਹ ਨਾਮ ਧਰ ਲਿਖ ਪੋਥੀ ਕੀਨੀ ਮੀਤ ।

ਦੋਹਰਾ

ਨਮੋ ਨਮੋ ਪ੍ਰਮਾਤਮਾ ਸਤਿਗੁਰ ਕਿਰਪਾ ਨਿਧਾਨ ।

ਅਘ ਦੰਡਨ ਮੰਡਨ ਭਗਤ ਬੰਦਨ ਜਗਤ ਮਹਾਨ ।

*End :—*

ਸਵੱਯਾ (ਉਸਤਤ ਸਤਿਗੁਰੂ ਜੀ ਕੀ)

ਅਸਤ ਗਿਰਮਸਤ ਕੀਨੇ ਸਿੰਧ ਸਕਲ ਘੋਰ ਲੇਖਕ ਬਨਾਰਾਇ ਕਾਗਦ ਧਰਨ ਕੀ ।

ਸਾਰਸੁਤੀ ਬਕਤਾ ਸਿਧ ਦਾਤ ਲਿਖਨਹਾਰ ਥਕ ਰਹੇ ਗਨਤੀ ਕਹਾਂ ਬਪਰੇ ਨਰ ਨਰਿਨ ਕੀ ।



ਕਰੋਰ ਛਿੰਨਵੇ ਨਰਕ ਤੇ ਨਿਕਾਰ ਤਾਰੇ ਲਜਤ ਭਏ ਜਮਰਾਜ ਓਟ ਦੇਖੇ ਸਰਨੀ ਕੀ ।  
ਚਾਰ ਮੁਖ ਪਾਂਚ ਮੁਖ ਹਾਰ ਕੈ ਹਜਾਰ ਮੁਖ ਉਪਮਾ ਕਹੀ ਨ ਜਾਤਿ ਗੁਰੂ ਨਾਨਕ ਚਰਨ ਕੀ । ੩ ।

The author of this manuscript has written the date of this work thus—

ਦਸ ਅਸੂ ਸਾਹਸ ਸੰਮਤ ਵਿਕ੍ਰਮ ਅਧਿਕ ਤੇ ਤੀਸ ।

ਸਰੂਪ ਦਾਸ ਸਤਗੁਰ ਕਰੀ ਮਹਿਮਾ ਪ੍ਰਕਾਸ਼ ਬਖਸ਼ੀਸ਼ ।

It contains the metrical account of ten Sikh Gūrūs. This work was written at Khadūr Sahib District Amritsar. The name of Bālā has not been mentioned and the date of birth of Gūrū Nānak is stated to be in the month of Bisākh. According to Dr. Trumpp's classification this contains the earlier traditions of Gūrū Nānak.

S. No. 22

**S.H.R. : 1594**

*Title :* Nanāk Parkāsh

*Size :* 31 × 17 C.M.

*No. of Folios :* 328

*Lines per Page :* 12

*Letters per Line :* 34

*Condition :* Old, written in beautiful hand writing, with in beautiful marginal lines. Incomplete.

*Beginning :—*

ਚੋਪਈ

ਭੂਰ ਭਾਗ ਕੋ ਭਾਂਜਨ ਕਾਲੂ । ਅਸ ਸੁਤ ਜਨਮੇ ਭਯੋ ਨਿਹਾਲੂ ॥  
ਤਦਪ ਸੁਭਾਵ ਤੁਮਾਰ ਕਠੋਰਾ । ਕੋਰਾ ਕਥਨ ਬੋਲੀਏ ਥੋਰਾ ॥ ੪੭ ॥  
ਤਿਹ ਸਦਕਾ ਕਰ ਇਹ ਮਮ ਨਗਰੀ । ਪਾਵਨ ਹੋਤ ਬਸਤ ਸੁਖ ਸਗਰੀ ॥  
ਭੂਲ ਨ ਕੀਜੈ ਕਥਨ ਅਨਾਦਰ । ਅਸਨ ਬਸਨ ਦੀਜੈ ਸੁਖ ਸਾਦਰ ॥ ੪੮ ॥

*End :—*

ਧਰਯੋ ਦੇਹ ਜਿਨ ਦੁਤਿਯਨ ਕਾਰਨ । ਕੇਵਲ ਮਾਨਵ ਦੁਖੀਅਨ ਤਾਰਨ ॥  
ਜੇ ਨਰ ਤਿਨ ਕੇ ਬਚਨਨ ਮਾਂਹੀ । ਚਲਤ ਸਦਾ ਤਿਨ ਜਮ ਭੈ ਨਾਂਹੀ ॥ ੫੮ ॥  
ਜਿਉ ਬਾਵਨ ਪਦ ਪੰਕਜ ਬਾਰਾ । ਜਗਤ ਬਿਥਾਰੀ ਸੁਰ ਸਰਿ ਧਾਰਾ ॥  
ਤਿਉ ਸ੍ਰੀ ਨਾਨਕ ਉਤਮ ਬਾਨੀ । ਭਵ ਬਿਸਤਾਰੀ ਗੁਨ ਗਨ ਖਾਨੀ ॥ ੫੯ ॥

ਨੋਟ :—ਇਸ ਖਰੜੇ ਦੇ ਮੁਢਲੇ ਪੰਜਾਹ ਪਤਰੇ ਗੁੰਮ ਹਨ, ਇਸ ਲਈ ਇਸਦਾ ਅਰੰਭ ਅੰਕ ੫੧ ਤੋਂ ਦਿਤਾ ਜਾ ਰਿਹਾ ਹੈ ।

This manuscript contains of biographical account of Gūrū Nānak. It has been based mostly on Bhāi Bālā's Janam Sākhi. Bhāi Santokh Singh was a prominent poet, the author of well-known Gūrpattāp Suriyā. It has one hundred and thirty chapters in all. It is in a beautiful verse.

It has been edited and published by Bhāi Sāhib Dr. Vir Singh, Amritsar.

S. No. 23

**S.H.R. : 2316**

*Title :* Parchiān

*Author :* Sewā Dāss

*Size :* 10 × 7 C.M.

*No. of Folios :* 372

*Lines per Page :* 7

*Letters per Line :* 16

*Condition :* Very old, pages at places worm-eaten, written in running hand within marginal lines. Incomplete—first 18 pages missing.

**Beginning :—**

ਪੱਤੀਤ ਹੁੰਦਾ ਹੈ ਕਿ ਪਿਛੇ ਸਾਖੀ ਚਲ ਰਹੀ ਹੈ, ਗੁਰੂ ਅੰਗਦ ਜੀ ਦੀ ਪ੍ਰੀਖਿਆ —

ਸਾਰਾ ਸਰੀਰ ਚਿਕੜ ਸਾਥਿ ਭਰ ਗਇਆ । ਤਬ ਭੀ ਮੇਰੇ ਸਿਦਕ ਕੀ ਓਰ ਦੇਖ ਕਰ ਮੇਰੇ ਉਪਰ ਖੁਸੀ ਕੀਨੀ । ਅਉਰ ਸਾਖੀ ਸੁਨਾਈ । ਏਕ ਬੇਰਿ ਗੁਰੂ ਜੀ ਉਦਿਆਨ ਮਹਿ ਜਾਇ ਕਰ ਬਸੇਰਾ ਕੀਆ । ਉਹਾ ਭੀ ਦਰਸਨ ਕਉ ਬਹੁਤੁ ਸੰਗਤੀ ਆਈਆ । ਏਕ ਦਿਨ ਏਕ ਸੰਗਤ ਭੁਖੀ ਆਈ ਸੰਗਤਿ ਹਜੂਰ ਅਰਦਾਸ ਆਨਿ ਕੀਨੀ । ਸੋ ਸਚੇ ਪਾਤਿਸ਼ਾਹ ਸੰਗਤਿ ਭੁਖੀ ਆਈ ਹੈ । ਸੰਗਤ ਕਉ ਪ੍ਰਸਾਦਿ ਜਿਵਲਾਈਐ ।

**End :—**

ਤਬ ਗੁਰੂ ਨਾਨਕ ਜੀ ਸਤ ਸੰਤੋਖ ਦਇਆ ਧਰਮੁ ਨਾਮੁ ਦਾਨੁ ਇਸਨਾਨੁ ਸੀਲ ਸੰਤੋਖ ? ਬਸਤਿ ਲੈ ਕਰਿ ਬਿਦਿਆ ਭਇਆ । ਖੜੀ ਦੇ ਬੰਸ ਕਾਲੂ ਪੁਤਰਿ ਤਪਰੀ (ਤ੍ਰਿਪਤਾ) ਕੇ ਉਦਰ ਮਹ ਜਗੁ ਨਿਸਤਾਰਣ ਕਉ ਆਇਆ ।

This manuscript contains fifty chapters—eight relating to the first eight Gūrūs, four relate to the ninth Gūrū and thirty eight to the last Gūrū.

This manuscript has been written by Sewā Dāss who was an 'Udasi'.

It is in both prose and poetry.

S. No. 24

**S.H.R. : 1450**

*Title :* Parchiān Prem Bhagatān Diān

(Pothi Prem Ambodh)

*Size :* 19 × 12 C. M.

*No. of Folios :* 290

*Lines per Page ;* 13

*Letters per Line :* 11

*Date of Compilation :* 1755 A.D.

*Condition :* Old, worm-eaten through out, written in beautiful hand writing, without any margin, headings given in red. Complete.

**Beginning :—**

ੴ ਸਤਿਗੁਰ ਪ੍ਰਸਾਦਿ ॥

ਪਰਚੀਆ ਪ੍ਰੇਮ ਭਗਤਾ ਕੀ ਟੁਰੀ । ਪਾਤਿਸ਼ਾਹੀ ੧੦

ਪ੍ਰੇਮ ਅੰਬੋਧੁ ਪੋਥੀ ਕਾ ਨਾਉ ।

ਦੋਹਰਾ

ਓਅੰ ਨਮੋ ਪ੍ਰਮਾਤਮਾ ਪੂਰਿ ਰਹਿਓ ਸਭ ਅੰਗ ।

ਆਦਿ ਮਧਿ ਫੁਨਿ ਅੰਤਿ ਇਕ ਤਾ ਕੋ ਜਗਤੁ ਤਰੰਗ ॥ ੧ ॥

End :—

ਦੋਹਰਾ

ਪ੍ਰੇਮ ਮਹੋਦਸ ਪੈਠ ਕੈ ਜੇ ਕੋ ਗੋਤਾ ਲੇਇ ॥

ਹਰਿ ਰਤਨ ਅਮੋਲਕ ਹਾਥ ਤਿਸ ਸਹਿਜੇ ਸਤਗੁਰ ਦੇਇ ॥ ੧ ॥

ਪੋਥ ਪਰਚੀ ਸੰਪੂਰਨ ਹੋਈ । ਸੁੰਭ ਮਸਤੁ ।

As indicated in the beginning it appears to have been compiled under the direction of Gūrū Gobind Singh. It contains the accounts of Kabir, Dhannā, Trilochan, Nāmdev, Jaidev, Ravidās, Mirān Bāi, Karman Bāi, Pipā, Sain, Sadhnā, Balmīk, Sukhdev, Baddak, Dhrū, and Prehlād. According to Dr. Mohan Singh "Its accounts are completely independent of and different from Nabhā Ji, Bhakt Mālā. They are, at the same time far more satisfactory and dependable." (*History of Punjabi Literature 1956, page 24*)

S. No. 25

**S.H.R. : 1574**

*Title :* Pārchian Bhagtān Diān  
(Prem, Ambodh Pothī)

*Size :* 14 × 10 C.M.

*No. of Folios :* 201

*Lines per Page :* 11

*Letters per Line :* 17

*Condition :* Very old, written in running hand within margin. Complete.

*Beginning :—*

ੴ ਸਤਿਗੁਰ ਪ੍ਰਸਾਦਿ ॥

ਅਥ ਪ੍ਰੇਮ ਅੰਬੋਧ ਪੋਥੀ ਪਾਤਸਾਹੀ ੧੦

ਪਰਚੀਆਂ ਪ੍ਰੇਮ ਭਗਤਾ ਕੀਆ ।

ਦੋਹਰਾ

ਓਅੰ ਨਮੋ ਪਰਮਾਤਮਾ ਪੂਰ ਰਹਿਓ ਸਭ ਅੰਗ ।

ਆਦ ਮਧ ਫੁਨ ਅੰਤ ਏਕ ਤਾ ਕੋ ਜਗਤੁ ਤਰੰਗ । ੧ ॥

End :—

ਜਾਨਤ ਹੈ ਦੂਜਾ ਤਬ ਚਾਹਤ ਹੈ ਪੂਜਾ ਈਹਾ ਏਕੁ ਹੈ ਨ ਦੂਜਾ ਕੈਸੇ ਜੀਆ ਆਨੀਐ ।

ਜਲ ਮੈ ਤਰੰਗ ਜੈਸੈ ਜੀਉ ਅਰੁ ਬ੍ਰਹਮੁ ਐਸੇ ਲਾਖ ਰੂਪ ਦੇਖਬੇ ਕੋ ਏਕ ਰੂਪ ਮਾਨੀਐ । ੧ ।

ਸ੍ਰੀ ਵਾਹਗੁਰੂ ਜੀ ਕੀ ਫਤੇ । ਨਾਨਕ ਜੀ ।

S No. 26

**S.H.R. : 2310 D**

*Title :* Parchiān Prem Bhagtān Ki—Pothī Prem Ambōdh

*Size :* 15 × 14 C.M.

*No. of Folios :* 194–396=203

*Lines per Page :* 11      *Letters per Line :* 20      *Date of Compilation :* 1772 A.D.

*Condition :* same as 2310 A.

*Beginning :-*

ੴ ਸਤਿਗੁਰ ਪ੍ਰਸਾਦਿ ॥  
ਪ੍ਰੀਆਂ ਪ੍ਰੇਮ ਭਗਤਾ ਕੀਆ । ਪੋਥੀ ਪ੍ਰੇਮ ਅੰਬੋਧੁ ।  
ਪ੍ਰੀ ਆਦਿ । ਦੋਹਰਾ  
ਓਅੰ ਨਮੋ ਪਰਮਾਤਮਾ ਪੂਰੁ ਰਹਿਓ ਸਭ ਅੰਗ ।  
ਆਦਿ ਮਧਿ ਫੁਨਿ ਅੰਤਿ ਏਕੁ ਜਾ ਕਉ ਜਗਤੁ ਤਰੰਗਿ । ੧ ॥

*End :-*

ਦੋਹੜਾ  
ਪ੍ਰੇਮ ਮਹੋਦਸ ਪੈਠ ਕੈ ਜੋ ਕੋ ਗੋਤਾ ਲੇਇ ।  
ਹਰਿ ਰਤਨੁ ਅਮੋਲਕ ਹਾਥਿ ਤਿਸੁ ਸਹਜੇ ਸਤਿਗੁਰ ਦੇਇ ॥ ੧੨੨ ॥  
ਸੰਮਤੁ । ੧੮੨੯ । ਪੋਹਿਓ ਚੜ੍ਹਦੇ ਪੋਥੀ ਸਪੂਰਨ ਹੋਈ ।  
ਸਲੋਕੁ  
ਹਰਿ ਹਰਿ ਨਾਮ ਜਪੰਤਿਆ ਕਛੁ ਨ ਕਹੇ ਜਮੁ ਕਾਲੁ ।  
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ।  
ਬੋਲਹੁ ਭਾਈ ਵਾਹਗੁਰੁ ਵਾਹਗੁਰੁ । ਧਨੁ ਗੁਰੁ । ਬਖਿਸੰਦੁ ਗੁਰੁ ॥

S. No. 27

**S.H.R. : 1737 A**

*Title :* Parchiān Prem Bhagtān  
Prem Abodh Pothi (Patshāi Dasvin.)

*Author :* Sewā Dāss Udāsi

*Size :* 16 × 16 C.M.

*No. of Folios :* 168

*Lines per page :* 12

*Letters per Line ;* 21

*Date of Compilation :* 1693 A.D.

*Condition :* Old, written in running hand within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਪ੍ਰੇਮ ਅੰਬੋਧ ਪੋਥੀ ਪ੍ਰੀਆਂ ਪ੍ਰੇਮ ਭਗਤਾਂ ਕੀਆਂ । ਪਾਤਸ਼ਾਹੀ ੧੦  
ਦੋਹਰਾ  
ਓਅੰ ਨਮੋ ਪ੍ਰਮਾਤਮਾ ਪੂਰੁ ਰਹਿਓ ਸਭ ਅੰਗ ।  
ਆਦਿ ਮਧਿ ਫੁਨਿ ਅੰਤਿ ਇਕੁ ਤਾ ਕੋ ਜਗਤਿ ਤਰੰਗ ॥ ੧ ।  
ਸੋਰਠਾ  
ਪ੍ਰੀਤਮੁ ਪ੍ਰੇਮੀ ਪ੍ਰੇਮ ਪੁਰ ਪੁਰ ਤ੍ਰਿਕੁਟੀ ਜਿਨ ਰਚੀ ।  
ਬਹੁ ਬਿਧਿ ਰਚਨਾ ਥਾਪ ਖੋਲੈ ਪ੍ਰੇਮੀ ਹੋਇ ਕੈ ।

*End :—*

ਪ੍ਰੇਮ ਅਬੋਧ ਪੋਥੀ ਕਾ ਨਾਮੁ । ਪੜਤਿ ਸੁਨਤਿ ਪਾਵੈ ਥਿਸਰਾਮੁ । ੬੧ ।

ਦੋਹਰਾ

ਪ੍ਰੇਮ ਮਹੋਦਸ ਪੈਠਿ ਕੈ ਜੇ ਕੋ ਗੋਤਾ ਖਾਇ ।

ਹਰਿ ਰਤਨ ਅਮੋਲਕੁ ਹਥਿ ਤਿਸੁ ਸਹਿਜੇ ਸਤਿਗੁਰ ਪਲੈ ਪਾਇ ॥ ੧ । ੧੬ ।

ਪਰਚੀਆਂ ਸੰਪੂਰਨ ਸੋਲਹਿ ਲਿਖੀਆਂ । ਵਾਹੁਗੁਰੂ ਜੀ ।

This manuscript is different from S.H.R. 1450 as it is more comprehensive. Besides the accounts of the devotees as in S.H.R. 1450 it contains the Sākhies of Gūrū Gobind Singh at the end. It is in verse.

S. No. 28

**S.H.R. : 2300 E**

*Title :* Parchiān Patshāhi Dasvin

*Size :* 35 × 22 C. M.

*No. of Folios :* 334 to 377 = 44

*Lines per Page :* 15

*Letters per Line :* 40

*Condition :* Old, at places pages worm - eaten, headings in red within marginal lines written in beautiful hand. Complete.

*Names of the parts with Pages :* Contained in 2300 A. Folios continued with 2300 D i. e. from 334 to 377 = 44 Folios.

*Beginning :—*

ੴ ਓ ਸਤਿਗੁਰ ਪ੍ਰਮਾਦਿ ॥

ਅਥ ਪਰਚੀਆਂ ਪਾਤਸਾਹੀ । ੧੦ ਪ੍ਰਿਥਮੇ ਦਸਾ ਮਹਲਾ ਕੇ ਨਾਮ ਲਿਖੇ । ਫਿਰ ਦਸਾ ਮਹਲਾ ਕੀ ਉਸਤਤਿ ਕੇ ਸਲੋਕ ਲਿਖੇ । ਫੇਰ ਦਸਾ ਮਹਲਾ ਕੀਆਂ ਸਾਖੀਆਂ ਲਿਖੀਆ ।

ਦਸਾ ਮਹਿਲਾ ਕੀ ਉਸਤਤਿ ਕੇ ਸਲੋਕ ਲਿਖੇ ।

ਸਲੋਕ ।

ਸਚਖੰਡ ਸਤਿਗੁਰੁ ਬਸੈ ਸੁਧ ਸਾਂਤ ਕੀ ਦੇਸ ।

ਬੇਗਮ ਪੁਰੁ ਹੈ ਨਗਰ ਨਾਮੁ ਤਹਾ ਕੀਓ ਪ੍ਰਵੇਸੁ । ੧ ।

*End :—*

ਜਿਸੁ ਜਿਸੁ ਭਾਵਨੀ ਕਰ ਕੈ ਕੋਈ ਪੂਜਾ ਚਾੜਤਾ ਹੈ ਸੋ ਸੋ ਭਾਵਨੀ ਗੁਰੂ ਪੂਰਨ ਕਰਤਾ ਹੈ । ਸਦਾ ਹਰ ਜਸੁ ਹਰ ਚਰਚਾ ਹੋਤੀ ਹੈ । ਉਸ ਅਸਥਾਨ ਕਉ ਦੇਖ ਕਰ ਚਿਤ ਆਵਦਾ ਹੈ । ਜੋ ਜੀਉ ਉਹਾ ਜਾਤਾ ਹੈ ਸੋ ਪ੍ਰਸੰਨੁ ਹੋਇ ਆਵਤਾ ਹੈ । ੫੦ । ਸਾਖੀਆਂ ਪੰਜਾਹਿ ਹੋਇ ਚੁਕੀਆ ਸਪੂਰਨ । ਮਸਤ ਸੁਭ ਮਮਤ ਸਮਾਪਤੰ ॥

This manuscript contains in all fifty Sākhis and all the Sākhis narrate the life of Gūrū Gobind Singh. It begins with the Shlok in praise of the Gūru.

S. No. 29

**S.H.R. : 1445**

*Title :* Sākhī Ajite-Randhāwā

*Size :* 15 × 9 C.M.

*No. of Folios :* 54

*Lines per Page :* 15

*Letters per Line :* 20

*Condition :* Very old, pages at places worm - eaten written in running hand without margin. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਸਾਖੀ ਨਗਰ ਕਰਤਾਰ ਪੁਰਿ ਵਿਚ ਹੋਈ ਗੋਸਟਿ ਬਾਬੇ ਨਾਨਕ ਅਜਿਤੇ ਰੰਧਾਵੇ ਨਾਲਿ ਕੀਤੀ । ਮਹਲਾ ੧ । ਇਕਿ ਸਮੇਂ ਗੁਰੂ ਬਾਬਾ ਨਾਨਕ ਬੈਰਾਗ ਕੇ ਮਹਲ ਵਿਚਿ ਬੈਠਾ ਗਾਂਵਦਾ ਸੀ ਰਾਗੁ ਸ੍ਰੀ ਰਾਗੁ ਵਿਚਿ ਸਬਦੁ ।

ਰਾਗ ਸ੍ਰੀ ਰਾਗੁ ਮਹਲਾ ੧

ਕੋਟ ਕੋਟੀ ਮੇਰੀ ਆਰਜਾ ਪਉਣ ਪਾਣੀ ਪਿਆਉ ।

ਚੰਦੁ ਸੂਰਜ ਦੁਇ ਗੁਫੈ ਨ ਦੇਖਾ ਸੁਪਨੈ ਸਉਣੁ ਨ ਚਾਉ ।

*End :-*

ਤਾਂ ਫਿਰਿ ਅਜਿਤੇ ਅਰਦਾਸਿ ਕੀਤੀ ਸਚੇ ਪਾਤਿਸਾਹ ਬਹੁਤੁ ਗੱਲਾਂ ਹੋਈਆਂ ਹੈਨਿ । ਤਾਂ ਬੋਲਣਾ ਹੋਆ ਬਚਾ ਏਹੁ ਗਲਾ ਨਾਹੀ ਏਹੁ ਤਾਂ ਗੁਰਮਤਿ ਹੈ । ਏਹੁ ਅਸਾ ਅੰਦਰਿ ਦੀ ਗਲ ਪਰਗਟ ਕਰ ਦਿਤੀ ਹੈ ਜਿ ਕੋਈ ਚਿਤੁ ਲਾਇ ਕੈ ਸੁਣੇਗਾ ਤਿਸ ਕਾ ਜਨਮੁ ਮਰਨੁ ਕਟੀਐਗਾ । ਸਿਖੀ ਤੇ ਭਾਉ ਪਾਵੈਗਾ ਫੇਰੁ ਨਾਹੀ । ਬੋਲਹੁ ਭਾਈ ਵਾਹਗੁਰੂ ਵਾਹਗੁਰੂ ਜੀ ਉਸਤਿਤ ।

It contains a detailed dialogue between Gūrū Nānak and Ajitā Randhāwā at Kartārpūr. It is very interesting to note that the tract in which Kartārpūr and Dehrā Bābā Nānak are situated was dominated by "Randhawa" tribes. Among the Jāts Randhāwās were the first to be converted into Sikhism.

S. No. 30

**S.H.R. : 1579 H**

*Title :* Sākhī Bābā Nānak

*Size :* 17 × 12 C.M.

*No. of Folios :* 320-328=9

*Lines per Page :* 12

*Letters per Line :* 25

*Beginning :-*

ੴ ਸਤਿਗੁਰ ਪ੍ਰਸਾਦਿ ॥

ਸਾਖੀ ਬਾਬੇ ਨਾਨਕ ਜੀ ਕੀ ਮਹਲਾ ੧ ।

ਜੇ ਅੰਧੇਰੇ ਵਿਚਿ ਮਨੁਖ ਬੈਠੇ ਹੋਨਿ ਕਿਸੈ ਕੋਠੇ ਵਿਚਿ ਜੇ ਵਸਤੂ ਹੋਇ ਤਾਂ ਬਿਨਾਂ ਚਾਨਣ ਹੋਇ ਕਿਸੈ

ਦਿਸ ਨ ਆਵੈ । ਜੇ ਅਨੇਕ ਜਤਨ ਹੋਨਿ ਤਾ ਭੀ ਨ ਦਿਸੀ । ਜਾ ਦੀਵਾ ਆਇਆ ਤਾ ਸਭਨਾ ਦਿਸਿ ਆਇਆ ।

*End :—*

ਅਰੁ ਸੂਦ੍ਰ ਜਟੁ ਭੁੰਮੀਆ ਹੋਇ ਭੂਪਤਿ ਹੋਇ ਜੁਹਾਰ ਬੋਲੀਐ ॥  
ਅਰੁ ਜੋ ਤੁਰਕੁ ਕਮਾਵੈ ਏ ਧਰਮੁ ਤਿਸ ਕਉ ਸਲਾਮੁ ਬੋਲੀਐ ॥  
ਅਗੰਮ ਕਾ ਘਰੁ ਗਰੀਬ ਕਾ ਅਸਥਾਨੁ । ਬਿਖੜੀ ਪਉੜੀ ਅਜੂਨੀ ॥  
ਗੁਰੂ ਕੀ ਕ੍ਰਿਪਾ ਤੇ ਹੋਇ ਸਮਾਨੀ ॥ ਕਹਿਤ ਕੀ ਸਭੁ ਰਹਿਤੁ ਪਰਵਾਨੁ ॥

Like previous *Jānām Sākhī* it does not contain the biographical account of the *Gūrū*. But it only gives one incident and draws lessons from it. At the end it gives some medical prescriptions.

S. No. 31

**S.H.R. : 1737 B**

*Title :* *Sākhīān Bhagatān Kiān*

*Author :* Sewā Dāss Ūdāsi

*Size :* 16 × 16 C. M.

*No of Folios :* 169–284=116      *Lines per Page :* 12      *Letters per Line :* 21

*Condition :* Old, written in running hand within marginal lines, headings given in red. Complete.

*Beginning :—*

ੴ ਸਤਿਗੁਰ ਪ੍ਰਸਾਦਿ ॥  
ਅਬ ਪਰਚੀ ਪਾਤਿਸਾਹੀ ਦਸਵੀ ਕੀ ਮਹਲਾ ੧੦ ।  
ਪਥਮੇ ਦਸਾਂ ਮਹਲਾਂ ਕੇ ਨਾਮ ਲਿਖੇ । ਫੇਰ ਦਸਾਂ ਮਹਲਾਂ ਕੀ ਉਸਤਤਿ ਕੇ ਸਲੋਕ ਲਿਖੇ ।  
ਸ਼ਚਖੰਡ ਸਤਿਗੁਰੁ ਬਸੈ ਸੁਧੁ ਸਾਂਤਿ ਕੀ ਦੇਸੁ ।  
ਬੇਗਮ ਪੁਰੁ ਹੈ ਨਗਰੁ ਨਾਮੁ ਤਹਾਂ ਕੀਓ ਪਰਵੇਸੁ ॥ ੧ ॥

*End :—*

ਦੋਹਰਾ  
ਪੜਿ ਸੁਨਿ ਮਨ ਸਮਝਾਈਐ ਸੰਤ ਜਨਾ ਕੋ ਭੇਦੁ ।  
ਹੋਇ ਮੁਕਤਿ ਸੰਸਾਰ ਤੇ ਕਬਹੁ ਨ ਪਾਵੈ ਖੇਦੁ ।

It contains *Sākhīs* relating to the *Bhagatās*. As it has been stated there, these have been compiled in the presence of *Gūrū Gobind Singh*.

S. No. 32

**S.H.R. : 2333**

*Title :* Sākhi Daswain Patshāh ke Jotijot Samawne kī.

*Size :* 12 × 9 C. M.

*No. of Folios :* 23

*Lines per page :* 9

*Letters per Line :* 14

*Condition :* Old, wirtten in good hand within marginal lines. Complete.

**Beginning :—**

ੴ ਸਤਿਗੁਰ ਪ੍ਰਸਾਦਿ ॥

ਸਾਖੀ ਹਜ਼ੂਰ ਮਹਾਰਾਜ ਦਸਵੇ ਪਾਤਿਸਾਹਿ ਜੀ ਜੋਤੀ ਜੋਤ ਸਮਾਵਣੇ ਕੀ ਲਿਖੀਯਤੇ ।

ਏਕ ਸਮੇ ਸਾਹਿਬ ਕੀ ਅਸਵਾਰੀ ਪੰਜਾਬ ਕੀ ਧਰਤੀ ਚਮਕੌਰ ਕੇ ਜਿਲੇ ਚੜੀ ਜਾਤੀ ਥੀ । ਤਹਾ ਏਕ ਪਠਾਣ ਗ੍ਰਾਮ ਕੇ ਤੀਰ ਖੜਾ ਥੀ । ਤਿਸ ਨੇ ਪੁਛਾ ਯਹ ਕੌਨ ਜਾਤਾ ਹੈ । ਤਬ ਖਾਲਸੇ ਸਿੰਘ ਜੀ ਕਹਾ ਸ੍ਰੀ ਗੋਬਿੰਦ ਸਿੰਘ ਜੀ ਹੈ ।

**End :—**

ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੈ ।  
ਸਤ੍ਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ।  
ਔਰ ਕੀ ਬਾਤ ਕਹਾ ਕਹ ਤੋਸੋ ਸੁ ਪੇਟ ਹੀ ਕੇ ਪਟ ਬੀਚ ਬਚਾਵੈ ।  
ਬੋਲੋ ਜੀ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ ਜੀ ।

The third line of the Swayyā in the end is missing.

There are numerous accounts of the martyrdom of Gūrū Gobind Singh Ji. Khāfi Khān, the author of Muntakhib-ul-Lubāb, Bhāi Santokh Singh, the author of Suraj Parkāsh and Senapāt, author of Sri Grūū Sobā give different versions. The contemporary versions of Senapat and Khāfi Khān, appear to be more reliable. This manuscripts, however, gives a different version.

(For details see my article on the martyrdom of Gūrū Gobind Singh, Sikh Review Calcutta Sept.-Oct. 1957 pages 68-73.)

S. No. 33

**S.H.R. : 1442 B**

*Title :* Patshāhi Dasvin Kārṇ Shāhidi Kā

*Size :* 15 × 11 C. M.

*No. of Folios :* 1-6=6

*Lines per Page :* 9

*Letters per Line :* 18

**Beginning :—**

ੴ ਸਤਿਗੁਰ ਪ੍ਰਸਾਦਿ ॥

ਸਾਖੀ ਪਾਤਿਸ਼ਾਹੀ ਦਸਵੀਂ ਜੀ ਕੇ ਕਾਰਨ (ਸ਼ਹੀਦੀ) ਕਾ । ੧੦ ।

ਸੰਮਤ ੧੭੬੫ । ਮਿਤੀ ਕਤਿਕ ਵਦੀ ਪੰਚਮੀ ਦਿਨੁ ਐਤਵਾਰ । ਸ੍ਰੀ ਵਾਹਿਗੁਰੂ ਜੀ ਦਖਨ ਕੋ



ਚਰਨ ਧਾਰੇ । ਬਹਾਦਰ ਸ਼ਾਹ ਪਾਤਿਸਾਹ ਕੇ ਸਾਥਿ ਆਏ । ਦਖਨ ਕੇ ਬੀਚੁ ਏਕੁ ਗਾਂਉ ਹੈ ਨਦੇੜ । ਤਹਾਂ ਡੇਰਾ ਹੋਇਆ । ਸਾਹਿਬ ਕਾ ਹੁਕਮ ਹੋਇਆ ਜੋ ਈਹਾਂ ਨਦੇੜ ਕਾ ਨਾਉ ਸਤਿਜੁਗ ਮੈ ਗੋਬਿੰਦ ਨਗਰੀ ਥਾ ।

*End :-*

ਏਹ ਸਵੈਯਾ ਦਸ ਦਿਨੁ ਆਗੇ ਕਾਰਨ ਕੇ ਕੀਆ ਥਾ ।

ਪਾਤਸਾਹੀ ੧੦ । ਰੋਗਨ ਤੇ ਅਰੁ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤਿ ਬਚਾਵੈ ।

ਸਤ੍ਰੁ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ।

ਰਾਖਤ ਹੈ ਅਪੁਨੋ ਕਰਿ ਦੈ ਕਰਿ ਪਾਪ ਸੰਬੂਹ ਨ ਭੇਟਨ ਪਾਵੈ ।

ਅਉਰ ਕੀ ਬਾਤ ਕਹਾਂ ਕਹਿ ਤੋ ਸੁ ਪੇਟ ਹੀ ਕੇ ਪਟ ਬੀਚੁ ਬਚਾਵੈ । ੧ ।

S. No. 34

**S.H.R. : 1466**

*Title : Sākhī Pothī*

*Size : 19 × 15 C.M.*

*No. of Folios : 74*

*Lines per Page : 15*

*Letters per Line : 20*

*Date of Transcription : 1880 A. D.*

*Condition : Written in beautiful hand writing, without margin. Complete.*

*Beginning :-*

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਸਤਿਗੁਰੂ ਜੀ ਸਹਾਇ । ਗੁਰੂ ਤੇਗ ਬਹਾਦ੍ਰ ਸੰਸਾਰ ਸਾਗਰ ਕੇ ਤਾਰਣੇ ਕੋ ਰਮਤ ਕੀਆ । ਜੋ ਜੋ ਸਿਖ ਸਾਧੂ ਪ੍ਰੇਮੀ ਅਰਾਧਤੇ ਥੇ ਤਿਨਾਂ ਕੀ ਭਾਵਨੀ ਪੂਰੀ ਕਰਨੇ ਕੋ ਬਹਾਨਾਂ ਤੀਰਥਾਂ ਕਾ ਚਰਨ ਪਧਾਰੇ । ਸੈਫਾਵਾਦ ਆਨ ਉਤਰੇ ਬਾਗ ਬੀਚ ।

ਚੋਪਈ

ਤੇਗ ਬਹਾਦਰ ਗੁਰ ਪ੍ਰਤਪਾਰਨ । ਚਲੇ ਬਿਯਾਜ ਤੀਰਥ ਸਿਖ ਤਾਰਨ ।

ਚਲ ਕੇ ਸੈਫਾਵਾਦ ਮੋ ਆਏ । ਆਸਨ ਕ੍ਰਪਨ ਜੀ ਕਲ ਗਾਏ । ੧ ।

*End :-*

ਜੇ ਆਪ ਵਾਲੀ ਹਉ ਤਾ ਕਿਯਾ ਸੰਸਾ ਹੈ ਜੀ । ਡੇਰਾ ਦਸ ਦਿਨ ਰਹਿਆ । ਨਗਰੀ ਨੇ ਹੋਰਨਾਂ ਨਗਰੀਆਂ ਨੇ ਟਹਿਲ ਕੀਤੀ । ਜਮਾਂ ਨਿਰਨਾਂ ਇਹੁ ਗੁਰੂ ਜੀ ਨੋ ਦਿਹ ਨੋ ਪਹਿਰ ਨੋ ਘੜੀਆ ਨੋ ਪਲ ਡੇਰਾ ਰਹਿਆ । ਗੁਰੂ ਜੀ ਚੜਨ ਲਗੇ ਨਗਰੀ ਨੇ ਜਥਾ ਸਕਤਿ ਸੀਸੋ ਮਥਾ ਟੇਕਿਆ । ੧੨੦ ॥ ਸਾਖੀ ਪੂਰੀ ਹੋਈ ।

This is very valuable manuscript giving details about the travels of Gūrū Teg Bahadur and Gūrū Gobind Singh in the cis-Sutlej territory. It contains 120 Sākhis in all. (Continuous)

Sir Attar Singh Bhadaur who discovered this manuscript and published its English translation under the title "Travels of Gūrū Teg Bahadur and Gūrū Gobind Singh" presented this manuscript to the Khālsa College, Amritsar, as has been indicated on its first page.

It throws a flood of light on the conditions of those days. It has got a local colour of Malwai Language.

It has recently been published by Khālsa Samāchār, Amritsar.

## 2—Biographical Literature (General)

S. No. 35

S.H.R. : 1834

*Title* : Gūr Bilās Bābā Vir Singh Naurangābādi

*Author* : Mahant Kharak Singh of "Thatta"

*Size* : 20 × 15 C. M.

*No of Folios* : 61

*Lines per Page* : 14

*Letters per Line* : 17

*Date of Compilation* : 1895 A. D.

*Condition* : Recent, copied in 1957. Complete.

*Beginning* .—

ੴ ਸਤਿਗੁਰੂ ਪ੍ਰਸਾਦਿ ॥

ਆਗੇ ਸਾਖੀ ਹੋਰ ਚਲੀ ।

ਸੁਬਰਾਵੀ ਗੁਰੂ ਸਾਹਿਬ ਆਨਿ ਉਤਰੈ । ਸਰਬਤ ਸਰਦਾਰਾ ਨੇ ਅਤ੍ਰ ਸਿੰਘ ਸੰਦਾਵਾਲੀਏ ਨੂੰ ਲਿਖਿਆ ਤੂੰ ਆ ਜਾ । ਫੇਰ ਉਬਾਲਿਓ ਉਹ ਡੇਰੇ ਵਿਚ ਆਗਿਸੁ ਸੁਬਰਾਵੀ । ਦਰਿਆ ਦੇ ਕੰਢੇ ਉਤੇ ਛਾਇਆਵਾਨੁ ਲਗਾ ਹੋਇਆ ਸੀ ।

*End* :—

ਇਹ ਸ੍ਰੀ ਗੁਰ ਬਿਲਾਸ ਗੁਰੂ ਵੀਰ ਸਿੰਘ ਜੀ ਦਾ ਸੰਪੂਰਨ । ਭਾਈ ਮੋਹਰ ਸਿੰਘ ਜੀ ਨੇ ਲਿਖਵਾਇਆ । ਜੇ ਕੋਈ ਪ੍ਰੀਤ ਨਾਲ ਪੜੇ ਸੁਣੇਗਾ ਸਰਬਤ ਲਾਹੇਵੰਦ ਹੋਵੇਗਾ । ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ । ਭੁਲ ਚੁਕ ਬਖਸਣਾ ਜੀ । ਲਗ ਕਨਾ ਅਖਰ ਤੁਕ ਵਾਧਾ ਘਾਟਾ ਸੋਧ ਪੜਿਨਾ । ਔਗਿਣਹਾਰੇ ਕੀ ਬੇਨਤੀ ਸੁਣਹੋ ਗਰੀਬ ਨਵਾਜ । ਜੇ ਹੋ ਪ੍ਰੀਤ ਕਪੂਤ ਹੈ ਬਹੁੜ ਪਿਤਾ ਕੋ ਲਾਜਿ । ਪੋਥੀ ਸੰਪੂਰਿਨ ਹੋਈ । ਸੰਮਤ । ੧੯੫੨ । ਮਹੀਨੇ ਹਾੜ ਦੇ ਗਿਆ ਦਿਨ ਪੰਦਰਾ ੧੫ । ਦਸਿਖਤ ਮਹੰਤ ਭਾਈ ਖੜਕ ਸਿੰਘ ਕੇ ਠਟੇ ਵਾਲੇ ਕੇ ।

This is the transcribed copy from a manuscript acquired through the

President Chief Khālsa Dewān, Amritsar. It contains a graphic account of the martyrdom of Bābā Bīr Singh of Naurangabād, District Amritsar. He was killed by forces of Rājā Hirā Singh in 1844 A. D. For full account of his life vide author's "Jiwan Bābā Bīr Singh" in Punjabi.

S. No. 36

**S.H.R. : 1334**

*Title :* Jiwan Chrittar Swāmi Bishan Dāss

*Author :* Bhagwān Dāss

*Size :* 32 × 24 C. M.

*No. of Folios :* 648

*Lines per Page :* 24

*Letters per Line :* 24

*Date of Compilatiom :* 1896 to 1902 A.D.

*Condition :* Recent, written in running hand, without marginal lines, headings given in red. Complete.

*Beginning :-*

ਸ੍ਰੀ ਗੁਰ ਬਿਸਨ ਚੰਦ੍ਰ ਕਾ ਉਤ੍ਰਾਰਧ ।

ੴ ਸਤਿਗੁਰ ਗਹਿਰ ਗੰਭੀਰਾਯਨਮ । ਅਬ ਸ੍ਰੀ ਗਹਿਰ ਗੰਭੀਰੀਏ ਮਤਿ ਕੇ ਸ੍ਰਾਮੀ ਸ੍ਰੀ ਬੁਤ ੭੭੭  
ਸ੍ਰਾਮੀ ਬਿਸਨ ਦਾਸ ਜੀ ਕੋ ਜੀਵਨ ਚਲਿਤ੍ਰ ਸ੍ਰੀ ਬਿਸਨ ਚੰਦ੍ਰ ਕਾ ਗ੍ਰੰਥ ਦਾਸ ਭਗਵਾਨ ਦਾਸ ਕ੍ਰਿਤ ਉਤ੍ਰਾਰਧ ਸ੍ਰੀ  
ਗੁਰ ਸੰਗਤ ਤੇਤੀਸ ਕੀ ਕਥਾ ਪ੍ਰਾਰੰਭਹਿ ॥

ਦੋਹਿਰਾ

ਬੇਦ ਨ ਪਾਵਤ ਪਾਰ ਜਸ ਰਿਖਿ ਮੁਨਿ ਸਕੇ ਨ ਜਾਨ ।  
ਸੋ ਰੋਪੜ ਮੇ ਪ੍ਰਗਟ ਭੇ ਸਤਿਗੁਰ ਬੈਨ ਜਪਾਨ ॥ ੧ ॥  
ਮੰਗਲ ਰੂਪ ਅਨੂਪ ਹੋ ਬਸੋ ਮੋਰ ਉਰ ਮਾਹਿ ।  
ਬਿਸਨ ਦਾਸ ਗੁਰਦੇਵ ਸਮ ਦੇਵ ਜਾਗਤਾ ਨਾਹਿ ॥ ੨ ॥

*End :-*

ਲਾਯਲਪੁਰ ਸੁਭ ਬਾਰ ਮੇ ਭਈ ਸੰਯੁਤ ਜੋ ਬਾਰ ।  
ਪ੍ਰਥਮ ਯਹਾ ਦੀਰਘ ਹੁਤੇ ਕਰੀਰ ਜੰਡ ਔਜਾਰ । ੩੯ ।  
ਤੈਸੇ ਮੋ ਸਨ ਸੇਵਕਨ ਸਤਿਗੁਰੁ ਕੇ ਉਪਦੇਸ ।  
ਬ੍ਰਹਮ ਗਯਾਨ ਜਲ ਜੁਤ ਕਰੇ ਕਾਟੇ ਨਿਖਲ ਕਲੇਸ ॥ ੪੦ ॥

ਇਤਿ ਸ੍ਰੀ ਗੁਰ ਬਿਸਨ ਚੰਦ੍ਰ ਕਾ ਗ੍ਰੰਥ ਉਤ੍ਰਾਰਧੇ ਸ੍ਰੀ ਗਹਿਰ ਗੰਭੀਰੀਏ ਮਤ ਕੇ ਸ੍ਰਾਮੀ ਬਿਸਨ ਦਾਸ  
ਜਤੀ ਜੀ ਕਾ ਜੀਵਨ ਚਰਿਤ੍ਰ ਚਰੜੀਆ ਸੇ ਚਲ ਦੁਰਾਹੇ ਕਰਤਾਰ ਪੁਰ ਸ੍ਰੀ ਸੁਧਾਰ ਲਾਯਲਪੁਰ ਪਹੁੰਚ ਉਪਦੇਸ  
ਦੇਨ ਮੰਗਲ ਸਿੰਘ ਪਹੁੰਚਨ ਸ੍ਰੀ ਗੁਰੁ ਸਕਟੇ ਬਿਰਾਜਨ ਆਦਿਕ ਪ੍ਰਸੰਗ ਕ੍ਰਿਤ ਭ੍ਰਿਤ ਭਗਵਾਨ ਦਾਸ ਅਸਟ ਦਸਮੋ  
ਪ੍ਰਕਾਸ ਸਮਾਪਤੰ ॥ ੧੮ ॥

This is the metrical biography of Shri Bishan Dāss who was the founder of Gaher Gambir Sect which flourished in the district of Ambālā. According to

Bhāi Kāhn Singh Nabhā, Bishan Dāss was a Udāsi who was born in 1920 B.K. viz 1863 A.D. and was the desciple of Metāb Dāss Udāsi. He made Rupar the seat of his missionary activities.

S. No. 37

**S.H.R. : 36**

*Title :* Jassā Singh 'Binod'

*Author :* Rām Sukh Rāo

*Size :* 27 × 21 C. M.

*No. of Papes :* 414

*Lines per Page :* 23

*Letters per Line :* 22

*Date of Transcription :* 1940 A.D.

*Condition :* Recent. Complete.

*Beginning :-*

ੴ

ਅਥ ਸ੍ਰੀ ਜਸਾ ਸਿੰਘ ਬਿਨੋਦ ਲਿਖਯਤੇ ।

ਅਥ ਗ੍ਰੰਥ ਸੂਚਨ ਕਾ ਬਰਨਨੰ—ਅਹਿਵਾਲ ਤਹਿਕੀਕ ਕਰਨ ਵਾਸਤੇ ਕੋਸਸ ਵਾਫਰ ਕਰੀ ਅਰ ਕਈ ਜ਼ਈਫ ਉਸ ਵਖਤ ਕੇ । ਸਰਕਾਰ ਕੀ ਖਿਜਮਤ ਮੇਂ ਜੋ ਹਾਜ਼ਰ ਸੇ ਉਨ ਸੇ ਭੀ ਪੂਛਿਆ । ਅਰ ਜਿਤਨੀਆਂ ਕੁ ਹਕੀਕਤਾਂ ਮੁਅਸਰ ਹੁਈਆਂ ਸੋ ਲਿਖ ਦੀਆਂ । ਅਰ ਰਹਿ ਭੀ ਵਾਫਰ ਗਈਆਂ ।

*End: —*

ਇਤਿ ਸ੍ਰੀ ਮੱਤ ਤੁਲਸੀ ਬੰਸਾ ਅਵਤੰਸ ਮਹੀ ਮੰਡਲ ਭੂਖਨ ਰਿਪੁ ਦਲ ਬਲ ਦੂਖਨ ਸ੍ਰੀ ਭਗਵਤ ਪਦਾਰ ਬਿੰਦ ਨਿਰ ਦੰਦ ਭਗਤ ਸਮਾ ਸਾਦਿਤਰਾਜ ਸਿਰੋਮਣੀ ਸ੍ਰੀ ਜਸਾ ਸਿੰਘ ਬਿਨੋਦੇ ਜੋਬਨ ਆਦਿ ਅਵਸਥਾ ਕੇਲਕਲਾ ਕਥਨ ਨਵ ਮਕਾਨ ਨੇ ਸ੍ਰਗਵਾਸ ਆਦਿ ਨਿਰੂਪਣੇ ਨਾਮ ਨਵਮੋਂ ਪ੍ਰਕ੍ਰਮ ॥

This has been transcribed from a manuscript in the Toshā Khānā of the Kapurthalā State. It is the extracts copy, but as has been stated therein only those *kabits* etc are omitted which do not relate to history. This extracts copy was prepared during the days of Mahārāja Jagjit Singh.

It contains the biographical account of Sardār Jassā Singh Ahluwālīā who was the founder of Kapurthala state. It was compiled during the reign of Mahārājā Fateh Singh (1801–1837 A.D.) who was a friend of Mahārājā Ranjit Singh.

S. No. 38

**S.H.R. : 1428**

*Title :* Sākhiān Bhāi Dādū Diān

*Author :* Pandit Tārā Chand

*Size :* 15 × 10 C. M.

*No. of Pages :* 376

*Lines per Page :* 10

*Letters per Line :* 17

*Name of Scribe :* Sant Dyā Rām

*Date of Compilation :* 1896 A.D.

*Condition :* Old, written with blue and red ink in bold hand. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ੴ ਸਤਿਨਾਮ ਕਰਤਾ ਪੁਰਖ ਨਰ ਭੋ ਨਰ ਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੁ ਪ੍ਰਸਾਦਿ । ਜਪ । ਆਦ ਸਚ ਜੁਗਾਦ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ । ਭਾਈ ਜੀ ਸਾਖੀ ਬਾਬੇ ਦਾਦੂ ਜੀ ਦੀ ਹੈ ਭਾਈ ਜੀ ਏਹੇਨਾ ਬਾਬੇ ਹੋਰਾਂ ਜੰਨਮੁ ਧਾਰਿਆ ਸੀ ਸੰਮਤ ੧੫੭੭ ਬਿਕਰਮੀ ਵਿਚ । ਭਾਈ ਭਗਤੂ ਜੀ ਦੇ ਘਰ । ਤਾਂ ਪਿੰਡ ਦੋਰਾਜ ਵਿਚ ਮੁਲਖ ਮਾਲਵੇ ਵਿਚ ।

*End :-*

ਜਿਸ ਸਾਖੀ ਉਤੋਂ ਏਸ ਦਾ ਉਤਾਰਾ ਕੀਤਾ ਗਿਆ ਹੈ । ਤਾਂ ਉਹ ਸਾਖੀ ਛਾਛਤਰੀ ਵਿਚ ਹੈ ਜੀ ਕਿ ਜੇੜੀ ਸਾਖੀ ਦਾਦੂ ਜੀ ਦੇ ਹੁਕਮ ਨਾਲ ਲਿਖਾਈ ਸੀ । ਪੰਡਤ ਜੀ ਨੇ । ਤਾਂ ਲਿਖੀ ਸੰਤ ਦੋਆ ਰਾਮ ਜੀ ਨੇ । ਸ੍ਰੀ ਗੋਇੰਦਵਾਲ ਜੀ ਵਿਚ । ਚੁਬਾਰੇ ਧੰਨੁ ਮਾਰੇ ਦੇ ਵਿਚ ਲਿਖੀ ਸੀ । ਕਿ ਜੇੜਾ ਅਗੇ ਵੀ ਗੁਰੂ ਘਰ ਦਾ ਸੇਵਾਦਾਰ ਸੀ । ਸਾਖੀ ਦਾ ਉਤਾਰਾ ਕੀਤਾ ਸੰਮਤ ੧੯੫੩ ਵਿਚ ॥

It appears to be transcribed copy from a Devnagari manuscript, as has been stated in the Colophon.

It is, however, not clear to which Dādu the author refers. The dates mentioned in this manuscript, however, indicate that the manuscript relates to Dādu of Rājisthān, the famous mystic saint of 17th century.

## DOCUMENTS

### A—Hukam Namahs

S. No. 39

**S.H.R. : 11**

*Title :* Hūkam Nāmāhs of Gūrū Gobind Singh

*Author :* Gūrū Gobind Singh

*Size :* 12 × 10 C.M.

*No. of Folios :* 8 (in number)

*Date of Compilation :* 1732 A.D.

Photoes of 8 Hūkam Nāmāhs.

(ਇਕ ਹੁਕਮ ਨਾਮੇ ਦੀ ਹੂਬਹੂ ਪੂਰੀ ਨਕਲ ਹੈ)

ੴ ਸਤਿਗੁਰ ਪ੍ਰਸਾਦਿ ॥

ਸਿਰੀ ਮਾਤਾ ਜੀ ਦੀ ਆਗਿਆ ਹੈ ਸੂਬਤ ਖਾਲਸਾ ਸ੍ਰੀ ਅਕਾਲ ਪੁਰਖ ਜੀ ਕਾ ਵਾਸੀ ਨਉਸਹਰਾ ਪੰਨੂਆ ਦਾ ਗੁਰੂ ਰਖੇਗਾ ਗੁਰੂ ਗੁਰੂ ਜਪਣਾ ਜਨਮੁ ਸਵਾਰਣਾ ੧੧) ਯਾਰਹ ਰੁਪਯੈ ਲੰਗਰ ਦੇ ਖਰਚ ਨੂੰ ਤੁਸਾਡੇ

ਉਪਰ ਫੁਰਮਾਇਸ ਹੋਈ ਹੈ ਅਗੈ ਕਾਰ ਭੇਟ ਸੁਖ ਮਨਤਾ ਦਸੌਂਧ ਚਲੀਹਾ ਗੋਲਕ ਜੋ ਸ੍ਰੀ ਗੁਰੂ ਜੀ ਕੇ ਨਮਿਤ ਕੀ ਕੌਡੀ ਦਮੜੀ ਹੋਵੈ ਸੋ ਹੁੰਡੀ ਕਰਾਇ ਕੈ ਭਾਈ ਰਾਮ ਸਿੰਘ ਮੇਵੜੇ ਕੀ ਮਾਰਫਤ ਹਜ਼ੂਰ ਭੇਜਣੀ ਨਿਹਾਲੁ ਹੋਵਹੁ ਗੇ ਤੁਸਾਡੀ ਖਟੀ ਕਮਾਈ ਵਿਚ ਗੁਰੂ ਬਰਕਤ ਪਾਵੈਗਾ ਤੁਸੀ ਮੇਰੇ ਪੁਤ ਫਤਜੇਦ ਹੋਹ ਤੁਸਾ ਉਪਰ ਮੇਰੀ ਬਹੁਤ ਖੁਸੀ ਹੈ। ਸਿਖਾ ਪੁਤਾ ਦੀ ਸੇਵਾ ਦੀ ਵੇਲਾ ਹੈ ਲੋਚ ਕੇ ਸੇਵਾ ਕਰਹੁਗੇ ਤੁਸਾਡੀ ਸੇਵਾ ਦਰਗਾਹ ਥਾਇ ਪਵੈਗੀ ਸੰਮਤ ੧੭੮੯ ਮਿਤੀ ਹਾੜਹੁ ੧ ਸਤਰਾ ੧੩।

(ਇਸ ਹੁਕਮ ਨਾਮੇ ਦੇ ਉਤੇ ਖਾਲੀ ਥਾਂ ਵਿਚ ਫਿਰ ਇਉਂ ਲਿਖਿਆ ਹੈ)

ੴ ਸਤਿਗੁਰੂ ਜੀ ॥

ਸੂਬਤਿ ਖਾਲਸਾ ਵਾਸੀ ਨਉਸਹਰ ਪੰਨੂਆ ਕੇ ਗੁਰੂ ਰਖੇਗਾ ੧੧) ਯਾਰਾ ਰੁਪਯੇ ਲੰਗਰ ਨੋ ਭੇਜਣੇ ਨਿਹਾਲੁ ਹੋਵੋਗੇ।

“Hukam Nāmāh” is a combination of Persian words “Hukam” and Nāmāh”, which mean order or authority and letter respectively. Hence Hūkam Nāmāh means letter of authority or letter indicating some order of the Gūrū. The letters issued by the Gūrū are reverently called by the Sikhs Hukam Namāhs.

The Hukam Nāmāhs are mostly dated and hence they help to record the history of the period.

These Hukam Nāmāhs used to be written by the scribes of the Gūrūs. In order to convince the addressee the genuineness of the letter the Gūrūs used to fix their autograph with the gist of the contents and the number of the lines written in the body of the letter.

This Hukam Nāmāh has been addressed by Mātā Sundarī Ji, the revered spouse of Gūrū Gobind Singh.

S. No. 40

**S.H.R. : 35**

*Title :* Hūkam Nāmāhs Takhat Sri Harmandir Sāhib Patnā

*Size :* 27 × 22 C.M.

*No. of Pages :* 25 Hūkam Nāmāhs

*Name of Scribe :* Khem Singh

*Date of Transcription :* 24th August 1940

*Condition :* Recent.

ਹੁਕਮ ਨਾਮੇ

(ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ ਰਖੇ ਹੋਇਆਂ ਵਿਚੋਂ ਇਕ ਦੀ ਨਕਲ)

ਗੁਰੂ ਸਤਿ

ਭਾਈ ਦਿਆਲ ਦਾਸ ਭਾਈ ਰਾਮ ਰਾਇ ਭਾਈ ਦਰਬਾਰੀ ਭਾਈ ਚੈਨ ਸੁਖ ਭਾਈ ਮਿਹਰ ਚੰਦ ਭਾਈ ਸੁਭਾ ਚੰਦ ਭਾਈ ਜੇਠ ਮਲ ਭਾਈ ਡੇਡ ਮਲ ਭਾਈ ਰਾਘੋ ਦਾਸ ਭਾਈ ਮੋਹਨ ਦਾਸ ਭਾਈ ਨੰਦ ਕੁਆਰ ਭਾਈ ਪਰੀਤਮ ਦਾਸ ਭਾਈ ਘਨਿ ਸਿਆਮ ਜਗ ਮੰਨ ਮੁਰਲੀ ਧਰ ਭਾਈ ਬੰਸੀ ਭਾਈ ਮੁਰਲੀ ਭਾਈ ਸਿੰਘਾ

ਸਦਾ ਨੰਦ ਕਵਲ ਨੇਨ ਰਾਮ ਰਾਇ ਲਾਲ ਮੰਨ ਛਬੀਲ ਦਾਸ ਬਾਲ ਗੋਬਿੰਦ ਅਮਾਲੀਆ ਫੇਰੂ ਕਿਰਪਾਲ ਸੰਗਤਿ ਦਾਸ ਬੇਜ ਨਾਥ ਝਬਰ ਸਿੰਘ ਭਗਵਾਨ ਗੁਜਰ ਮਲ ਪੇੜੀ ਬਾਈ ਰਾਮ ਚੰਦ ਦੀਨਾ ਨਾਥ ਪਰਾਨ ਨਾਥ ਜਗਦੇਓ ਮਿਤੋਜ ਰਾਜ ਦਲਪਤ ਦਾਸ ਤਾਰਾ ਦਰੀਆ ਚਿਤਾ ਬਿਦਰਾ ਬੰਨ ਪਰਾਨ ਨਾਥ ਹਰ ਚੰਦ ਹੀਰਾ ਨੰਦ ਪਰਾਨ ਨਾਥ ।

ਸਰਬਤ ਸੰਗਤਿ ਗੁਰ ਮਨੋਰਥ ਪੂਰੇ ਕਰੈਗਾ ਅਸੁਨ ਕੋ ਚਹੈ ਸਤਰੀ ਰੁਪਯਾ ਕੀ ਵਸਤੁ ਲਿਖੀ ਹੈ ਡੇਰੇ ਕੇ ਵਾਸਤੇ ਹੁਕਮ ਦੇਖਦੇ ਹੀ ਵਸਤੁ ਭੇਜਣੀ ਸਿਤਾਬੀ ਸਾਥ ਡੇਰਾ ਤਯਾਰ ਹੋਣਾ ਹੈ ਸੰਗਤਿ ਸਰਬਤ ਲੈ ਕੇ ਭਯਾ ਜੀ ਤੁਮ ਦਰਸਨ ਕਰ ਜਾਣਾ ਸਿਤਾਬ ਆਵਣਾ । ਸੰਗਤਿ ਕਾ ਗੁਰੁ ਰੁਜਗਾਰ ਮੋ ਬਰਕਤਿ ਕਰੈਗਾ ਪਟਣ ਗੁਰੁ ਕਾ ਘਰ ਹੈ ।

This is a transcribed copy of a Hūkam Nāmāh from the collection preserved at Harmandir Sāhib, Patnā.

In this collection some of the Hukam Nāmāhs have been addressed by Gūrū Tegh Bahādur Sāhib and some by Mātā Sundarī and some by Gūrū Gobind Singh Ji.

S. No 41

**S.H.R. : 42**

*Title :* Hūkam Nāmāhs of Gūrū Gobind Singh Ji

*Size :* 15 × 10 C.M.

*No. of Pages :* 8 Hūkam Nāmāhs

*Date of Compilation :* 1699 A.D.

*Condition :* Recent.

(ਇਕ ਹੁਕਮਨਾਮੇ ਦੀ ਪੂਰੀ ਨਕਲ ਕੀਤੀ ਹੈ)

ੴ ਸਤਿਗੁਰੂ

ਸਿਰੀ ਗੁਰੂ ਜੀਉ ਕੀ ਆਗਿਆ ਹੈ ਸਰਬਤਿ ਸੰਗਤਿ ਨਉਸਹਰੇ ਕੀ ਗੁਰੂ ਰਖੈਗਾ ਗੁਰੂ ਗੁਰੂ ਜਪਣਾ ਜਨਮੁ ਸਉਰੈਗਾ ਸੰਗਤਿ ਦਿਵਾਲੀ ਨੋ ਦਰਸਨਿ ਆਵਣਾ ਜੋ ਗੁਰੂ ਕੇ ਨਿਵਤ ਕਾ ਹੋਵੈ ਸੋ ਆਪੇ ਲੈ ਆਵਣਾ ਹੋਰਸ ਕਿਸੈ ਨੋ ਨਾਹੀ ਦੇਣਾ ਜੋ ਸਿਖੁ ਦਰਸਨਿ ਆਵਗੁ ਸੋ ਨਿਹਾਲੁ ਹੋਗੁ ਸੰਗਤਿ ਤੁਸੀਂ ਮੇਰਾ ਖਾਲਸਾ ਹੈ ਮੇਰੀ ਖੁਸੀ ਹੈ ੴ ਤੋਲਾ ਸੁਇਨਾ ਫੁਰਮਾਇਸ ਹੁੰਡੀ ਕਰਾਇ ਭੇਜਣੀ ਜੋ ਸਿਖੁ ਸੋਇਨੇ ਫੁਰਮਾਇਸ ਦੇ ਸੋ ਨਿਹਾਲ ਹੋਗੁ ਮੇਰੀ ਖੁਸੀ ਹੈ ਸੰਮਤੁ ੧੭੫੬ ਕਤਕਤੇ ੪ ਸਤਰਾਂ ੮

No. S.H.R. 520 is the exact copy of this collection of 8 Hūkam Nāmāhs.

The first Hukam Nāmāh which has been reproduced is dated 1756 B.K. viz. 1699 A. D. It exhorts the people to bring their voluntary offering themselves. It was issued after abolition of *masand* system.

S.No. 42

**S.H.R. : 43**

*Title :* Hūkam Nāmāhs of Gūrū Gobind Singh Ji

*Author :* Bandā Bahādur

*No. of Pages :* 8 photographs Copies

*Size :* 14 × 9

*Condition :* Photoes in a beautiful binding.

(ਬੰਦਾ ਬਹਾਦਰ ਜੀ ਦੇ ਅਸਲ ਹੁਕਮ ਨਾਮੇ ਦੀ ਹੂ-ਬਹੂ ਨਕਲ ਇਸ ਤਰ੍ਹਾਂ ਹੈ)

ਇਥੇ ਮੋਹਰ ਹੈ                      ਦੇਗੋ ਤੇਗੋ ਫਤਹਿ ਨੁਸਰਤ ਬੇਦ ਰੰਗ ।  
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ।

ੴ ਓ ਫਤੇ ਦਰਸਨੁ

ਸ੍ਰੀ ਸਚੇ ਸਾਹਿਬ ਜੀ ਕਾ ਹੁਕਮੁ ਹੈ ਸਰਬਤ ਖਾਲਸਾ ਜਉਨ ਪੁਰ ਕਾ ਗੁਰੂ ਰਖੇਗਾ ਗੁਰੂ ਗੁਰੂ ਜਪਣਾ ਜਨਮੁ ਸਵਾਰੇਗਾ ਤੁਸੀ ਸਿਰੀ ਅਕਾਲ ਪੁਰਖ ਜੀ ਕਾ ਖਾਲਸਾ ਹੋ ਪੰਜ ਹਥੀਆਰ ਬੰਨਿ ਕੈ ਹੁਕਮੁ ਦੇਖਦਿਆਂ ਦਰਸਨਿ ਆਵਣਾ ਖਾਲਸੇ ਦੀ ਰਹਤ ਰਹਣਾ ਭੰਗ ਤਮਾਕੂ ਹਫੀਮ ਪੋਸਤੁ ਦਾਰੂ ਅਮਲੁ ਕੋਈ ਨਾਹੀ ਖਾਣਾ ਮਾਸੁ ਮਛਲੀ ਪਿਆਜੁ ਨਾਹੀ ਖਾਣਾ ਚੋਰੀ ਜਾਰੀ ਨਾਹੀ ਕਰਣੀ ਅਸਾ ਸਤਜੁਗੁ ਵਰਤਾਇਆ ਹੈ ਆਪ ਵਿਚਿ ਪਿਆਰੁ ਕਰਣਾ ਮੇਰਾ ਹੁਕਮੁ ਹੈ ਜੋ ਖਾਲਸੇ ਦੀ ਰਹਿਤ ਰਹੇਗਾ ਤਿਸ ਦੀ ਗੁਰੂ ਬਉੜੀ ਕਰੇਗਾ ਮਿਤੀ ਪੋਹੋ ਸੰਮਤੁ ਪਹਿਲਾ ੧ ਸਤਰਾਂ ਦਸ ੧੦

This Hūkam Nāmāh was addressed by Bandā Bahādur. Its photograph has also been published in Banda Singh Bahādur by S. Gandā Singh published by Sikh History Research Department, Khālsā College, Amritsar.

## B—Historical Records

S. No. 43

S.H.R. : 1626

*Title :* Kārwaī Akāli Dāl Executive Committee.  
Shromani Akāli Dal Amritsar.

*Size :* 33 × 18 C.M.

*No. of Pages :* 13 + 65 = 78

*Lines per Page :* 36

*Letters per Line :* 24

*Date of Compilation :* 1929 to 1931 and 1937 to 1945 A.D.

*Condition :* Recent, the matter is typed in Gurmukhi and kept in the Register.

*Beginning :—*

ਨਕਲ ਰਜਿਸਟਰ ਕਾਰਰਵਾਈ ਸ਼੍ਰੋਮਣੀ ਅਕਾਲੀ ਦਲ ਅਰੰਭ 26.8.1931 ਤੋਂ

ੴ ਓ ਸਤਿਗੁਰ ਪ੍ਰਸਾਦਿ ॥

ਅਜ ੨੬.੮.੧੯੩੧ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਵਾਰਾ ਡਸਕਾ ਸੰਬੰਧੀ ਸੱਦੀ ਗਈ



ਸਿਖ ਆਲ ਪਾਰਟੀ ਇਕਤ੍ਰਤਾ ਦੀ ਮੀਟਿੰਗ ੧੨ ਬਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਪਰਲੀ ਛਤ ਉਪਰ ਸ੍ਰੀ ਮਾਨ ਸ਼ਿਵ ਸਿੰਘ ਦੀ ਗੁਰਦਾਸਪੁਰੀ ਦੀ ਪ੍ਰਧਾਨਗੀ ਹੇਠ ਅਰੰਭ ਹੋਈ, ਜਿਸ ਵਿਚ ਹੇਠ ਲਿਖੀ ਕਾਰਰਵਾਈ ਕੀਤੀ ਗਈ।

ਹੁਕਮ :—

ਸੋਰਠ ਮਹਲਾ ੫

ਗੁਰ ਪ੍ਰਭੇ ਚਰਨੀ ਲਾਇਆ ॥ ਹਰਿ ਸੰਗ ਸਹਾਈ ਪਾਇਆ ॥

(ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ੬੨੩)

End :—

ਕਾਰਰਵਾਈ ਮੀਟਿੰਗ 17.5.44

ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ॥

ਜਥੇਦਾਰ ਪ੍ਰੀਤਮ ਸਿੰਘ ਜੀ ਪਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਆਗਿਆ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਔਹਦੇਦਾਰਾਂ ਤੇ ਅੰਤਿੰਗ ਕਮੇਟੀ ਦੇ ਮੈਂਬਰਾਂ ਦੇ ਨਾਮ ਹੇਠਾਂ ਦਰਜ ਕੀਤੇ ਜਾਂਦੇ ਹਨ .....

ਨੋਟ :—ਭਾਈ ਪਿਆਰਾ ਸਿੰਘ ਜੀ ਸ਼ੇਖੂਪੁਰਾ ਤੇ ਸਰਦਾਰ ਬਚਿੰਤ ਸਿੰਘ ਦੁਲੇਹੜ ਨੂੰ ਹਰ ਅੰਤਿੰਗ ਮੀਟਿੰਗ ਉਤੇ ਸੱਦਾ ਪੱਤਰ ਭੇਜਿਆ ਜਾਇਆ ਕਰੇ ।

ਇਹ ਦਰੁਸਤ ਹੈ ।

(ਸਹੀ) ਧਨਵੰਤ ਸਿੰਘ ਸਕੱਤ੍ਰ

(ਸਹੀ) ਪ੍ਰੀਤਮ ਸਿੰਘ ਗੋਜਰਾਂ ਪ੍ਰਧਾਨ

These extracts from the proceedings of the Executive Committee Shiromani Akālī Dal have been collected from the Akali Dal's Office, Amritsar, and got typed. These extracts relate to the year 1929 to 1930 and 1937 to 1945.

S. No. 44

**S.H.R. : 1793**

*Title :* Kārwayān Shromani Gurdwārā Parbandhak Committee (Amritsar) from 1922 to 1938.

*Size :* 33 × 19 C.M.

*No. of Pages :* 146

*Lines per Page :* 21

*Letters per Line :* 16

*Date of Transcription :* 29.7.1956

*Condition :* Recent.

*Beginning :—*

Register No. I (ਕਾਰਰਵਾਈ ਮੀਟਿੰਗ ਮਾਰਚ 1922)

Prince of Wales boycotted when he lands.

ਗੁਰਮਤਾ ਨੰ: ੨ (ੳ)

ਮੌਜੂਦਾ ਨੌਕਰ ਸ਼ਾਹੀ ਨੇ ਸਿਖ ਧਰਮ ਦੇ ਉਪਰ (ਖਾਸ ਕਰਕੇ ਗੁਰਦੁਆਰਾ ਸੁਧਾਰ ਦੇ ਮਾਮਲੇ ਵਿਚ) ਜ਼ੁਲਮ ਕਰਨ ਦੀ ਕੋਈ ਹਦ ਬਾਕੀ ਨਹੀਂ ਛੱਡੀ । ਖਾਸ ਕਰ ਸ੍ਰੀ ਅੰਮ੍ਰਿਤਸਰ ਜੀ ਤੇ ਸਬੰਧਤ ਸ੍ਰੀ ਦਰਬਾਰਾਂ

ਦੀਆਂ ਕੁੰਜੀਆਂ ਖੋਹ ਕੇ ਤਾਂ ਹੋਰ ਭੀ ਅਨਰਥ ਕੀਤਾ । ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕਰਦੀ ਹੈ ਕਿ ਇਸ ਨੌਕਰ ਸ਼ਾਹੀ ਦਾ ਪੜਦਾ ਢਕਣ ਆਏ ਯੁਵਰਾਜ ਦਾ ਉੱਕਾ ਹੀ ਬਾਈਕਾਟ ਕੀਤਾ ਜਾਵੇ । ਅਰਥਾਤ ਜਿਸ ਦਿਨ ਯੁਵਰਾਜ ਹਿੰਦੁਸਤਾਨ ਵਿਚ ਪੈਰ ਧਰੇ ਉਸ ਦਿਨ ਖਾਲਸਾ ਜੀ ਪੂਰੀ ਹੜਤਾਲ ਕਰਨ ।

*End :-*

Register No. 6 Dated 11.3.38

The Shromani Gurdwārā Parbhandak Committee appreciates the efforts of Khān Abdāl Ghufar Khān and Doctor Khān Sahib and his Ministers in condemning the murders of innocent Sikhs and urges upon the Frontier Government to take steps to make the recurrence of such incidents impossible in N.W.F.P.

\* \* \* \* \*

This is the extract copy of the proceedings from the Shromani Gurdwārā Parbhandhak Committee, Amritsar. It relates to the years from 1922 to 1938 A.D. It may however be noted the Shromani Gurdwārā Parbhandhak Committee remained illegal body uptil the enactment of the Gurdwārā Act 1925. This manuscript throws much light on the political condition of the Punjab in those days.

S. No. 45

**S.H.R. : 2285**

*Title :* Naqshā Āmdani wā Kharch Patialā

*Size :* 32 × 20 C.M.

*No. of Folios :* 14

*Name of Scribe :* Sri Tilak Rām

*Date of Compilation :* 1933 to 1942

*Condition :* Recent, very beautifully written.

*Beginning :-*

ੴ ਸਤਿਗੁਰ ਪ੍ਰਸਾਦਿ ॥

ਨਕਸ਼ਾ ਆਮਦਨੀ ਵ ਖਰਚ ਖਜਾਨੇ ਰਿਆਸਤ ਸ੍ਰਕਾਰ ਮਿਹੰਦਰ ਵਾਲੀਏ ਪਟਿਆਲਾ ਇਬਤਦਾਏ ਸਾਲ ੧੯੩੩ ਸੇ ਲਗਾਯਤ ਸਾਲ ੧੯੪੨ ਮੁਰਤਬੈ ਚੂਹੜ ਰਾਮ ਮਹਾਸਬ ਦਫਤਰ ਮਾਲ ਬਕਲਮ ਤਿਲਕ ਰਾਮ ।

ਆਮਦਨੀ ਸੀਗੇਵਾਰ

ਖਰਚ ਸੀਗੇਵਾਰ

ਨੰਬਰ ਸੁਮਾਰ	ਨਾਮ ਮਦ ਆਮਦਨੀ	ਤਾਦਾਦ ਆਮਦਨੀ	ਨੰਬਰ ਸੁਮਾਰ	ਨਾਮ ਮਦ ਖਰਚ	ਤਾਦਾਦ ਖਰਚੀ
੧	ਐਨੁਲ ਮਾਲ ਮਾਮਲਾ	੩੨੫੦੨੮੩੬॥)। ਤੀਨ ਕਰੋੜ ਪਚੀ ਲਾਖ ਦੇ ਹਜਾਰ ਆਠ ਸੌ ਛਤੀ ਰੁਪਏ ਸਵਾ ਬਾਰਾਂ ਆਨੇ ॥	੧	ਖਰਚ ਜਾਤੀ ਸ੍ਰਕਾਰ ਵਾਲਾ	੨੬੨੬੫੫॥- )। ਦੋ ਲਖ ਬਾਹਟ ਹਜਾਰ ਛੀ ਸੌ ਪਚਮੰਜਾ ਰੁਪਏ ਸਵਾ ਨੌ ਆਨੇ ॥

End :-

ਮੀਜ਼ਾਨ ਕੁਲ ੪੧੪੮੬੦੫੩ = )॥  
ਖਰਚ ਕੀ ਚਾਰ ਕਰੋੜ ਚੌਦਾ ਲਾਖ  
ਛਿਆਸੀ ਹਜ਼ਾਰ ਤਿਮੰਜਾ  
ਰੁਪੈਏ ਪੌਨੇ ਚਾਰ ਆਨੇ ॥

This manuscript is from General Shivdev Singh of Nābhā's Collection. It relates to the budget accounts of Patiālā state from the year 1933 to 1942 A.D.

It gives very interesting specimen of Punjābi written on official documents in those days. It also gives the details of the budget accounts.

S. No. 46

**S.H.R. : 1731**

*Title :* Register Kārwaī Shiromani Akāli Dal

*Size :* 33 × 20 C. M.

*No. of Pages :* 59

*Lines per Page :* 32

*Letters per Line :* 21

*Condition :* Old, but kept in a decently bound register.

*Beginning :-*

ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ॥

ਅੱਜ ਬਤਾਰੀਖ ੨੮ (ਅਤੇ ੨੯) ਜੂਨ ੧੯੨੧ ਨੂੰ ਸੰਟਰਲ ਅਕਾਲੀ ਦਲ ਦਾ ਸਮਾਗਮ ਪੌਣੇ ਤਿੰਨ ਬਜੇ ਭਾਈ ਬਤਨ ਸਿੰਘ ਜੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਜੀ ਵਿਚ ਹੋਇਆ ਜਿਸ ਵਿਚ ਤਕਰੀਬਨ ੨੪ ਜਥੇ ਆਏ ਸਨ । ਬਾਕੀ ਹਰ ਜਥੇ ਵਲੋਂ ਪੰਜ ਪੰਜ ਸੌ ਪਿਛੇ ਪ੍ਰਤੀਨਿਧ ਹਾਜ਼ਰ ਸਨ । ਜਿਨ੍ਹਾਂ ਦੀ ਗਿਣਤੀ ੨੦੦ ਤੋਂ ਉਪਰ ਸੀ ।

ਇਕ ਜਨਰਲ ਕਮੇਟੀ ਬਣਾਈ ਗਈ, ਜਿਸਦੇ ਮੈਂਬਰ ਹੇਠ ਲਿਖੇ ਸਜਣ ਚੁਣੇ ਗਏ ।

*End :-*

ਅੰਤਿੰਗ ਕਮੇਟੀ ਦੀ ਇਕੱਤ੍ਰਤਾ, ਮਿਤੀ ੧. ੪. ੨੩

੧੨. ਪਾਸ ਹੋਇਆ ਕਿ ਸ੍ਰ: ਤੇਜਾ ਸਿੰਘ ਜੀ ਚੂਹੜਕਾਨਾ ਮੀਤ ਜਥੇਦਾਰ ਦੀ ਗੈਰ ਹਾਜ਼ਰੀ ਵਿਚ ਸ੍ਰ: ਰਣਜੀਤ ਸਿੰਘ ਜੀ ਚੁਗਾਵਾਂ ਮੀਤ ਜਥੇਦਾਰੀ ਦੀ ਸੇਵਾ ਤਨੋ ਮਨੋ ਕਰਦੇ ਰਹੇ ਹਨ । ਇਸ ਲਈ ਇਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਭਾਈ ਹੋਰਾਂ ਨੂੰ ਇਹਨਾਂ ਦੀ ਅਸਲੀ ਸੇਵਾ ਪਰ ਜੱਥੇ ਵਿਚ ਵਾਪਸ ਕੀਤਾ ਜਾਂਦਾ ਹੈ, ਕਿਉਂਕਿ ਸ੍ਰ: ਤੇਜਾ ਸਿੰਘ ਜੀ ਚੂਹੜਕਾਨਾ ਨੇ ਆਪਣੀ ਉਪ੍ਰੋਕਤ ਸੇਵਾ ਸਾਂਭ ਲਈ ਹੈ ।

ਦਸਤਖਤ,

ਦਾਸ,

ਅੰਮ੍ਰਿਤਸਰ

ਕਰਤਾਰ ਸਿੰਘ

੧. ੪. ੨੩

ਮੀਤ ਸੇਵਕ

It is perhaps the earliest register of Shiromani Akāli Dal as it relates to the years of 1921 to 1923 A.D. Proceedings noted there pertain to the Gurdwārā Reform Movement. It gives a lot of information about the conditions prevalent in those days.

S. No 47

**S.H.R. : 1**

*Title :* Robkāri Māhrāni Jind Kaur

*Author :* Māhrāni Jind Kaur

*Size :* 29 × 21 C.M.

*No. of Pages :* 4 letters, one letter in Punjabi (Gurmukhi).

*Condition :* Old.

*Beginning :—*

ਲਿਖ ਤੁਮ ਬੀਬੀ ਸਹਾਬੁਆ ਲਾਰਨਿਸ ਸਹਾਬ ਜੋਗ ਰੋਬਕਾਰੀ ਆਸਾ ਆਪੁਣਾ ਸਿਰ ਤੁਹਾਡੇ ਹਾਵਾਲੇ ਕੀਤਾ ਸੀ ਤੁਸਾ ਨਿਮਕ ਹਰਾਮਾ ਦੇਆ ਪੈਰਾਂ ਦੇ ਵਿਚ ਦੇ ਦਿਤਾ । ਤੁਸਾ ਸਾਡੀ ਮੁਨਸਬੀ ਨਾ ਪਾਈ । .....

*End :—*

ਮੇਰੀ ਅਦਾਲਤ ਕਰੋਉ ਨਹੀਂ ਤਾਂ ਨੰਦਣ ਫਿਰਆਦ ਕਰਾਂਗੀ । ਤਿਨਾ ਚਉ ਨਿਮਕ ਹਰਾਮਾ ਨੂੰ ਰਖ ਲਉ ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦੇਉ ਇਨਾ ਦੇ ਆਖੇ ਲਗ ਕੇ ਤੇ ।

(ਮੋਹਰ)

ਅਕਾਲ ਸਹਾਇ

ਬੀਬੀ ਜਿੰਦ ਕੌਰ

This letter has been written by Maharani Jind Kaur with her own hands to Sir John Lawrence. She wrote this letter when she was imprisoned. This is a original document which was discovered by S. Ganda Singh.

It narrates the pathetic condition of the Mahārāni when she was separated from her son Mahārājā Dalip Singh.

Mahārāni's seal had been fixed at the end.

### 3—Miscellaneous (Memoirs etc)

S.No 48

**S.H.R. : 103**

*Title :* Bansāwali Nāmāh Desān Pātshahiān Kā

*Author :* Kesar Singh

*Size :* 27 × 21 C.M.

*No. of Pages :* 161

*Lines per Page :* 22

*Letters per Line :* 22

*Date of Compilation :* 1780 February & March

*Condition :* Recent. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ  
ਚੋਦਹ ਚਰਨ ਬਨਾਇਕੇ ਰਾਖੇ ਪੋਥੀ ਮਾਹਿ ।  
ਕੋਈ ਦੀਰਘ ਕੋਈ ਲਘੁ ਹੈ ਸਭ ਏਕ ਸਰੀਖੇ ਨਾਹਿ । ੧ ।  
ਸੰਮਤ ਅਠਾਰਾਂ ਸੈ ਛਤੀਸ ਮੈ ਸਾਵਨ ਸੁਦ ਦਸ ਚਾਰ ।  
ਜੰਮੁ ਨਗਰੀ ਮਧ ਬੈਠੇ ਵਿਚਿ ਧਰਮ ਸਾਰ । ੨ ॥  
ਤਿਨ ਬੇਦੀਅਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ ।  
ਸਭ ਸਿਖਨ ਕੇ ਸੁਖ ਦੀਓ ਜਹ ਤਹ ਭਏ ਸਹਾਇ ।

*End :-*

ਬਿਰਧ ਅਵਸਥਾ ਅੱਖੀਂ ਦਿਸੇ ਮੱਠਾ ਪਰ ਅਠਾ ਸਠਾ ਕਰਿ ਲੀਤਾ ।  
ਸਾਰੀ ਹਕੀਕਤ ਲਿਖਨ ਨ ਹੋਈ ਕਛੁ ਥੋੜਾ ਜੇਹਾ ਕੀਤਾ ।  
ਚੋਦਾ ਚਰਨ ਸਮਾਪਤ ਹੋਏ ਗੁਰ ਸਤਿਗੁਰ ਕੇ ਪ੍ਰਸਾਦਿ ।  
ਮਨ ਪ੍ਰਸੰਨੁ ਬੁਧਿ ਉਜਲ ਹੋਵੇ ਸੇਵੇ ਗੁਰ ਉਸਤਾਦਿ ।  
ਪਉੜੀਆਂ ਅੰਗ ਭੁਲੇ ਹੋਏ ਹੋਨਿ ਸਮਝ ਲਿਖਨੇ ਪੜਨੇ ।  
ਭਾਜੜ ਵਿਚਿ ਪੋਥੀ ਨੀਗਰਾ ਪਾੜੀ ਹੈ ਸੋ ਜੋੜੀ ਹੈ ॥

This is a transcribed copy of the manuscript in Bhai Vir Singh's collection.

It is the versified history of the Sikhs in ramshakle verse composed by Kesar Singh who claims to have worked over it for seventy years and completed his work in 1780 A.D. The work is divided into fourteen chapters and the first ten chapters narrate the lives of ten Gūrūs. It emphasizes the relevant dates some of which do not stand the test of scruting.

S.No. 49

**S.H.R. : 1625**

*Title :* Diary Anokh Singh (1947)

*Author :* Anokh Singh

*Size :* 20 × 16 C.M.

*No. of Folios :* 81

*Lines per Page :* 17

*Letters per Line :* 20

*Name of Scribe :* Ranjit Singh 'Sāhī'

*Date of Compilation :* 1. 8. 47 to 1. 11. 47

*Condition :* Written in two exercise books.

*Beginning :-*

ਇਹ ਡਾਇਰੀ ਸ੍ਰ: ਅਨੋਖ ਸਿੰਘ ਡਿਪਟੀ ਕੁਲੈਕਟਰ, 18 A ਮਾਲ ਫੀਰੋਜ਼ਪੁਰ ਦੀ ਹੱਥੀਂ ਲਿਖੀ ਹੋਈ ਹੈ ।

ਅਗਸਤ 1947 ਨੂੰ ਜਦੋਂ ਪਹਿਲੇ ਕਾਫਲੇ ਕੰਢਣ ਪੁਰ ਠਾਣੇ ਵਿਚੋਂ ਆਏ D.C ਫੀਰੋਜ਼ਪੁਰ ਦੇ ਹੁਕਮ ਅਨੁਸਾਰ ਮੌਗਾ ਨਿਵਾਸੀਆਂ ਨੇ ਇਕ ਰੀਲੀਫ ਕਮੇਟੀ ਬਣਾਈ ਤੇ ਸਤ ਆਦਮੀ ਮੈਂਬਰ ਚੁਣੇ । ਮੈਨੂੰ ਉਸ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ । ਅਸੀਂ ਸਾਰੇ ਡਾਕਟਰ ਤੇ ਹੈਡਮਾਸਟਰ ਨਾਲ ਸ਼ਾਮਲ ਕਰ ਕੇ ਸੇਵਾ ਦਾ ਕੰਮ ਸ਼ੁਰੂ ਕੀਤਾ ।

*End :-*

ਅਖੀਰਲੀ ਘਟਨਾ 'ਮੌਗੇ' ਦੀ ਹੈ ।

ਸੰਘ ਵਲੋਂ ਇਕ ਨੌਜਵਾਨ ਦੀ ਡਿਉਟੀ ਲੱਗੀ ਕਿ ਉਹ ਸਾਕੇ ਵਾਲੀ ਥਾਂ ਤੇ ਜਾ ਕੇ ਵੇਖੇ ਕਿ ਮਰਨ ਵਾਲੇ ਦੇ ਸੰਬੰਧੀ ਕਿਸ ਤੇ ਸ਼ਕ ਕਰਦੇ ਨੇ । ਉਹ ਮੁੰਡਾ ਸੰਘ ਦੇ ਇਨਚਾਰਜ ਲਾਲਾ ਰਾਮ ਰਖਾ 'ਸੂਦ' ਦਾ ਪੁਤਰ ਸੀ । ਹਦੈਤ ਦੇ ਵਾਰਸਾਂ ਨੇ ਉਸ ਦਾ ਨਾਮ ਰਪਟ ਵਿਚ ਲਿਖ ਦਿਤਾ ਤੇ ਉਸ ਨੂੰ ਪਕੜ ਲਿਆ ਗਿਆ ਤੇ ਪੰਡਤ ਰਾਮ ਰਖਾ 'ਸੂਦ' ਦੇ ਘਰ ਦੀ ਤਲਾਸ਼ੀ ਹੋ ਗਈ । ਸ: ਮੁਨਸ਼ਾ ਸਿੰਘ ਤੇ ਇਕ ਮੁਸਲਮਾਨ ਠਾਣੇਦਾਰ ਨੇ ਇਕ ਇਕ ਚੀਜ਼ ਫੌਲੀ ।

ਨਕਲ ਕੀਤੀ ਰਣਜੀਤ ਸਿੰਘ 'ਸਾਹੀ'

This diary is a valuable account of massacres and riots of 1947 recorded by an eye-witness at Ferozepur. The author lived at Ferozepur and noted down the important incidents that occurred around him. The author claims this account to be of impartial character and does not hesitate to mention the acts of retaliation by the Sikhs on the Muslim population during those fateful days of 1947.

S. No. 49

**S.H.R. : 1796**

*Title :* Gurmukhi Dinpatri (Diary)

*Author :* Rām Singh

*Size :* 16 × 12 C.M.

*No. of Folios :* 51 (Two photos on one page)

*Lines per Page :* 14

*Letters per Line :* 24

*Condition ;* Worm - eaten througout when photostat copies prepared.  
Incomplete.

*Beginning :-*

ਲੁ ਸਿੰਘ ਫਤੇਗੜੀਏ ਕੇ ਘਰ ਹੁਆ । ਜੈਮਲ ਸਿੰਘ ਕੀ ਬੇਟੀ ਕਾ ਨਾਮ ਚੰਦ ਕੌਰ । ਖੜਗ ਸਿੰਘ ਕੀ ਰਾਣੀ । ਨੌਨਿਹਾਲ ਕੀ ਮਾਉ । ਅਗੇ ਇਕੁ ਡੋਲਾ ਮਾਈ ਸਦਾ ਕੌਰ ਰਣਜੀਤ ਸਿੰਘ ਕਉ ਦੀਆ । ਜਿਸ ਵਿਚੋਂ ਵਿਚੋਂ ਸੇਰੁ ਸਿੰਘ ਦੂਲੋ ਤੇ ਤਾਰਾ ਸਿੰਘ ਬੇਟੇ ਹੁਏ । ਇਕ ਡੋਲਾ ਕਸ਼ਮੀਰੋ ਮਿਲਿਆ ਰਣਜੀਤ ਸਿੰਘ ਕੋ । ਜਿਸ ਬੀਚੋ ਕਸ਼ਮੀਰਾ ਸਿੰਘ ਪੁਤ੍ਰ ਪੈਦਾ ਹੁਆ ਰਣਗੀਤ ਸਿੰਘ ਕਾ । ਇਕ ਡੋਲਾ ਧਿਸ਼ੋਰੋ ਰਣਜੀਤ ਸਿੰਘ ਕੋ ਮਿਲਿਆ ਜਿਸ ਬੀਚੋ ਧਿਸ਼ੋਰਾ ਸਿੰਘ ਪੈਦਾ ਹੁਆ ।

*End :-*

ਏਕ ਸਾਧ ਨਿਰਾ ਹਾਰੀ ਨਗਰ ਤੇ ਬਾਹਰ ਆਇ ਰਹਾ ਥਾ । ਓਸ ਨੇ ਮਾਤਾ ਜੀ ਕੋ ਕਹਾ ਜੋ ਸਾਹਬ ਕਹਤੇ ਹੈ ਸੋ ਮਾਨੋ ਕੈਦੀ ਛਡੋ ਮਾਤਾ ਭੀ ਚੁਪ ਹੋ ਗਏ ਪੰਜ ਚਾਰ ਦਿਨ ਬੀਤ ਗਯਾ ਫੇਰ ਉਸ ਸਾਧ ਕੋ ਪੁਛਾ ਕਯਾ ਕਰੀਏ ਸਾਧ ਕਹਾ ਅਬ ਸਮਾ ਬੀਤ ਗਯਾ ? ? ਹਮ ਏਹ ਸਾਹਬ ਜੀ ਏਕ ਬੇਦੀ ਬਾਵਾ ਦੇਹਰੇ ਜੀ ਮੈ ਹੈ ਜਿਸ ਸਮੇ ਇਹ ਦੇਹ ? ? ਹਮ ਭੀ ਬੇਦੀ ਬਾਵਾ ਭੀ ਦੇਹ ਤਯਾਗਾਂਗੋ ਜਬ ਸਾਹਿਬ ਜੀ ਦੇਹ ਤਜੀ ਉਸ ਸਮੇ ? ? ? ਲੋਕੇ ਨੇ ਦੇਹਰੇ ਜੀ ਜਾਕੇ ਪੁਛ ਕੇ ਤਹਕੀਕ ਕੀਤਾ ।

This is a photostat copy of the manuscript preserved in the University Library Lāhore (Pakistān). It was acquired by the Sikh History Research Department in 1956.

It relates to the reign of Mahārājā Ranjit Singh from 1805 A.D. to 1849 A.D. The author Rām Singh appears to be an inhabitant of Amritsar as he gives more details of events that occurred at Amritsar.

It is a unique manuscript as it furnishes details which are not available anywhere else. It gives date-wise account, though brief, of important events with their social background.

S. No. 51

**S.H.R. : 2261**

*Title :* Gur Panth Binod

*Size :* 20 × 16 C.M.

*No. of Folios :* 45

*Lines per Page :* 16

*Letters per Line :* 18

*Condition :* Old, worm - eaten throughout, written in beautiful hand, within marginal lines. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਬ ਸ੍ਰੀ ਗੁਰ ਪੰਥ ਬਿਨੋਦ ਲਿਖਯਤੇ ।

ਦੋ :-ਬੰਦਨ ਤਿਲਕ ਬਿਰਾਜ ਹੀ ਭਵ ਨੰਦਨ ਸੁਖ ਕੰਦ ।

ਬਰੁ ਦਾਇਕ ਜੈ ਜੈ ਸਦਾ ਗਣ ਨਾਇਕ ਜਗ ਬੰਦ ॥ ੧ ॥

*End :-*

ਤੋਮਰ

ਅਤਿ ਚਾਰ ਰੂਪ ਅਪਾਰ । ਕਹਿ ਕਾਮ ਕਾਮ ਨਿਹਾਰ ।

ਸਿਰ ਕੇਸ ਕੁੰਚਤ ਨੀਕ । ਉਪਮਾ ਸੁਹੈ ਸਬ ਫੀਕ । ੨੦ ।

ਅਤਿ ਲੋਲ ਲੋਚਨ ਚਾਰ । ਲਖਿ ਕੰਜ ਦੀਜਹਿ ਬਾਰ ।

ਬਰਬੋਲ ... ..

This manuscript deals with the history of Phūlkiān states—Patiālā, Nābhā and Jind, It is in verse and narrates how the prophecy of Gūrū Har Rai Sahib was fulfilled in the establishment of these states.

S. No. 52

**S.H.R. : 1604 E**

*Title :* Jang Nāmāh

*Author :* Rām Dyāl

*Size :* 17 × 12 C. M.

*No. of Folios :* 24

*Lines per Page :* 12

*Letters per Line :* 17

*Condition :* Very old, pages at places worm - eaten, written in good hand within marginal lines, headings given in red. Complete.

*Name of the parts with Pages :* Including in No. 1604. From folio 96 to 119.

*Beginning :-*

ੴ ਸਤਿਗੁਰ ਪ੍ਰਸਾਦਿ ॥

ਜੰਗ ਨਾਮਾ ਸਰਦਾਰ ਹਰੀ ਸਿੰਘ ਕਾ ਲਿਖਤੇ ।

ਪ੍ਰਿਥਮੇ ਤੋ ਸਿਮਰੀਏ ਠਾਕਰਾਂ ਕੋ ਫਿਰ ਗਣਪਤਿ ਆਦਿ ਧਿਆਇਆ ਹੈ ।

ਆਦ ਕੁਵਾਰੀ ਭੀ ਦੇਵੀ ਸਿਮਰੋ ਮੈ ਜਿਸ ਤੋਂ ਇਹੁ ਵਰਿ ਪਾਇਆ ਹੈ ।

ਬ੍ਰਹਮਾ ਜੀ ਬਿਸਨ ਮਹੇਸੁਰ ਸਿਮਰੋ ਬਹੁੜ ਸਿਮਰੀਏ ਜਸਰਥ ਰਾਇਆ ਹੈ ।

ਰਾਮ ਦਿਆਲ ਅਣੰਦ ਦਾ ਸਰਮ ਤੈਨੂੰ ਉਹ ਤਾਂ ਸਰਨਿ ਤੁਸਾਡੜੀ ਆਇਆ ਹੈ । ੧ ।

*End: —*

ਦੋਹਰਾ

ਮੈ ਅਧੀਨ ਕੀ ਅਰਜ ਹੈ ਭੁਲ ਚੁਕ ਹੋਏ ਮਾਫ ।

ਦੁਖ ਰੋਗ ਸਗਲੇ ਮਿਟੈ ਉਤਰੈ ਸਗਲੇ ਤਾਪ ॥ ੯੧ ॥

ਦੋਹਰਾ

ਰਾਮ ਦਿਆਲ ਤੋ ਨਾਮ ਹੈ ਖਤਰੀ ਅਣਦ ਅਰ ਜਾਤੁ ।

ਵਾਸੀ ਤੋ ਨਵੇ ਸਹਿਰ ਕੀ ਜਪੈ ਕ੍ਰਿਸਨ ਕੋ ਜਾਪ ॥ ੯੨ ॥

ਜੰਗ ਨਾਵਾ ਸੰਪੂਰਨੰ ॥

This Jang Nāmāh furnishes the versified details of the war of S. Hari Singh Nalwā, the famous Sikh General, with the Afghāns during the times of Mahārājā Ranjit Singh. It gives very vivid account of the lives of the Sikhs in those days.

This has been published.



S. No. 53

**S.H.R. : 1579 E**

*Title :* Jotijot Samān-i-ke Chritar

*Size :* 17 × 12 C.M.

*No. of Pages :* 306—308=3

*Lines per Page :* 12

*Letters per Line :* 24

*Beginning :—*

ੴ ਸਤਿਗੁਰ ਪ੍ਰਸਾਦਿ ॥

ਵੇਰਵਾ ਗੁਰਆਈ ਕਾ ਲਿਖਿਆ ।

ਸਤ੍ਰਿ ਵਰੇ ਅਤੇ ਪੰਜਿ ਮਹੀਨੇ ਸਤਿ ਦਿਹਾੜੇ ਪਾਤਸ਼ਾਹੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀਤੀ । ਮ: ੧ ।  
ਬਾਰਾ ਵਰੇ ਅਤੇ ਛੇ ਮਹੀਨੇ ਤੇ ਨਉ ਦਿਹਾੜੇ ਪਾਤਸ਼ਾਹੀ ਗੁਰੂ ਅੰਗਦਿ ਜੀ ਕੀਤੀ । ਮਹਲਾ ੨ ।

*End :—*

ਮਾਤਾ ਸੁੰਦਰੀ ਤਿਨ ਕੇ ਘਰਿ ਅਜੀਤ ਸਿੰਘ ਜੀ । ਦੂਸਰੀ ਮਾਤਾ ਜੀ, ਤਿਨ ਕੇ ਜੁਝਾਰ ਸਿੰਘ ਜੀ,  
ਜੋਰਾਵਰ ਸਿੰਘ ਜੀ । ਫਤੇ ਸਿੰਘ ਜੀ । ਤੀਸਰੀ ਮਾਤਾ ਜੀ ਸਾਹਬ ਦੇਵੀ ਤਿਨ ਕੇ ਕੁਛ ਨਹੀਂ । ਫਿਰਿ ਦਸਵੇ  
ਪਾਤਸ਼ਾਹ ਜੀ ਅਕਾਲ ਪੁਰਖੁ ਜੀ ਖਾਲਸੇ ਪਰ ਬਖਸੀ ।

The information contained in this manuscript used to be given at the end of almost every hand written copy of the Adī Granth. It is a sort of genealogy and chronology of the Sikh Gūrūs giving all important dates connected with them.

S. No. 54

**S.H.R. : 1442 H**

*Title :* Kūl (Dynasty) of Gūrū Gobind Singh Ji

*Size :* 15 × 11 C.M.

*No. of Folios :* 19-20=2

*Lines per Page :* 9

*Letters per Line :* 20

*Beginning :—*

ੴ ਸਤਿਗੁਰ ਪ੍ਰਸਾਦਿ ॥

ਕੁਲ ਗੁਰੂ ਗੋਬਿੰਦ ਸਿੰਘ ਜੀ ਕੀ ॥ ਦਸਮੇ ਪਾਤਸ਼ਾਹੁ ਕੀ । ੧੦ ।

ਸੋਢੀ ਬੰਸ ਬਰਨਨੰ ਜੁਝਾਰਿ ਸਿੰਘ ਗੁਰੂ ਗੁਬਿੰਦ ਜੀ ਆਣਿ ।

ਜੋਰਾਵਰ ਸਿੰਘ ਗੁਰੂ ਗੋਬਿੰਦ ਸਿੰਘ ਆਣਿ ।

ਫਤੇ ਸਿੰਘ ਗੁਰੂ ਗੋਬਿੰਦ ਸਿੰਘ ਆਣਿ ।

ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਆਣਿ ॥

End :-

ਪ੍ਰਮੇਸਰ ਸਦਾ ਸਦਾ ਅਬਨਾਸੀ । ਜਿਨ ਸਭ ਭਗਤਨ ਕਾਟੀ ਫਾਸੀ ।  
ਵਾਹਿਗੁਰੂ ਗੁਬਿੰਦ ਸਿੰਘ ਜੋਤੀ ਜੋਤਿ ਸਮਾਣੇ ।  
ਕੁਲ ਗੁਰੂ ਗੁਬਿੰਦ ਸਿੰਘ ਸਪੂਰਨ ਹੋਈ ।  
ਬੋਲੋ ਭਾਈ ਜੀ ਵਾਹਗੁਰੂ ਗੁਬਿੰਦ ਸਿੰਘ ਜੀ ਵਾਹਗੁਰੂ ਜੀ ।

These two folios give a brief account of the dynasty of Gūrū Gobind Singh Ji.

S. No. 55

S.H.R. : 1770

Title : Kashmir dae Kūjh hāl

Author : Sohan Singh 'Dorā' Captain.

Size : 20 × 16 C. M.

No. of Pages : 54

Lines per Page : 17

Letters per Line : 20

Name of Scribe : Sohan Singh 'Dora'

Date of Compilation : 1947 A.D.

Condition : Recent, written in ordinary exercise book.

Beginning :-

ੴ

ਬਿਆਨ ਸ੍ਰੀ ਲਾਲਾ ਅਬਨਾਸੀ ਰਾਮ ਜੀ - ਪਿੰਡ ਖਾਂਡਾ, ਡਾਕਖਾਨਾ ਗੜੀ ਤਹਿਸੀਲ ਤੇ ਜ਼ਿ:  
ਮੁਜ਼ਫਰਾਬਾਦ ।

ਇਹ ਸਜਨ ਬਿਉਪਾਰੀ ਹਨ ਤੇ ਅਜ ਕਲ ਅਮੀਰਾਂ ਕਦਲ ਸ੍ਰੀ ਨਗਰ ਵਿਚ ਦੁਕਾਨ ਆੜੂਤ ਦੀ ਕਰਦੇ ਹਨ । ਬੜੇ ਨੇਕ ਸੁਭਾਵ ਵਾਲੇ ਗੁਰਮੁਖ ਹਨ - ਉਮਰ ਲਗ ਪਗ ੪੩ ਸਾਲ ਦੀ ਹੈ । ਇਨ੍ਹਾਂ ਨੇ ਬੇ ਘਰ ਲੋਕਾਂ ਨੂੰ ਤੇ ਫਸੇ ਹੋਏ ਆਦਮੀਆਂ ਨੂੰ ਕਢਣ ਵਿਚ ਭਾਰੀ ਉਦਮ ਕੀਤਾ ਹੈ । ਚੂੰਕਿ ਇਹਨਾਂ ਦੇ ਪਾਸ ਸਪਲਾਈ ਦਾ ਠੇਕਾ ਸੀ, ਇਨ੍ਹਾਂ ਦੀ ਇਕ ਦੁਕਾਨ ਹਵੇਲੀਆਂ-ਇਕ ਮੁਜ਼ਫਰਾਬਾਦ ਤੇ ਹੁਣ ਇਕ ਪਠਾਨਕੋਟ ਤੇ ਦੂਜੀ ਸ੍ਰੀ ਨਗਰ ਅਮੀਰਾ ਕਦਲ ਵਿਚ ਹੈ, ਇਸ ਲਈ ਡਰਾਈਵਰਾਂ ਨਾਲ ਇਨ੍ਹਾਂ ਦਾ ਬਹੁਤ ਕੰਮ ਕਾਜ ਸੀ । ੬ ਕਤਕ ਸੰਮਤ ੨੦੦੪ ਸਵੇਰੇ ਪੰਜ ਵਜੇ ਪਿੰਡ ਤੇ ਹਮਲਾ ਹੋਇਆ ।

End :-

ਮੀਰ ਪੁਰ ਤੇ ਹਮਲਾ

ਨਿਰੰਕਾਰੀ ਪੁਰਬ (ਆਮ ਨੁਵੰਬਰ ਵਿਚ ਹੁੰਦਾ ਹੈ) ਤੋਂ ਚਾਰ ਦਿਨ ਪਹਿਲਾਂ ਮੁਸਲਮਾਨਾਂ ਨੇ ਤੋਪਾਂ ਰਾਹੀਂ ਅੱਗ ਦੇ ਗੋਲੇ ਮੀਰ ਪੁਰ ਤੇ ਵਸਾ ਕੇ ਸ਼ੈਹਰ ਵਿਚ ਅਗ ਲਾ ਦਿਤੀ ਸੀ ਤੇ ਬਹੁਤ ਸਾਰੇ ਆਦਮੀ ਡਰਦੇ ਮਾਰੇ ਭਜ ਗਏ ਸਨ । ਤੋਪਾਂ ਨਾਲ ਡੋਗਰਾ ਫੌਜ ਦੇ ਕਈ ਮੌਰਚੇ ਟੁਟ ਗਏ ਤੇ ਆਪਣੇ ਕੈਂਪ ਵਿਚ ਡੋਗਰਾ ਫੌਜ ਦੇ ਸਾਰੇ ਆਦਮੀ ਜਮ੍ਹਾਂ ਹੋ ਗਏ । ਪਾਕਿਸਤਾਨੀ ਫੌਜ ਨੇ ਸਾਰੀਆਂ ਥਾਵਾਂ ਤੇ ਕਬਜ਼ਾ ਕਰ ਲਿਆ ਤਾਂ ਜੇ ਕੋਈ ਆਦਮੀ ਬਚ ਕੇ ਜਾਂ ਸਿਪਾਹੀ ਨੱਠ ਕੇ ਨ ਜਾ ਸਕੇ । ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਸਿਖ ਮਾਰੇ ਗਏ, ਆਪਾ ਧਾਪੀ ਪੈ ਗਈ ਤੇ ਲੁੱਟ ਮਚ ਗਈ ।

This contains memoirs of Captain Sohan Singh 'Dora' dealing with the Kashmir riots and giving a number of statements of the persons who were eye-witness of those disturbances.

S. No. 56

**S.H.R. : 1769**

*Title :* Meri Yād dae Kūjh Din

*Author :* Sohan Singh 'Dorā'

*Size :* 20 × 16 C. M.

*No of Pages :* 75

*Lines per Page :* 14

*Letters per Line :* 16

*Name of Scribe :* Sohan Singh 'Dorā'

*Date of Compilation :* 1947 A.D.

*Condition :* Recent, written in ordinary exercise book.

**Beginning :-**

੧ੳ

ਮਾਰਚ 1947 ਦੇ ਸ਼ੁਰੂ ਵਿਚ ਅੰਮ੍ਰਿਤਸਰ ਵਿਚ ਫਿਰਕੂ ਫਸਾਦ ਸ਼ੁਰੂ ਹੋ ਗਿਆ। ਚੰਕਿ ਪੁਲੀਸ ਵਿਚ ਮੁਸਲਮਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਇਸ ਲਈ ਹਿੰਦੂਆਂ ਤੇ ਸਿਖਾਂ ਦਾ ਕਾਫੀ ਨੁਕਸਾਨ ਹੋਇਆ। ਨੌਜਵਾਨ ਸਿੱਖ ਮੁੰਡਿਆਂ ਤੇ ਹਿੰਦੂ ਨੌਜਵਾਨਾਂ ਨੇ ਕਈ ਥਾਈਂ ਡੱਟ ਕੇ ਮੁਕਾਬਲਾ ਕੀਤਾ। ਇਸ ਫਸਾਦ ਵਿਚ ਕਟੜਾ ਜੈਮਲ ਸਿੰਘ, ਜਿਥੇ ਮੁਸਲਮਾਨ ਬਿਉਪਾਰੀਆਂ ਦਾ ਕੇਂਦਰ ਸੀ, ਸੜ ਕੇ ਬਿਲਕੁਲ ਸੁਆਹ ਹੋ ਗਿਆ।

**End :-**

੬ ਜਨਵਰੀ ੧੯੪੮ ਸਵੇਰੇ ਛੇ ਵਜੇ ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ, ਸ਼੍ਰਦਾਰ ਈਸ਼ਰ ਸਿੰਘ ਜੀ ਮਝੈਲ (ਉਸ ਵੇਲੇ ਮੁੜ ਵਸਾਉ ਮਹਿਕਮੇ ਦੇ ਵਜ਼ੀਰ ਸਨ) ਚੌ: ਜੈ: ਸਿੰਘ ਜੀ ਗੁਜਰਖਾਨੀ ਤੇ ਹੋਰ ਪਤਿਵੰਤੇ ਸੱਜਣ ਆਕੇ ਮੈਨੂੰ ਜੇਹਲ ਵਿਚੋਂ ਕਢਾ ਕੇ ਲੈ ਗਏ। ਏਸ ਤਰ੍ਹਾਂ ਮੈਂ ਪਾਕਿਸਤਾਨੀ ਪੁਲੀਸ ਦੇ ਪੰਜੇ ਵਿਚੋਂ ਛੁਟ ਕੇ ਦੂਜਾ ਜਨਮ ਪ੍ਰਾਪਤ ਕੀਤਾ।

This contains memoirs of Captain Sohan Singh 'Dora' during 1947 A.D. when he was arrested at Lāhore by the Pākistān police. It gives clues to the important events of 1947 as the writer was connected with the important persons of those days.

S. No. 57

**S.H.R. : 2299**

*Title :* Rajinder Mati Chrittar

*Author :* "Margind"

*Size :* 23 × 15 C.M.

*No. of Folios :* 110

*Lines per Page :* 18

*Letter per Lines :* 18

*Date of Compilation :* 1861 A.D.

*Condition :* Old, pages at places worm-eaten, written in beautiful hand within marginal lines. Complete.

*Beginning .—*

ੴ ਸਤਿਗੁਰ ਪ੍ਰਸਾਦਿ ॥

ਅਥ ਰਾਨੀ ਰਾਜੇ ਦੁ ਮਤੀ ਚਰਿਤ੍ਰ ਲਿਖਯਤੇ ।

ਦੋਹਰਾ

ਅਦਭੁਤ ਛਬਿ ਪੰਜਾਬ ਮਹਿ ਅਦਭੁਤ ਨੀਕੀ ਠੌਰ ।

ਅਦਭੁਤ ਐਰਾਵਤ ਨਿਕਟ ਅਦਭੁਤ ਨਗਰ ਲਹੌਰ ॥ ੧ ।

ਕਬਿੱਤ

ਬੇਰ ਬੇਰ ਬਿਨਤੀ ਕਰਤ ਨਿਤ ਟੇਰ ਟੇਰ ਅਵਸੇਰ ਲਾਗੀ ਮੈ ਅਵੇਰ ਨਹੀ ਕਰ ਹੈ ।

ਆਪਨੇ ਬਿਰਦ ਕੀ ਫਰਦ ਜੋ ਨਿਹਾਰੀ ਤੋ ਹਮਾਰੀ ਦਵਾ ਦਰਦ ਮੈ ਦੇਰ ਨਹੀ ਕਰ ਹੈ ।

ਗੁਰੂ ਗੁਬਿੰਦ ਸਿੰਘ ਜੂ ਪਦਾਰ ਬਿੰਦ ਮੈਂ ਮਿ੍ਰਿੰਦਿ ਅਰਦਾਸ ਕੀਨੇ ਕਛੁ ਫੇਰ ਨਹੀ ਕਰ ਹੈ ।

ਫੇਰ ਫੇਰ ਮਨ ਕੋ ਚੁਫੇਰ ਤੇ ਚਰਨ ਰਾਖਯੋ ਫੇਰ ਵਹੀ ਕਰ ਹੈ ਤੋ ਫੇਰ ਵਹੀ ਕਰ ਹੈ । ੧੧੦੩।

ਇਤਿ ਸ੍ਰੀ ਮਤ ਰਾਜੇਂਦਰ ਮਤੀ ਚਰਿਤ੍ਰ ਬਿਯਾਜ ਸਿੰਘ ਫਿਰੰਗ ਜੰਗ ਪ੍ਰਸੰਗ ਕ੍ਰਿਤ ਕਵਿ ਸਾਹਿਬ  
ਮਿ੍ਰਿੰਦਿ ਭੇਦ ਬਿੱਗ੍ਰਹਿ ਸੰਧਿ ਨੀਤਿ ਨਿਰੂਪਣੰ । ਸਮਾਪਤੰ ਸੁਭ ਮਸਤੁ ॥ ੧ । ਸੁਭੰ ਭੂਯਾਤ ।

This manuscript contains the accounts of the First and Second Anglo-Sikh Wars.

The poet has described the various battle scenes in very forceful language. He begins with the description of Lāhore and Mahārājā Ranjit Singh, and goes on to the unstability after his death and ends with the defeat of Rajā Sher Singh's forces in the battle of Gujrāt resulting in the deposition of Mahārājā Dalip Singh.

The poet uses the pen names "Margind" and he has used various metres in his verse to suit different occasions.

S. No. 58

**S.H.R. : 1452**

*Title* : Sākā Nankānā Sāhib (Prose)

*Author* : Jathedār Kartar Singh 'Jhabbar'

*Size* : 19 × 15 C.M.

*No. of Pages* : 134

*Lines per Page* : 16

*Letters per Line* : 20

*Name of Scribe* : Bh. Kehar Singh

*Date of Compilation* : 19. 6. 32

*Condition* : Recent.

*Beginning :—*

ਸਾਕਾ ਨਨਕਾਣਾ ਸਾਹਿਬ ਤੇ ਦੂਸਰੇ ਗੁਰਦੁਆਰਿਆਂ ਦੇ ਕਬਜ਼ੇ ਲੈਣ ਦੇ ਹਾਲਾਤ

ੴ ਵਾਹਿਗੁਰੂ ਜੀ ਕੀ ਫਤਹ ॥

ਅਕਾਲੀ ਦਲ ਸਚਾ ਸੌਦਾ ਬਾਰ ਦੀ ਗੁਰਦੁਆਰਾ ਸੇਵਕ ਸੁਧਾਰ ਭਾਵ ਅਕਾਲੀ ਲਹਿਰ ਸਮੇਂ  
ਪੰਥ ਸੇਵਾ ਦੀ ਰੀਪੋਟ ੨੪-੧-੨੩ ਮੁਤਾਬਕ ੧੨ ਮਾਘ । ਸਚਾ ਸੌਦਾ ਬਾਰ ਦੇ ਇਲਾਕੇ ਨੂੰ ਲੋਕੀ

ਵਿਰਕੈਤ ਤਪਾ ਭੀ ਆਖਦੇ ਹਨ । ਇਸ ਬਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਹੈ । ਇਸ ਵਾਸਤੇ ਇਸ ਧਰਤੀ ਵਿਚ ਖਾਸ ਤਾਸੀਰ ਹੈ ।

*End:—*

ਇਸ ਦੇ ਅੰਤ ਵਿਚ ਉਨ੍ਹਾਂ ਆਦਮੀਆਂ ਦੀ ਫਹਿਰਿਸਤ ਦਿਤੀ ਹੈ, ਜਿਨ੍ਹਾਂ ਨੇ ਸਿੰਘਾਂ ਨੂੰ ਕਤਲ ਕਰਨ ਵਿਚ ਮਹਿੰਤ ਨਾਰਾਇਣ ਦਾਸ ਦੀ ਮਦਦ ਕੀਤੀ । ਇਹ ਸਾਰੇ ਤਨਖਾਹ ਦਾਰ ਨੌਕਰ ਸਨ । ਨਨਕਾਣੇ ਸਾਹਿਬ ੩, ੪ ਵੇਰ ਮਾਝੇ ਵਿਚੋਂ ਢਾਣੀਆਂ ਆਈਆਂ ਸਨ । ੧. ਸਾਰੇ ਵਾਲੀ ਦੇ ਦੀਵਾਨ ਸਮੇਂ । ੨. ਟੁਕੜੀ ਦੇ ਮੇਲੇ ਸਮੇਂ । ੩. ਸਚੇ ਸੌਦੇ ਦੇ ਮੇਲੇ ਸਮੇਂ । ੪. ਕਤਲ ਆਮ ਸਮੇਂ ।

S. Kartar Singh 'Jhabbar' was one of the most prominent persons during the Gurdwārā Reform Movement. He used to keep his personal diary which has been published during his life time. He died in December 1962.

This gives an eye-witness account of circumstances leading to the Nankānā Tragedy 1921 A.D.

S. No. 59

**S.H.R. : 1860**

*Title :* Sikhān Diān Bēmisāl Qūrbāniān (Bahādari-Sikhān)

*Author :* Jathedār Lābh Singh Babbar Akali

*Size :* 33 × 18 C. M.

*No. of Pages :* 130

*Lines per Page :* 18

*Letters per Line :* 17

*Date of Compilatiom :* 1921 to 1925 A.D.

*Condition :* Recent. Complete.

*Beginning :—*

ਸਿੰਘਾਂ ਦੀ ਬੇਮਿਸਾਲ ਬਹਾਦਰੀ 'ਚੋਂ

ਜੀਵਨ ਬਿਰਤਾਂਤ ਮਹਾਂਬਲੀ ਸੂਰਬੀਰ ਬਬਰ ਅਕਾਲੀਆਂ ਦਾ, ਸੰਨ ਉੱਨੀ ਸੌ ਇਕੀ, ਬਾਈ, ਤੇਈ, ਚੌਥੀ ਤੇ ਪਚੀ ਦਾ ਕਿਰਤ ਕਵ ਜਥੇਦਾਰ ਲਾਭ ਸਿੰਘ ਬਬਰ ਅਕਾਲੀ ਜਸੋਆਲੀਆ ਡਾਕਖਾਨਾ ਖਾਸ ਤਹਿਸੀਲ ਗੜ੍ਹ ਸ਼ੰਕਰ ਜ਼ਿਲਾ ਹੁਸ਼ਿਆਰਪੁਰ ।

*End :—*

ਜਦੋਂ ਚਾਰ ਬਬਰ ਕਰਮ ਸਿੰਘ ਤੇ ਉਦੇ ਸਿੰਘ ਤੇ ਮਹਿੰਦਰ ਸਿੰਘ ਵਿਛਨ ਸਿੰਘ ਦੀ ਛਹੀਦੀ ਡੁਮੇਲੀ ਹੋ ਗਈ ਤਾਂ ਏਹ ਬੀ ਕਲਕਤੇ ਬਲ ਖਿਸਕ ਗਿਆ ਏਹ ਜੁਆਨ ਲੁਤਰਾ ਨਹੀਂ ਸਚਾ ਤੇ ਗਲ ਕਰ ਆਦਮੀ ਮਰਦ ਹੈ ਐਸੇ ਹੋਰ ਜੁਆਨ ਭੀ ਦੇਸ ਵਿਚ ਹੈ ਜਿਨਾਂ ਦੇ ਨਾਮ ਗ੍ਰੰਥ ਵਿਚ ਨਹੀਂ ਆਏ । ਦੂਜੀ ਵਾਰ ਨੂੰ ਹੋਰ ਕੋਛਛ ਕੀਤੀ ਜਾਵੇਗੀ ਹੁਣ ਭੋਗ ਪਾ ਦੇਈਏ ।

This is the extracts copy transcribed from the author's original manuscript.

It contains the account of the activities of Babbar Akali's who were

terrorists in the districts of Jullundur and Hoshiarpur in 1921-1923.

The writer was one of the Babbar Akālis who had taken part in the movement.

S. No. 60

**S.H.R. : 1604 C**

*Title : Vār Hakikat*

*Author : Agrā*

*Size : 17 × 12 C. M.*

*No of Folios : 40 (54-93)*

*Lines per Page : 12*

*Letters per Line : 17*

*Condition : Very old, at places pages worm eaten, written in beautiful hand within marginal lines. Complete.*

*Beginning :-*

ੴ ਸਤਿਗੁਰ ਪ੍ਰਸਾਦਿ ॥  
ਵਾਰ ਹਕੀਕਤ ਰਾਇ ਕੀ ਲਿਖਤੇ ।  
ਪ੍ਰਿਥਮੇ ਗਨਪਤਿ ਸੇਵੀਐ ਪਾਛੇ ਕਰੀਏ ਕਾਜ ।  
ਸਭ ਦੇ ਅੰਦਰ ਬੈਠਿਆ ਰਾਖ ਲਾਜ ਮਹਾਰਾਜ ।

*End :-*

ਤੀਨ ਭਵਨ ਕਾ ਵਾਲੀ ਹੈ ਤੂ ਸਾਹਬ ਅਲਖ ਅਪਾਰਾ ।  
ਜੀਆ ਜੰਤ ਸਭ ਤੇਰੇ ਕਾਰਨ ਤੂੰ ਆਪ ਸੰਭਾਲ ਹਾਰਾ ।  
ਘਟ ਘਟਿ ਅੰਤਰ ਵਾਸ ਤੂ ਹੀ ਪ੍ਰਭ ਹੈ ਭੀ ਅਲਖ ਅਪਾਰਾ ।  
ਝੂਠ ਸਚ ਮੈ ਕਹਿਆ ਜਬਾਨੋ ਤੂ ਹੈ ਬਖਸਣ ਹਾਰਾ । ੨੦੮ ॥  
ਵਾਰ ਸੰਪੂਰਨ ਧਰਮੀ ਦੀ ਪਰ ਜੇ ਕੋਈ ਸੁਨੇ ਸੁਨਾਵੇ ।  
ਸੁਣਨ ਵਾਲਿਆਂ ਨੂੰ ਧਰਮ ਸਹਾਈ ਬੈਕੁੰਠ ਧਾਮ ਨੂੰ ਜਾਵੇ ।  
ਸੁਣਨੇ ਵਾਲੇ ਮੁਕਤ ਪਾਵਨਗੇ ਆਪਣੀ ਕ੍ਰਿਪਾ ਜਨਾਵੇ ।  
ਇਕ ਅਗਰਾ ਸੇਠੀ ਆਜਜ ਹੈ ਪਰ ਧਰਮ ਚਰਨ ਚਿਤ ਲਾਵੇ । ੨੦੯ ॥  
ਵਾਰ ਹਕੀਕਤ ਰਾਇ ਕੀ ਲਿਖੀ ਬਹੁਤ ਅਪਾਰ ।  
ਰਾਮ ਚੰਦ ਜੀ ਬਖਸ ਲੈ ਹਮ ਪਾਪੀ ਵਡਾ ਗੁਨਗਾਰ ॥  
ਧਰਮੀ ਦੀ ਵਾਰ ਸੰਪੂਰਨ ਭਈ ॥

A Vār or ode is a heroic measure famous in the Punjab. According to Tejā Singh "with the large though unified scope of its theme and the wide and thrilling scope of its music this form of lyric is best suited to rouse the martial Spirit in man and steel them in the face of danger."

This manūscript gives an account of Hakikat Rai who was condemned to death by the orders of fanatic Qazi during the first half of 18 century for his heretical utterances.

It is believed to be one of the earliest accounts of Hakikat Rai.

The author is Agrā who does not disclose his full name.

This Vār has been published.

# RELIGIOUS LITERATURE

# A—Ancient Indian Literature (Translations & Abridged)

S. No. 61

**S.H.R. : 2265**

*Title :* Adhyātam Rāmāyan

*Author :* Gūlāb Singh

*Size :* 16 × 12 C.M.

*No. of Folios :* 610

*Lines per Page :* 10

*Letters per Line :* 22

*Date of Transcription :* 1782 A.D.

*Condition :* Old, pages at places worm - eaten, written in beautiful hand, headings given in red. Complete.

*Beginning :—*

ੴ ਸ੍ਰੀ ਗਣੇਸ਼ਾਯਨਮ ।  
ਦੇਵੀ ਮਾਤਾ ਸਾਰਦਾ ਸਰਦ ਇੰਦ ਸਮ ਹਾਸਾ ।  
ਬੰਦੋ ਪਦ ਪੰਕਜ ਸਦਾ ਕਰੋ ਸੁਮਤ ਪ੍ਰਕਾਸਾ । ੧ ।

*End :—*

ਦੋਹਰਾ

ਗ੍ਰਹ ਅਗਨੀ ਵਸੁ ਚੰਦ ਪੁਨ ਸੰਬਤ ਆਨੰਦ ਧਾਰ ।

ਦਸਮੀ ਕਤਕ ਸੁਦੀ ਸੁਭ ਸੁਰਾਧੀਸ ਗੁਰਵਾਰ । ਪੜ ॥ ੧੮੩੯ ।

ਇਤਿ ਸ੍ਰੀ ਮਤ ਅਧਯਾਤਮ ਰਾਮਾਇਣੇ ਉਮਾ ਮਹੇਸੁਰ ਸੰਬਾਦੇ ਉਤ੍ਰ ਕਾਂਡੇ ਬੈਕੁੰਠ ਨਿਰਜਾਣੇ ਨਾਮ ਨਵਸੋ ਧਿਆਇ । ੯ । ਸੰਪੂਰਨੰ ਸੁਭੰ ਭਵਤੁ । ਸ੍ਰੀ ਰਾਮੋ ਜਯਤਾ । ਸ੍ਰੀ ਰਾਮਾ ਇਨਮ । ਸ੍ਰੀ ਲਖਮਣਾ ਇਨਮ । ਆਇਤਵਾਰ ਪੰਚਮੀ ਫਗੁਣ ਦਾ ਮਹੀਨਾ ਦਿਨ ਗਏ ਸੋਲਹਿ ਸੰਬਤੁ ਪਚਵੰਝਾ । ਸ੍ਰੀ ਦਸਰਬਿ । ਸ੍ਰੀ ਰਾਮ ਜੀ । ਸ੍ਰੀ ਕ੍ਰਿਸ਼ਨ ਜੀ । ਰਾਮ ਰਾਮ ॥

This is a versified translation from Sanskrit done by Gūlāb Singh who was born in the village Sekhav in the modern district of Lāhore (Pakistān). He studied Sikhism and Vedānta under Sant Mān Singh and acquired mastery of Sanskrit at Kāshi. He belonged to the Nirmalā order. His other important poetical works are Bhavrasamrit 1777 A.D., Moksh Panth 1778 A.D. and Prabodh Chandra Nātak.

Accrding to Bhai Kāhan Singh it was translated in 1782 A.D.

S. No. 62

**S.H.R. : 2253**

*Title :* Bālmik Rāmāyān

*Size :* 34 × 31 C.M.

*No. of Pages :* 805

*Lines per Page :* 18

*Letters per Line :* 48

*Condition ;* Old, pages at places worm - eaten, written in good hand within beautiful marginal lines, headings in red.



*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਰਾਮ ਚੰਦ੍ਰਾਯ ਨਮਹ । ਸ੍ਰੀ ਮਤਿ ਬਾਲਮੀਕ ਰਾਮਾਯਨਿ ਲਿਖਯਤੇ ।

ਬਾਲ ਕਾਡ ਪਰਾਰੰਭਯਤੇ ।

ਦੋਹਰਾ ।

ਬਾਨੀ ਬਾਕ ਸੁਬਰਨ ਮੈ ਬਿਸਦ ਬਰਨ ਸਮਚੰਦ ।

ਬੀਨ ਦੰਡ ਮੰਡਤਿ ਕਰਾ ਬੰਦੋਂ ਪਦ ਕਰ ਬੰਦ ॥ ੧ ।

*End :-*

ਕਬਿੱਤੁ ।

ਸੁੰਦਰਤਾ ਛੰਦ ਕੀ ਸੁਧਾਰੀ ਬਾਯ ਨੰਦ ਕੀ ਕਿ ਚਾਂਦਨੀ ਸੁ ਚੰਦ ਕੀ ਮੁਕੰਦ ਪ੍ਰੀਤਿਵੰਦ ਕੀ ।  
ਪਾਤੀ ਤਤ ਬਿੰਦ ਕੀ ਨਿਪਾਤੀ ਪਾਪ ਬਿੰਦ ਕੀ ਮਨਿੰਦ ਸਸਿ ਬਿੰਦੁ ਕੀ ਬਿਲੰਦਤਾ ਗੁਬਿੰਦ ਕੀ ।  
ਸਾਰਦਾ ਮੁਨਿੰਦ ਕੀ ਅਦਾਰਦਾ ਅਨੰਦ ਕੀ ਸੁਹਾਰਦਾ ਗਿਰਿੰਦ ਮਣਿ ਮਾਲ ਜਯੋ ਫਨਿੰਦ ਕੀ ।  
ਪੂਜਯ ਅਮਰਿੰਦ ਕੀ ਦਿਨਿੰਦ ਕੀ ਧਨਿੰਦ ਕੀ ਪਰਿੰਦਨਿ ਕੇ ਇੰਦੁ ਕੀ ਸੁ ਕਥਾ ਰਾਮ ਚੰਦ ਕੀ । ੧੬ ॥

This is based on Balmik's Ramayān, considered to be the oldest and the earliest epic. This manuscript is in verse.

S. No. 63

**S.H.R. : 1336**

*Title :* Bhāgwat Dasam Sikand Pūrān

*Author :* Krishan Lāl

*Size :* 26 × 24 C.M.

*No. of Folios :* 177

*Lines per page :* 19

*Letters per Line :* 36

*Name of Scribe :* Hari Rām Brahman Granthi

*Date of Compilation :* 1791 A. D.

*Condition :* Good. Complete.

*Name of parts with Pages :* Ist part (Krishan Chritar)—Folio 1 to 177

(ਭਗਵਤ ਮਹਾਂ ਪੁਰਾਨ-ਉਤਾਰਾ ਦਸਮ ਸਿਕੰਦ)

IIInd part—Folio 1 to 13

(ਭਗਵਤ ਮਹਾਂ ਪੁਰਾਨ-ਉਤਾਰਾ ਬਾਰ੍ਹਵਾਂ ਸਿਕੰਦ)

*Beginning :-*

ੴ ਸ੍ਰੀ ਰਾਮ ਜੀ

ਸ੍ਰੀ ਗਣੇਸਾ ਇਨਮਹਿ । ਦੇਵੀ ਸਾਰਸ੍ਵਾਤੀ ਇਨਮ :

ਓ ਸ੍ਰੀ ਗੁਰ ਚਰਨ ਕਿਲੇ ਭਉ ਨਮਹਿ । ਸ੍ਰੀ ਭਗਵਤਿ ਭਾਖਾਵੈ

ਸਾਖੀ ਮਲ ਟਾਂਡੂ ਕ੍ਰਿਤਿ ਲਿਖਤੇ । ੧ ।

ਦੋਹਰਾ ।

ਬੰਦੋ ਚਰਨ ਗਣੇਸ ਕੇ ਬੁਧਿ ਵਿਦਿਆ ਵਰਦਾਇ ।  
ਸੁਰ ਗਣਿ ਗੰਧੂਵ ਪੂਜ ਹੀ ਜਾ ਕੋ ਹਿਤਿ ਚਿਤਿ ਭਾਇ ।  
ਜਾਕੀ ਕ੍ਰਿਪਾ ਕਟਾਛਿ ਤੇ ਮੂੜਿ ਪਾਵਹੀ ਗਿਆਨ ।  
ਕ੍ਰਿਸਨ ਦਾਸ ਕੋ ਕ੍ਰਿਪਾ ਕਰਿ ਸੁਬੁਧਿ ਦੀਜੀਏ ਦਾਨ । ੨ ।

*End :-*

ਤੀਰਥ ਯਗ ਧਿਆਨ ਤਪ ਦਾਨਾ । ਕੋਊ ਨ ਹਰਿ ਕੀ ਕਥਾ ਸਮਾਨਾ ।  
ਅਤਿ ਰਿਸਾਲ ਸੁਕ ਕਹੈ ਸਲੋਕਾ । ਸੁਨਤੇ ਸਕਲ ਮਿਟਾਵਹ ਸੋਕਾ ।  
ਐਸੇ ਪ੍ਰਭ ਸੁਰਤ ਨਹੀ ਟਰੋ । ਸੰਤ ਜਨਾ ਕੀਜੈ ਹਰਿ ਕਰੋ ।  
ਜੈ ਸਭ ਜੀਵਹੁ ਮਾਹਿ ਅਲੇਖ । ਪੂਰਨ ਬ੍ਰਹਮ ਅਨੰਦ ਅਮੋਪ ।  
ਇਤਿ ਸ੍ਰੀ ਭਾਗਵਤੇ ਮਹਾ ਪੁਰਾਣੇ ਦਸਮ ਸਿਕੰਧੇ ਭਾਖਾ ਕ੍ਰਿਸਨ ਦਾਸ ਕ੍ਰਿਤ ਸਮਾਪਤੰ । ਮਸਤ  
ਸੁਭ ਮਸਤ ।

ਲਿਖਤ ਹਰੀ ਰਾਮ ਬ੍ਰਾਹਮਣ ਗੰਧੀ ਭੁਲ ਚੁਕ ਬਖਸਨੀ । ਸੰਮਤ ੧੮੪੮ ਜੇਸਟ ਮਾਸੇ ਕ੍ਰਿਸਨਾ  
ਪਖੇ ਪ੍ਰਬਿਸਟੀ ਦਸੀ । ੧੦ । ਥਿਤਿ ਤ੍ਰਿਤੀਆ । ੩ । ਵਾਰ ਸੁਕ੍ਰਵਾਰ । ਰਾਜ ਖਾਲਸੇ ਕਾ । ਨਾਰ ਸਿੰਘ ਰਾਜਾ ।  
ਸਨਖਤਰੇ ਵਿਚ ਬੈਠ ਲਿਖੀ ਸਮਾਪਤ ਮਸਤ ਸੁਭ ਮਸਤ । ਸ੍ਰੀ ਰਾਮ ਜੀ ਸਹਾਇ । ... ... ਹਰੀਅੰ ਹਰੀਅੰ  
ਕਰੀਅੰ ਕਰੀਅੰ ਜੀ ਸਹਾਇ ।

This contains the translation of the tenth chapter of Bhāgwat Purān.

Translation from Sanskrit has been done by Krishan Lāl in verse. This copy has been transcribed by Hari Rām at village Sankhatrā District Siālkot now in Pakistān. As stated in the colophon the Sikh *Misals* had established their sway in the Punjāb by 1791 A.D. the date mentioned there.

The Bhāgwat Purān contains twelve chapters in all and deals with the various aspects of Lord Krishnā's life (*Lilas*).

S. No. 64

**S.H.R. : 1577**

*Title :* Bhāgwat Dasam Sikand Pūrān

*Author :* Misar Hardyāl

*Size :* 19 × 13 C.M.

*No. of Folios :* 385

*Lines per Page :* 17

*Letters per Line :* 19

*Date of Compilation :* 1770 A.D.

*Condition :* Old, written within marginal lines, headings given in red.  
Complete.

*Beginning :-*

ੴ

ਸ੍ਰੀ ਗਣੇਸਾ ਇਨਮਹ । ਅਥਿ ਸ੍ਰੀ ਭਾਗਵਤ ਦਸਮੁ ਸਿਕੰਧੇ ਲਿਖਤੇ ॥  
ਦੋ ਮਤਿ ਘਟਿ ਮਹਿ ਪਰਸਿਪਰਿ ਬੋਲਤੀ ਏਕ ਸਮਾਨਿ ।  
ਇਕੁ ਗਾਵੈ ਗੁਣਿ ਸਿਆਮਿ ਕੇ ਇਕੁ ਬਰਜੇਸੁਰਿ ਗਿਆਨ ।

*End :-*

ਇਤ ਸ੍ਰੀ ਭਾਗਵਤੇ ਮਹਾ ਪੁਰਾਣੇ ਦਸਮ ਸਿਕੰਦੇ । ਨਵਹਿ ਧਿਆਇ ਸੰਪੂਰਨ ਸਮਾਪਤੇ । ਸੁਭ ਮਸਤੁ ।  
ਲਿਖਤੰ ਮਿਸ੍ਰ ਹਰਿ ਦਿਆਲ ਭਾਰਥਾ । ਪਿਸਉਰ ਮਧੇ । ਅੰਦਰ ਸਹਰਿ । ਠਾਕੁਰ ਪ੍ਰੇਮਾ ਨੰਦ ਕੇ ਠਾਕੁਰ  
ਦੁਆਰੇ । ਦਸਮ ਪੂਰਨਿ ਹੋਆ ਸਾਖੀਆਂ ਨਾਲਿ । ਪਠਿਨਾਰਥੇ ਖੇਮ ਦਾਸ । ਬਾਬਾ ਲਾਲ ਜੀ ਕਾ ਅਤੀਤ ।  
ਸੁਭ ਮਸਤ । ਸੰਵਤ ੧੮੨੭ । ਮਿਤੀ ਵੈਸਾਖੋ ਦਿਨੇ ੨੨ । ਥਿਤੁ ਖਸਟੀ । ਮੰਗਲ ਵਾਰਿ । ਰਾਮ । ਰਾਮ ।  
ਰਾਮ ॥

This manuscript was written by Hardyāl at the instance of Khem Dāss during 1770 A.D.

S.No. 65

**S.H.R. : 2165**

*Title :* Bhāgwat Dasam Sikand Pūrān

*Size :* 18 × 13 C.M.

*No. of Folios :* 317

*Lines per Page :* 16

*Letters per Line :* 21

*Date of Compilation :* 1796 A.D.

*Condition :* Old, written in good hand, within in beautiful marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਉਅ ਸਵ ਸ੍ਰੀ ਗੁਣੇਸਾਯਨਮਾ । ਉ ਨਮੋ ਭਗਵਤੇ ਵਾਸਦੇਵਾ ਇਨਮਾ ॥

ਉ' ਅਥ ਸ੍ਰੀ ਭਗਵਤ ਦਸਮ ਸਕੰਧ ਲਿਖਯਤੇ ॥

ਦੋ ਮਤ ਘਟ ਮਹਿ ਪਰਸਪਰ ਬੋਲਤ ਏਕ ਸਮਾਂਨ ॥

ਇਕ ਗਾਵੈ ਗੁਨ ਸਿਆਮ ਕੇ ਇਕ ਬਰਜੈਸੁਰ ਗਿਆਨ ॥

*End :-*

ਜੈ ਸ੍ਰੀ ਕ੍ਰਿਸ਼ਨ ਚੰਦ ਸੁਖ ਧਾਮ । ਸਰਬ ਬਿਆਪੀ ਪੂਰਨ ਕਾਮ ।

ਜੈ ਜੈ ਜੈ ਜੈ ਸ੍ਰੀ ਕ੍ਰਿਸ਼ਨ । ਸਰਬ ਬਿਆਪੀ ਪੂਰਨ ਵਿਸਨ ॥ ੧੯੧ ॥

ਇਤ ਸ੍ਰੀ ਭਾਗਵਤੇ ਮਹਾ ਪੁਰਾਣੇ ਦਸਮ ਸਕੰਧੇ ਸੁਕ ਪਰੀਛਤ ਸੰਬਾਦੇ ਸ੍ਰੀ ਰਾਮ ਕ੍ਰਿਸ਼ਨ ਅਰਪਣ  
ਮਸਤੁ । ਇਕਾਨਵੇ ਧਿਯਾਇ ਸਮਾਪਤ ਮਸਤ ਸੰਪੂਰਨ ਸਮਾਪਤੰ । ਸੰਮਤ ੧੮੫੩ । ਮਿਤੀ ਮਾਹੋ ਦਿਨੇ  
੨੧ । ਵਾਰ ਸੋਮ ਸੰਪੂਰਨ । ਭੁਲਿਆ ਚੁਕਿਆ ਗੁਰੂ ਬਖਸੰਦ । ਹਰਿ ਭਗਤ ਦਾਨ ਕਿਰਪਾ ਕਰ ਦੇਵਣੀ ।  
ਵਾਹਿਗੁਰੂ ਵਾਹਿਗੁਰੂ ਜਪਣਾ । ਜਨਮ ਸਵਾਰਨਾ ॥ ਪੋਥੀ ਸ੍ਰੀ ਭਗਵਤ ਦਸਮ ਸਕੰਧ ਸੰਪੂਰਨ ਭਇਆ ।

S. No.

**S.H.R. : 2477**

*Title :* Bhāgwat Dasam Sikand Pūrān

*Size :* 16 × 15 C. M.

*No. of Folios :* 415

*Lines per Page :* 13

*Letters per Line :* 22

*Name of Scribe :* Krishan Dāss.

*Condition :* Old, pages at places worm - eaten, written in beautiful hand within marginal lines. Incomplete.

*Beginning :-*

ਸ੍ਰੋਤਿ ਰਹਤ ਡੋਰਾ ਮਹਾ ਧਿਆਵੈ ਪੁਰਖ ਪੁਰਾਨਿ ॥  
ਸਬ ਸਮਝੈ ਸਬ ਹੀ ਸੁਨੈ ਜੇ ਕੋ ਕਰੈ ਬਖਾਨ ॥  
ਜੁਗਤਿ ਉਕਤਿ ਮਤਿ ਤੇ ਰਹਤਿ ਧਿਆਵੈ ਪੁਰਖ ਅਨੰਤ ॥  
ਬਿਸਕਰਮਾ ਸੀ ਮਤਿ ਲਹੈ ਕ੍ਰਿਪਾ ਕਰੈ ਭਗਵੰਤ ॥ ੧੯ ॥

*End :-*

ਜਗ ਮਹਿ ਕੀਰਤਿ ਬਢੀ ਤੁਮਾਰੀ । ਤੀਨ ਲੋਕ ਅਘ ਕਾਟਨਿ ਹਾਰੀ ॥  
ਜੋ ਤੁਮ ਕੀਨੇ ਕਰਮ ਰਸਾਲਿ ॥ ਜੋ ਗਾਵੈਗੋ ਗੁਨਿ ਗੋਪਾਲਿ ॥

S.No. 67

**S.H.R. : 1578**

*Title :* Bhāgwat Ikādas Sikand Pūrān

*Size :* 19 × 10 C.M.

*No. of Folios :* 354

*Lines per Page :* 7

*Letters per Line :* 23

*Condition :* Old, written in beautiful hand without margin. Complete.

*Beginning :-*

ੴ ਸ੍ਰੀ ਗਣੇਸ਼ਾਇ ਨਮ : ॥  
ਸ੍ਰੀ ਗੁਰ ਭਿਓ ਨਮਾ — ਸ੍ਰੀ ਪਰਾਪਰਮ ਗੁਰ ਭਿਓ ਨਮ : ॥  
ਅਥ ਸ੍ਰੀ ਭਾਗਵਤੇ ਏਕਾਦਸ ਸਕੰਧੇ ਭਾਖਾ ਲਿਖਯਤੇ ।  
ਚੌਪਈ  
ਸੰਤ ਦਾਸ ਸਤਗੁਰ ਕੇ ਚਰਣ । ਤਿਨ ਕੀ ਗਹਉ ਸੁ ਦਿਢ ਕਰ ਸਰਣ ।  
ਜਾ ਤੇ ਉਪਜੈ ਗਿਯਾਨ ਬਿਚਾਰ । ਛੁਟੈ ਭਰਮ ਕਰਮ ਬਿਵਹਾਰ । ੧ ।

*End :-*

ਦੋਹਰਾ  
ਪਰਮ ਗਯਾਨ ਪਰਗਟ ਕਰਿਯੋ ਮਮ ਘਟ ਹੂੰ ਨਿਜਦੇਵ ।  
ਤੇ ਮੇਰੇ ਉਰ ਨਿਤ ਬਸੈ ਸੰਤ ਦਾਸ ਗੁਰਦੇਵ । ੧੩ । ੧੬੧ ।  
ਇਤ ਸ੍ਰੀ ਭਾਗਵਤੇ ਮਹਾ ਪੁਰਾਣੇ ਏਕਾਦਸ ਸਕੰਧੇ ਸ੍ਰੀ ਸੁਕ ਪਰੀਛਤ ਸੰਬਾਏ ਭਾਖਾਯੰ ਸ੍ਰੀ ਕ੍ਰਿਸ਼ਨ

ਬੈਕੁੰਠ ਪਯਣੋ ਨਾਮ ਇਕਤ੍ਰੀਸਮੋ ਧਯਾਯ : ੩੧ । ਏਕਾਦਸ ਸਕੰਧ ਸੰਪੂਰਣ ਸਮਾਪਤੰ ॥ ਸ੍ਰੀ ਵਾਹਿਗੁਰੂ ਜੀ ।

This manuscript contains the versified translation of the eleventh chapter of Bhagwāt Pūrān. Translation appears to have been done by Sant Dāss. The text mainly deals with the life of Lord Krishnā.

S. No. 68

**S.H.R. : 2256**

*Title :* Bhāgwat Mahān Pūrān

*Size :* 36 × 33 C.M.

*No. of Folios :* 607

*Lines per Page :* 22

*Letter per Line :* 34

*Date of Compilation :* 1784 A.D.

*Condition :* Old, written in good hand within marginal lines, headings in red. Incomplete.

*Beginning :—*

ੴ ਨਮੋ ਭਗਵਤੇ ਵਾਸਦੇਵਾਯਾ । ਸ੍ਰੀ ਕ੍ਰਿਸ਼ਨਾਯ ਸਰਨ ਮਮ ।  
ਦੋਹਰਾ

ਵਿਘਨ ਹਰਣ ਮੰਗਲ ਕਰਣ ਖੇਮ ਕੁਸਲ ਪਰਸਾਦ ।  
ਉਸਤਤ ਉਸਤਤ ਯੋਗਿ ਹਰਿ ਹਿਤ ਕਰ ਉਚਰੋ ਆਦ । ੧ ।

*End :—*

ਦੋਹਰਾ

ਰਵ ਸਹੰਸ ਕ੍ਰੁਤ ਕੇ ਨਿਕਟ ਸੋਹਤ ਨ ਭਾਖਾ ਦੀਪ ।  
ਪਰ ਰਵ ਬਿਨ ਇਸਥਾਨ ਮੋ ਦੀਪ ਹੀ ਧਰ ਹੈਂ ਸਮੀਪ । ੨੯ ।  
ਨਿਮਸਕਾਰ ਪਰਮਾਤਮਾ ਗੁਰ ਛੇਦਕ ਰਿਦ ਮਲ ਗ੍ਰੰਥ ॥  
ਸੁਖ ਸੋਂ ਜਾਂ ਕੀ ਕ੍ਰਿਪਾ ਤੈ ਪੂਰਣ ਭਯੋ ਗਿਰੰਥ ॥ ੩੦ ।  
ਸੰਮਤ ਆਠਰਹਿ ਸੈ ਇਕਤਾਲੀਸ ਮਾਸ ਕਤਕ ਜਾਨ ।  
ਏਕਾਦਸ ਸਨਵਾਰ ਕੋ ਪੂਰਣ ਭਯੋ ਪੁਰਾਨ । ੧੮੪੧ ।

ਇਤਿ ਸ੍ਰੀ ਭਾਗਵਤੇ ਮਹਾਂ ਪੁਰਾਣੇ ਦ੍ਵਾਦਸ ਸਕੰਧੇ ਤੇਰਵੋ ਧਯਾਯ । ਸਮਾਪਤ ਮਸਤੁ ਸੁਭ ਮਸਤੁ ॥

This manuscript contains the versified translation of the twelfth chapter of Bhāgwat Pūrān.

S.No. 69

**S.H.R. : 1579 A**

*Title :* Bishan Pūrān

*Size :* 17 × 12 C.M

*No. of Folios :* 229

*Lines per Page :* 11

*Letters per Line :* 25

*Condition :* Old, written in running hand, pages at places worm - eaten. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥ ਸਤਿ ਚਿਤ ਅਨੰਦ ਪ੍ਰਮਾਤਮਾ ਇਨਮਹਿ  
ਅਥ ਬਿਸਨ ਪੁਰਾਨ ਲਿਖਤੇ ।

ਪ੍ਰਾਸਰੋ ਵਾਚ ।

ਪ੍ਰਾਸਰ ਮੈਤ੍ਰੇ ਕਉ ਕਹੈ ਹੈਂ । ਕਿ ਹੇ ਮੈਤ੍ਰੇ ਯੇਹ ਜੋ ਤੁਝੇ ਉਪਦੇਸ ਕਰੇ ਹੋ । ਸੋ ਅਮ੍ਰਿਤੁ ਸਮਾਨ ਹੈ ।  
ਸੋ ਮਨ ਕੇ ਪਾਤੁ ਸੋ ਪੀਉ । ਅਰੁ ਜੋ ਨਾਰਾਇਣ ਤੇ ਭਿੰਨ ਹੈ ਤਿਸ ਕਾ ਤਿਆਗੁ ਕਰਿ । ਅਰੁ ਐਸੇ ਨ ਹੋਇ ਜੁ  
ਏਕ ਕਾਨ ਕਰਿ ਸੁਵਨ ਕਰੇ ਅਰੁ ਦੂਸਰੇ ਕਾਨ ਸਿਉ ਨਿਕਾਸ ਦੇਵੈ । ਇਸ ਤੇ ਪ੍ਰੋਜਨੁ ਸਿਧੁ ਨਾ ਹੋਇਗਾ ।

*End :-*

ਆਤਮ ਦਰਸੀ ਜਬ ਯਹਿ ਸਰਬ ਵਚਨ ਬੁਧ ਕੇ ਸੁਵਨ ਕਰ ਸੁਣੇ । ਅਰ ਆਪ ਕੋ ਦੇਖਾ ਅਰ  
ਪਛਾਨਾ ਤਬ ਆਤਮਾ ਬਿਖੇ ਲੀਨ ਭਯਾਂ । ਅਰ ਸਰੂਪ ਕੋ ਮਿਲਾ ਅਰ ਬੰਧ ਮੁਕਤਿ ਕੇ ਭੈ ਤੇ ਨਿਰਭੈ ਭਯਾਂ ।  
ਇਤ ਸ੍ਰੀ ਪੋਥੀ ਬਿਸਨ ਬੇਦਾਂਤ ਪੂਰਨ ਸਮਾਪਤੰ । ਸਤ ਚਿਤ ਅਨੰਦ । ਭੂਲਿ ਚੂਕ ਮਾਫ ਕਰਨੀ । ਗੁਰ ਪ੍ਰਸਾਦਿ ।  
ਭਉ ਤਰੀਐ । ਅਗੰਮ ਅਥਾਹ ਸਾਗਰ ਕਿਉ ਤਰੀਐ ।

This manuscript is the prose translation of Vishnū Pūrān, which is considered to be the oldest Pūrān. It contains the philosophical dialogue of Maitryā and Prāshar.

S. No. 70

**S.H.R. : 2293 B**

*Title :* Hanūmān ke Bīr Chhand

*Size :* 17 × 12 C.m.

*No. of Folios :* 14—23=10

*Lines per Page :* 16

*Letters per Line :* 18

Complete.

*Beginning :-*

ੴ ਸ੍ਰੀ ਭਗਉਤੀ ਜੀ ਸਹਾਇ ।  
ਅਥ ਹਨੂਮਾਨ ਕੇ ਬੀਰ ਛੰਦ ।

ਪਰਮ ਗੁਰ ਪੁਰਖ ਤੁਮ ਝਰਹੁ ਰਘੁ ਨੰਦਨ ਜੀ ਕਹੈ ਸੁਰਗੈ ਚਢੋ ਇੰਦੁ ਮਾਰੋਂ ।  
ਕਹੈ ਮੇਰ ਸੁਮੇਰ ਮੈ ਪਲਕ ਮੈ ਸੰਚਰੋਂ ਸੂਰ ਸਸ ਕਾਇ ਉਚਕਾਇ ਡਾਰੋਂ ।

*End :-*

(ਛੰਦ ਦਾ ਅੰਤਲਾ ਹਿਸਾ)

ਪਾਚਨ ਅਛਿਤ ਆਢਿ ਕੋ ਪਤਿ ਨ ਲਾਗੈ ਪਾਂਚ ਪਤਿ ਕੋ ਬਿਪਤ ਜਦੁ ਪਤਿ ਕੀਨੋ ਹੇਤੁ ਹੈ ।  
ਗੋਪਨ ਕੇ ਚੋਰ ਚੋਰ ਰਾਖੇ ਹੁਤੇ ਕੋਰਿ ਕੋਰ ਤੇਊ ਮਾਨੋ ਤੋਰਿ ਜੋਰਿ ਦੋਪਤੀ ਕੋ ਦੇਤ ਹੈ । ੧੬ ॥

This gives an account of Hanūmān's chivalry and it contains various other anecdotes from ancient Hindu literature like of that Daropati etc.

*Title :* Hanūmān Nātak

*Author :* Hirday Rām

*Size :* 18 × 12 C.M.

*No. of Folios :* 367

*Lines per Page :* 9

*Letters per Line :* 24

*Date of Transcription :* 1771 A. D.

*Condition :* Very old, many pages at places worm - eaten written in beautiful hand writing within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਹਨੂਮਾਨ ਨਾਟਕ ਕ੍ਰਿਤਿ ਕਵਿ ਹਿਰਦੇ ਰਾਮ ।

ਕਬਿਤ

ਤੀਨੋ ਲੋਕ ਪਤਿ ਪ੍ਰਾਨਪਤਿ ਪ੍ਰੀਤਿ ਹੀ ਸੋ ਰਤਿ ਅਗਤਿਨਿ ਗਤਿ ਕੇ ਚਰਨ ਸਿਰ ਨਾਇ ਹੋ ।  
ਸਦਾ ਸੀਲ ਪਤਿ ਸਤਿ ਪਤਿ ਏਕ ਨਾਰੀ ਬ੍ਰਿਤਿ ਸਿਵ ਸਨਿਕਾਦਿ ਪਤਿ ਜਸਹਿ ਸੁਨਾਇ ਹੋ ।  
ਸੁਰਪਤਿ ਹੂੰ ਕੇ ਪਤਿ ਜਾਨਕੀ ਕੇ ਪਤਿ ਰਾਮ ਨੈਨ ਕੋ ਰਉਰ ਕਬਹੂੰ ਤੋ ਪਰਿ ਜਾਇ ਹੋ ।  
ਫੁਰੇ ਬਾਕ ਪਤਿ ਸੁਨੋ ਸੰਤ ਸਾਧੁ ਮਤਿ ਤਬ ਐਸੇ ਰਘੁਪਤਿ ਕੇ ਕਛੁਕ ਗੁਨ ਗਾਇ ਹੋ ।

*End :-*

ਛਪੇ

ਸੰਬਤ ਬਿਕ੍ਰਮ ਨਿਪਤਿ ਸਹਸ ਖਟੁ ਸਤ ਅਸੀਹ ਬਰ ।

ਚੈਤ੍ਰ ਚਾਦਨੀ ਦੂਜ ਛਤ੍ਰ ਜਹਗੀਰ ਸੁਭਟ ਪਰ ।

ਸੁਭ ਲਛਨ ਦਛਨ ਸੁਦੇਸ ਕਵਿ ਰਾਮ ਬਿਚਛਨਾਂ ।

ਕ੍ਰਿਸਨ ਦਾਸ ਤਨ ਕੁਲ ਪ੍ਰਕਾਸ ਜਸ ਦੀਪਕ ਰਛਨ ।

ਸੀਅ ਪਤਿ ਚਰਿਤ੍ਰ ਤਿਨਿ ਜਥਾ ਮਤਿ ਪ੍ਰਗਟ ਕਹਯੋ ਸੁਭ ਲਗਨ ਗਣਿ ।

ਦੈ ਭਗਤਿ ਦਾਨੁ ਨਿਰਭੈ ਕਰਹੁ ਸੁ ਜੈ ਰਘੁਪਤਿ ਰਘੁਬੰਸ ਮਣਿ ॥੧੪੨॥

ਇਤਿ ਸ੍ਰੀ ਰਾਮ ਗੀਤੇ ਹਨੂਮਾਨ ਨਾਟਕ ਰਾਵਨ ਬਧ : ॥ ਚਤੁਰ ਦਸਮੋ ਅੰਕ ਸਮਾਪਤ  
ਸੰਬਤ । ੧੮੨੮ ।

The author of this manuscript translated it from Sanskrit during the reign of Jehangir (1606-1627 A.D.). It is the versified translation.

It is believed that Emperor Bahādur Shāh (1707-1712 A.D.) formerly known as Prince Mūazam presented one of the copies of this manuscript to Gūrū Gobind Singh (1666-1708 A.D.) who incorporated in it some verses of Kāshi Rām. The Gūrū is said to have liked it, and it is, perhaps, on this account that numerous copies of this manuscript are found in Gūrmākhī.

This copy was transcribed in 1828 B.K. viz. 1771 A.D. Also vide Punjābi Manuscript Catalogue in Punjābi, (*Punjabi Hath Likhatan di Suchi*) published by Language Department, Patiālā, pages 614-16.

S. No. 72

**S.H.R. : 2243 A**

*Title :* Hauūmān Nātak

*Author :* Hirday Rām Bhallā

*Size :* 15 × 10 C.M.

*No. of Folios :* 458

*Lines per Page :* 7

*Letters per Line :* 20

*Name of Scribe :* Bh. Mehar Singh

*Date of Transcription :* 1708 A.D.

*Condition :* Old, written in beautiful hand writing, within marginal lines, headings given in red. Complete.

*Beginning .—*

ੴ ਸਤਿਗੁਰ ਪ੍ਰਸਾਦਿ ॥

ਅਥ ਹਨੂ ਮਾਨ ਨਾਟਕ ਕ੍ਰਿਤਿ ਕਵਿ ਹਿਰਦੇ ਰਾਮ ।  
ਕਬਿੱਤ

ਤੀਨ ਲੋਕ ਪਤਿ ਪ੍ਰਾਣ ਪਤਿ ਪ੍ਰੀਤਿ ਹੀ ਸੋ ਰਤਿ,  
ਅਗਤਿਨਿ ਗਤਿ ਕੇ ਚਰਨ ਸਿਰ ਨਾਇ ਹੋ ।.....।

*End :—*

ਸੀਅ ਪਤਿ ਚਰਿਤ੍ਰ ਤਿਨਿ ਯਥਾ ਮਤਿ, ਪ੍ਰਗਟ ਕਰਿਓ ਸੁਭ ਲਗੁਨ ਗਣਿ ।

ਦੈ ਭਗਤਿ ਦਾਨੁ ਨਿਰਭੈ ਕਰਹੁ ਜੈ ਰਘੁਪਤਿ ਰਘੁਬੰਸ ਮਣਿ ॥ ੧੪੩ ॥ ੧੨੭੮ ॥

ਇਤਿ ਸ੍ਰੀ ਹਨੂਮਾਨ ਨਾਟਕ ਰਾਵਨ ਬਧ ਚੌਦਸੋ ਅੰਕ ਸਮਾਪਤੰ ਮਸਤ । ੧੪ । ਕ੍ਰਿਤ ਕਬਿ ਹਿਰਦੇ ਰਾਮ ਭਲਾ ਮਾਘ ਵਦੀ ਪ ਸੰਮਤੁ ਸਤਾਰਾ ਸੈ ਪੈਂਹਟ । ੧੭੬੫ । ਭਾਈ ਮਿਹਰ ਸਿੰਘ ਨੇ ਪੋਥੀ ਲਿਖੀ ਹੈ ਸਤਿਗੁਰੂ ਚਿਤ ਆਵਦਾ ਰਹੈ ਸਾਧ ਸੰਗਤਿ ਦਾ ਦਰਸਨ ਹੋਦਾ ਰਹੈ ਭੁਲਿਆ ਚੁਕਿਆ ਬਖਸਿ ਲੈਣਾ ।

ਵਾਹਗੁਰੂ ਜੀ ਧੰਨਿ ਗੁਰੂ ਜੀ ।

This copy was transcribed in 1765 B.K. viz. 1708. A.D.

S. No. 73

**S.H.R. : 1434**

*Title :* Hanūmān Nātak

*Author :* Hirday Rām

*Size :* 12 × 8 C.M.

*No. of Folios :* 456

*Lines per page :* 7

*Letters per line :* 21

*Condition :* Old, written in beautiful handwriting within golden margin, headings given in red.



*Beginning :-*

ੴ ਓ ਗਨੇਸਾ ਇਨਮ :

ਅਥ ਹਨੂਮਾਨ ਨਾਟਕ ਕ੍ਰਿਤਿ ਕਵਿ ਹਿਰਦੇ ਰਾਮ ॥  
ਕਥਿਤੁ ।

ਤੀਨੋ ਲੋਕ ਪਤਿ ਪ੍ਰਾਨ ਪਤਿ ਪ੍ਰੀਤ ਹੀ ਸੋ ਰਤਿ ਅਗਤਨਿ ਗਤਿ ਕੇ ਚਰਨ ਸਿਰ ਨਾਇ ਹੋ ॥  
ਸਦਾ ਸੀਲ ਪਤਿ ਸਤਿ ਪਤਿ ਏਕ ਨਾਰੀ ਬ੍ਰਤ ਸਿਵ ਸਨਕਾਦਿ ਪਤਿ ਜਸਹਿ ਸੁਨਾਇ ਹੋਂ ,  
ਸੁਰ ਪਤਿ ਹੂੰ ਕੇ ਪਤਿ ਜਾਨਕੀ ਕੇ ਪਤਿ ਰਾਮ ਨੈਨ ਕੋ ਓਰ ਕਬਹੂੰ ਤੋ ਪਰਜਾਇ ਹੋਂ ।  
ਫੁਰੇ ਬਾਕ ਪਤਿ ਸੁਨੋ ਸੰਤ ਸਾਧੁ ਮਤਿ ਤਬ ਐਸੇ ਰਘੁਪਤਿ ਕਛੂਕ ਗੁਨ ਗਾਇ ਹੋ ।

*End :-*

ਛਪਯਾ

ਸੰਬਤੁ ਬਿਕ੍ਰਮ ਨਿਪਤਿ ਸਹੰਸ ਖਟੁ ਸਤ ਅੱਸੀਹ ਬਰਾ ।  
ਚੇਤ੍ਰ ਚਾਦਨੀ ਦੂਜ ਛਤ੍ਰ ਜਹਾਂਗੀਰ ਸੁਭਟ ਪਰਾ ।  
ਸੁਭ ਲੱਛਨ ਦੱਛਨ ਸੁ ਦੇਸ ਕਵਿ ਰਾਮ ਬਿਚਛੱਨ ।  
ਕ੍ਰਿਸਨ ਦਾਸ ਤਨ ਕੁਲ ਪ੍ਰਕਾਸ ਜਸ ਦੀਪਕ ਰੱਛਨ ॥  
ਰਘੁ ਪਤਿ ਚਰਿੱਤ੍ਰ ਤਿਨ ਜਥਾ ਮਤਿ ਪ੍ਰਗਟ ਕਹੋ ਸੁਭ ਲਗਨ ਗਣਿ ।  
ਦੈ ਭਗਤਿ ਦਾਨੁ ਨਿਰਭੈ ਕਰਹੁ ਜੈ ਰਘੁਪਤਿ ਰਘੁਬੰਸ ਮਣਿ ॥ ੧੪੨ ॥  
ਸ੍ਰੀ ਰਘੁਪਤਿ ਕੁਮਾਰਿ ਜੀਤਿ ਘਰ ਆਇਬੋ ਨਾਮ ਚੋਦਸੋ ਅੰਕ । ੧੪ ।

ਸੰਪੂਰਣੇ

ਪੋਥੀ ਹਨੂੰ ਮਾਨ ਨਾਟਕ ਕੀ ਸਪੂਰਣ । ਸੰਮਤ । ੧੮੭੧ । ਰਾਮ ॥ ਰਾਮ ॥

This copy was transcribed in 1871 B.K. viz. 1814 A.D.

S. No. 74

**S.H.R. : 1444**

*Title :* Hanūmān Nātak

*Author :* Hirday Rām Bhallā

*Size :* 15 × 10 C.M.

*No. of Folios :* 559

*Lines per Page :* 7

*Letters per Line :* 16

*Condition :* Very old, pages at places worm - eaten, heading given in red.  
Incomplete.

*Beginning :-*

ੴ ਓ ਸ੍ਰੀ ਗਣੇਸਾ ਏਨਮ :

ਅਥ ਹਨੂਮਾਨ ਨਾਟਕ ਕ੍ਰਿਤਿ ਕਵਿ ਹਿਰਦੇ ਰਾਮ ਭਲੇ ਲਿਖਤੇ ।  
Same as S.H.R. 1434.

End :—

ਛਪਯਾ

ਸੰਮਤੁ ਬਿਕ੍ਰਮ ਨਿਪਤਿ ਸਹਸ ਖਟੁ ਸਤ ਅਸੀਹ ਬਰਾ ।  
ਚੈਤ੍ਰ ਚੰਦਨੀ ਦੂਜ ਛਤ੍ਰ ਜਹਗੀਰ ਸੁਭਟ ਪਰਾ ।  
ਸੁਭ ਲਛਣ ਦਛਨ ਸੁ ਦੇਸ ਕਵਿ ਰਾਮ ਬਿਚਛਨ ।  
ਕ੍ਰਿਸਨ ਦਾਸ ਤਨੁ ਕਲ ਪ੍ਰਕਾਸ ਜਸ ਦੀਪਕ ਰਛਨ ॥

This copy was not been beautifully written and inaccuracies of the scribe have been corrected in the margin.

S. No. 75

**S.H.R. : 2192**

*Title :* Hanūman Nātak

*Author :* Hirday Rām

*Size :* 14 × 9 C.M.

*No. of Folios :* 516

*Lines per Page :* 7

*Letters per Line :* 21

*Condition :* Old, written in beautiful hand within beautiful marginal lines, headings given in red. Complete.

*Beginning :—*

ੴ ਸਤਿਗੁਰ ਪ੍ਰਸਾਦਿ ॥

ਅਥ ਹਨੂ ਨਾਟਕ ਲਿਖਤੇ ਭਾਖਾ ਕ੍ਰਿਤ ਹ੍ਰਿਦੇ ਰਾਮ ਭਲੇ ਕੀ ।

ਕਬਿਤੁ

ਤੀਨਿ ਲੋਕ ਪਤ ਪ੍ਰਾਨਪਤਿ ਪ੍ਰੀਤਿ ਹੀ ਸੋ ਰਤਿ ਅਗਤਿਨਿ ਗਤਿ ਕੇ ਚਰਨਿ ਸਿਰ ਨਾਇ ਹੋ ।  
ਸਦਾ ਸੀਲ ਪਤਿ ਸਤਿ ਪਤਿ ਏਕ ਨਾਰੀ ਬ੍ਰਿਤਿ ਸਿਵ ਸਨਕਾਦਿ ਪਤਿ ਜਸਹਿ ਸੁਨਾਇ ਹੋ ।  
ਸੁਰਪਤਿ ਹੂ ਕੇ ਪਤਿ ਜਾਨੁਕੀ ਕੇ ਪਤਿ ਰਾਮ ਨੈਨ ਕੋ ਰਓਰ ਕਬਹੂੰ ਤੋਂ ਪਰਿ ਜਾਇ ਹੋ ।  
ਫੁਰੇ ਬਾਕ ਪਤਿ ਸੁਨੋ ਸੰਤ ਸਾਧ ਮਤਿ ਤਬ ਐਸੇ ਰਘੁਪਤਿ ਕੇ ਕਛੁਕ ਗੁਨ ਗਾਇ ਹੋ ॥ ੧ ॥

End :—

ਰਘੁਪਤਿ ਚਰਿਤ੍ਰ ਤਿਨ ਜਥਾ ਮਤਿ ਪ੍ਰਗਟਿ ਕਹਯੋ ਸੁਭ ਲਗਨ ਗਣ ।  
ਦੈ ਭਗਤਿ ਦਾਨੁ ਨਿਰਭੈ ਕਰਹੁ ਜੈ ਰਘੁਪਤਿ ਰਘ ਬੰਸ ਮਣ ॥ ੧੪੩ ॥  
ਇਤਿ ਸ੍ਰੀ ਰਾਮ ਗੀਤੇ ਰਾਵਨ ਬਧਹਿ ਚੌਦਹਿ ਮੋ ਅੰਕ ਸਮਾਪਤੰ ॥  
ਇਤਿ ਸ੍ਰੀ ਹਨੂਮਾਨ ਨਾਟਕ ਸੰਪੂਰਣੰ । ੮੧ । ਰਾਮ ਰਾਮ, ਰਾਮ ॥

S. No. 76

**S.H.R. : 2255**

*Title :* Hanūmān Nātak

*Author :* Hirday Rām

*Size :* 17 × 12 C.M.

*No. of Folios :* 437

*Lines per Page :* 8

*Letters per Line :* 21

*Condition :* Old, pages at places worm - eaten, written very beautifully within marginal lines. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਬ ਹਨੂ ਮਾਨ ਨਾਟਕ ਕ੍ਰਿਤ ਕਵਿ ਹਿਰਦੇ ਰਾਮ ।  
ਕਬਿਤ

Same as S.H.R. 2192

*End :-*

ਸਵੈਯਾ  
ਰਾਮ ਕੇ ਪਾਇਨਿ ਕੋ ਬਲੁ ਪਾਇ ਮੈ ਬਾਲ ਸੋ ਮਾਰਿ ਕੈ ਦੇਸੁ ਲਯੋ ।  
ਅਰੁ ਰਾਮ ਕੇ ਪਾਇਨਿ ਕੋ ਬਲ ਤੇ ਕਪਿ ਮੰਡਲ ਮੈ ਕਪਿ ਰਾਜ ਭਯੋ ।  
ਇਤ ਰਾਮ ਕੇ ਪਾਇਨ ਮੈ ਜਬ ਹੀ ਚਿਤ ਚੋਪ ਮਿਲਾਇਕੈ ਨੈਕ ਦਯੋ ।  
ਤਬ ਹੀ ਸਬ ਪੂਰਨ ਕਾਮ ਭਏ ਕਵਿ ਰਾਮ ਇਹੈ ਜੀਅ ਜਾਨਿ ਲਯੋ ।

S. No. 77

**S.H.R. : 1437 A**

*Title :* Katthā Sātjūg ki

*Size :* 14 × 9 C.M.

*No. of Folios :* 121 to 182 = 62

*Lines per page :* 8

*Letters per Line :* 16

*Condition :* Very old, pages at places worm - eaten. Written in good handwriting in red marginal lines. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥

ਕਥਾ ਸਤਿਜੁਗ ਕੀ - ਜਬ ਰਾਜੇ ਜਨਮੇਜੇ ਅਠਾਰਹ ਕੁਸਟ ਹੂਏ ਥੇ ਬ੍ਰਹਮਣਿ ਮਾਰੇ ਤੇ । ਤਬ ਕੁਸਟ ਉਤਾਰਣੇ ਕੀ ਨਿਮਤਿ ਗੁਸਾਈ ਬਿਆਸ ਕਥਾ ਸੁਣਾਵਣੇ ਲਾਗਾ । ਏਹੁ ਕਥਾ ਤੇਰਵੀ ਹੈ । ੧੩ ।

*End :-*

ਰਾਜੇ ਜਨਮੇਜੇ ਜੀ ਕਉ ਗੁਸਾਈਂ ਬਿਆਸ ਕਥਾ ਕਰਿ ਕੈ ਸੁਣਾਈ । ਤਿਸ ਸੁਣੀ ਤੇ ਸਭ ਕੁਸਟ ਰਾਜੇ ਜਨਮੇਜੇ ਕੇ ਉਤਰਿ ਗਏ । ਏਹੁ ਨਾਸਕੇਤ ਕੀ ਕਥਾ ਆਦਿ ਸਤਿਜੁਗੁ ਕੀ ਬਾਰਤਾ ਹੈ । ਏਹੁ ਬਚਨੁ ਸਭ ਸਤਿ ਸਤਿ ਕਰਿ ਜਾਨੈਗਾ ਅਰੁ ਰਿਦੈ ਵਸਾਵੈਗਾ ਪ੍ਰੀਤਿ ਕਰਿ ਕੈ ਤਿਸ ਕੀ ਮੁਕਤਿ ਹੋਇਗੀ । ਕਥਾ ਨਾਸਕੇਤ ਕੀ ਸੰਪੂਰਨ ਸਮਾਪਤਿ । ਬੋਲਹੁ ਭਾਈ ਸੰਤਹੁ ਰਾਮ ਰਾਮ ਸਤਿ ।

120 folios are missing in the beginning. It gives an account of pleasures of heaven and miseries of hell.

S. No. 78

**S.H.R. : 2262 B**

*Title :* Krishan Avtār Birāh Nātak

*Author :* Dharam Singh Avdhūt

*Size :* 15 × 12 C.M.

*No. of Folios :* 146 (171-217)

*Lines per Page :* 10

*Letters per Line :* 20

*Beginning :—*

ੴ ਸ੍ਰੀ ਭਗਉਤੀ ਜੀ ਸਹਾਇ ॥  
ਅਥ ਕ੍ਰਿਸ਼ਨ ਰਾਧਕਾ ਪ੍ਰੇਮ ਲਿਖਯਤੇ ਕ੍ਰਿਤ ਕਵ ਧਰਮ ਸਿੰਘ ਅਬਧੂਤ ।  
ਦੋਹਰਾ  
ਪਿਰਥਮ ਨਮਸਤੇ ਗੁਰਚਰਨ ਪੁਨ ਸ੍ਰਬਾਤਮ ਰਾਇ ।  
ਬਰਨਤ ਮਮ ਸ੍ਰੀ ਰਾਧਕਾ ਕ੍ਰਿਸ਼ਨ ਪ੍ਰੇਮ ਸੁਖਦਾਇ ।੧।

*End :—*

ਦੋਹਰਾ  
ਗੁਨ ਗਾਵਤ -ਪਾਵਤ ਮੁਕਤ ਭੁਗਤ ਜੁਗਤ ਸੁਖ ਧਾਮ ।  
ਧਰਮ ਸਿੰਘ ਕੇ ਮਨ ਬਸੋ ਅਹਿਨਿਸ ਮੂਰਤ ਸਿਯਾਮ । ੧੫੪ ।  
ਇਤ ਸ੍ਰੀ ਦਸਮ ਸਕੰਧੇ ਮਹਾਂ ਪੁਰਾਣੇ ਕ੍ਰਿਸ਼ਨਾ ਅਵਤਾਰੇ ਬ੍ਰਿਹ ਨਾਟਕ ਗਿਰੰਥੇ ਕ੍ਰਿਤ ਕਵਿ ਧਰਮ ਸਿੰਘ  
ਅਬਧੂਤ ਸਮਾਪਤੰ ।

This manuscript deals with love of Lord Krishnā and Rādhā. It appears to be the versified translation of a portion of Dasam Sikand of Bhagwat Pūrān as mentioned in the colophon.

S. No. 79

**S.H.R. : 1442 I**

*Title :* Mahātam Sri Amritsar (Bhawikhat Pūrān Vichon)

*Author :* Sant Rām

*Size :* 15 × 11 C.M.

*No. of Folios :* 1 - 31 = 31

*Lines per Page :* 8

*Letters per Line :* 19

*Beginning :—*

ੴ ਸਤਿਗੁਰ ਪ੍ਰਸਾਦਿ ॥  
ਅਥ ਸ੍ਰੀ ਅੰਮ੍ਰਤਸਰ ਜੀ ਕਾ ਮਹਾਤਮ ਲਿਖਯਤੇ ।  
ਦੋਹਰਾ  
ਗੁਰ ਗਣੇਸ ਅਰ ਸਾਰਦਾ ਬੰਧੋ ਹਿਤ ਚਿਤ ਲਾਇ ।  
ਜਾ ਕੀ ਕ੍ਰਿਪਾ ਬਿਲਾਸ ਤੇ ਉਤਮ ਮਤ ਕੋ ਪਾਇ ॥ ੧ ॥

*End :—*

ਦੋਹਰਾ  
ਸਹੰਸਕ੍ਰਿਤ ਪਹਲੇ ਸੁਨੀ ਭਾਖਾ ਬਨਾਇ ॥  
ਭੂਲ ਚੂਕ ਸਬ ਬਖਸੀਉ ਸੰਤ ਸੁਨੋ ਮਨ ਲਾਇ ।  
ਸਿਵ ਗੌਰੀ ਸੰਬਾਦ ਗਿਰ ਕਲਾਸ ਪੁਰ ਹੋਇਉ ।  
ਸੰਤ ਦਾਸ ਸੰਤੈਹਿ ਸੁਨ ਤਿਹ ਭਾਖਾ ਕਰ ਪੋਹਿਉ ।

ਇਤ ਸ੍ਰੀ ਭਵਿਖਤ ਪੁਰਾਣੇ । ਉਮਾ ਮਹੇਸਰ ਸੰਬਾਦੇ ਨਾਮ ਅਸਟਮੋ ਧਿਆ ਸਮਾਪਤੰ । ਅੰਮ੍ਰਿਤਸਰ  
ਮਹਾਤਮ ਸੰਪੂਰਨ । ਅਸਟ ਧਿਆ । ਕ੍ਰਿਤ ਕਵ ਸੰਤ ਰਾਮ । ੮ । ਸਾਧੂ ਕੀ ।

As stated in the beginning and also mentioned in the colophon this manuscript contains a versified translation of a portion of Bhawikhat Pūrān. It brings out the sanctity of Amritsar. Translation was done by Sant Rām.

S. No. 80—81

**S.H.R. : 2250 & 2251**

*Title :* Mahābhārat

*Author :* Krishan Lāl

*Size :* 34 × 32 C.M.

*No. of Folios :* 509

*Lines per Page :* 19. within golden marginal lines.

*Letters per Line :* 31

*Name of Scribe :* Bh. Gopal Singh.

*Condition :* Good, headings in red, beautifully written. Incomplete.

*Name of the parts with Pages :* Ist Part from Folio 1 to 233.

IIInd Part from Folio 234 to 509.

*Beginning :-*

ੴ ਸਤਿਗੁਰ ਪ੍ਰਸਾਦਿ ॥

ਓਅੰ ਸ੍ਰੁ ਸਤਿ ਸ੍ਰੀ ਗਣੇਸ਼ਾਯ ਨਮਹਿ । ਓਅੰ ਨਮਹ ਸਰਸੁਤੀ ।

ਓਅੰ ਬਿਆਸਾ ਨਮਹ : ਓਅੰ ਸ੍ਰੀ ਗੁਰ ਚਰਣ ਕਮਲੇ ਭਯੋ ਨਮਹ : ।

ਅਥ ਮਹਾ ਭਾਰਥ ਭਾਖਾ ਲਿਖਯਤੇ ।

ਦੋਹਰਾ

ਵੰਦੋ ਚਰਣ ਗਜ ਬਦਨ ਬ੍ਰ ਜਾਂ ਕੀ ਪੂਜ ਅਪਾਰ ।

ਸੁਰ ਨਰ ਮੁਨਿ ਜਨ ਕਰਹਿ ਹਿਤ ਦੇਵਨ ਦੇਵ ਵਿਚਾਰ ।

*End :-*

ਨਿਪਤ ਸੁਣਾਵੈ ਧਯਾਨ ਧਰ ਕਪਟ ਨ ਕਾਹੂ ਖਾਇ ।

ਦਿਜ ਸੁਨ ਪੰਡਤ ਹੋਇ ਬਡ ਮੂਢ ਸੁਨਤ ਬੁਧ ਪਾਇ । ੩੫ ।

ਇਤ ਸ੍ਰੀ ਮਹਾ ਭਾਰਤੇ ਪੁਰਾਣੇ ਉਦਮ ਪ੍ਰਬਣੇ ਕ੍ਰਿਸਨ ਲਾਲ ਕ੍ਰਿਤ ਭਾਖਾਯੰ ਸਮਾਪਤੰ ਮਸਤ ਸੁਭ  
ਮਸਤ । ੫ ॥

ਬਕਲਮ ਖੁਦ ਗੁਪਾਲ ਸਿੰਘ ਲਿਖਾਰੀ ।

This manuscript is a versified translation from Sanskrit as mentioned in the colophon. It is believed that this work was undertaken at the instance of Gūrū Gobind Singh Ji.

This copy in two volumes has been transcribed by Gopāl Singh who was an employee of Nābhā State. This is from General Shivdev Singh's collection vide also S.H.R. 2252 & S.H.R. 2301.

S. No. 82

**S.H.R. : 2301**

*Title :* Mahābhārat (Rāj Dharm Kathā)

*Size :* 34 × 32 C.M.

*No. of Folios :* 770 to 1085=316

*Lines per Page :* 19

*Letters per Line :* 31

*Name of Scribe :* Gopāl Singh.

*Condition :* Good, headings in red, beautifully written within golden marginal lines.

**Beginning :—**

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਗਣੇਸ਼ਾਯਾਨਮ — ਅਥ ਰਾਜ ਧਰਮ ਕਥਾ ਪ੍ਰਬ ਲਿਖਯਤੇ ।  
ਦੋਹਰਾ

ਰਣ ਕੇ ਮ੍ਰਿਤਕ ਜਾਰ ਸਭ ਗੰਗਾ ਮੰਜਨ ਧਾਰਿ ।  
ਧ੍ਰਿਤ੍ਰਾ ਸੁਰ ਪੈ ਗਏ ਸਭ ਧਰਮ ਜਾਦਿ ਸੁਖ ਕਾਰ ॥ ੧ ॥  
ਗੰਧਾਰੀ ਧ੍ਰਿਤ੍ਰਾ ਸੁਰ ਸਣ ਬਲਨ ਕਰਤ ਅਤਿ ਅੰਤ ॥  
ਤਿਨ ਸੋਂ ਸੰਜੈ ਬਚ ਕਰਤ ਜਾਂਕੀ ਬੁਧ ਅਗੰਤ ॥

**End :—**

ਦੋਹਰਾ

ਮਹਾਂ ਭਾਰਤ ਪੂਰਨ ਭਯੋ ਸੁਨੋ ਸੰਤ ਮਨ ਲਾਇ ।  
ਇਹ ਲੋਕੈ ਜਸ ਪ੍ਰਲੋਕ ਜੈ ਜੈ ਦੁੰਦ ਭੀ ਬਜਾਇ ॥ ੧੧੨ ॥

ਇਤ ਸ੍ਰੀ ਮਹਾਭਾਰਤੇ ਪੁਰਾਣੇ ਸੂਰਗ ਰੋਹਣ ਪਰਬਣੇ ਕ੍ਰਿਸ਼ਨ ਲਾਲ ਕ੍ਰਿਤ ਭਾਖਾਯੰ ਅਸਟਾ ਦਸ ਪ੍ਰਬ ਸਮਾਪਤੰ ॥ ੧੮ । ਸੁਭੰ ਭਵਤਿ ।

ਜੈ ਜੈ ਸ੍ਰੀ ਕ੍ਰਿਸ਼ਨਾ ਇਨ ਮੋਨ ਮਹਾਂ ।  
ਜੈ ਜੈ ਧਰਮ ਪੁਤ੍ਰਾਇ ਇਨ ਮੋਨ ਮਹਾ । ੧੮ ॥

ਬਕਲਮ ਖੁਦ ਭਾਈ ਗੁਪਾਲ ਸਿੰਘ ਲਿਖਾਰੀ ਮੁਲਾਜਮ ਰਿਆਸਤ ਨਾਭਾ ।

This is the last of the series of four manuscripts vide S.H.R. Nos. 2250, 2251, 2252. The first two contain the versified translation of Mahābhārat and the third contains the translation of the Gitā and this last portion is entitled Rāj Dharm Kathā.

All the four volumes have been beautifully written by Bhāi Gopāl Singh, an employee of the Nābhā state.

S. No. 83

**S.H.R. : 1827**

*Title :* Rāmāyan

*Author :* Bhāi Santokh Singh

*Size :* 30 × 22 C.M.

*No. of Folios :* 382

*Lines per Page :* 17

*Letters per Line :* 40

*Date of Transcription :* 1839 A.D.

*Condition :* Good, beautifully written within red marginal lines.

*Beginning :-*

ੴ ਓ ਸਤਿਗੁਰ ਪ੍ਰਸਾਦਿ ॥  
ਅਬ ਲੰਕਾ ਕਾਂਡ ਪ੍ਰਾਰੰਭਯਤੇ । ਅਬ ਜੁਧ ਪ੍ਰਬੰਧ ਕਥਨੰ ।  
ਕਬਿਤ

ਬਿਸਦ ਬਰਨ ਵਾਰੀ ਰੂਪ ਮੈ ਬਰਨਵਾਰੀ ਅੰਤਿ ਨ ਬਰਨ ਵਾਰੀ ਸਦਾ ਸੁਖ ਕਾਰੀ ਹੈ ।  
ਬਿਘਨ ਹਰਨਿ ਵਾਰੀ ਲੋਚਨ ਹਰਨਵਾਰ ਉਰ ਬਿਹਰ ਨਿਵਾਰੀ ਕਵਿ ਕੇ ਉਦਾਰੀ ਹੈ ।  
ਬੇਣਾ ਸੋ ਕਰ ਨਿਵਾਰੀ ਭੂਖਨ ਕਰ ਨਿਵਾਰੀ ਸੁਮਤਿ ਕਰ ਨਿਵਾਰੀ ਸਭ ਮੇ ਬਿਹਾਰੀ ਹੈ ।  
ਤੀਰਥਾ ਚਰਨਵਾਰੀ ਹੰਸ ਪੈ ਚਰਨ ਵਾਰੀ ਪਾਵਨ ਚਰਨਵਾਰੀ ਬੰਦਨਾ ਹਮਾਰੀ ਹੈ । ੧ ॥

*End :-*

ਪੁਤ੍ਰ ਪ੍ਰਚੇਤਾਰੁ ਚਿਰ ਬਨਾਈ । ਸਰਬ ਭਵਿਖਯਤ ਕਥਾ ਸੁਹਾਈ ।  
ਸ੍ਰੇਸ਼ਟ ਬ੍ਰਿਤੀ ਧਾਰਿ ਮਨ ਪਾਵਨ । ਬਾਲਮੀਕ ਨੇ ਕਰੀ ਬਨਾਵਨਿ । ੪੩ ।  
ਇਤਯਾਰ ਸੇ ਸ੍ਰੀ ਰਾਮਾਇਣੇ ਬਾਲਮੀਕਯੇ ਆਦਿ ਕਾਬਯੇ ਉਤਰ ਕਾਂਡੇ ਬਿੰਸਤਿ ਸਹਸ੍ਰਾਂ ਕਾਂਯਾਂ ਸੰਘ  
ਤਾਂਯਾਂ ਸ੍ਰੀ ਮਤ ਸੁਰਗਾ ਰੋਹਨਿ ਨਾਮ ਏਕਿ ਸੋ ਇਕੀਸ ਮੋ ਸਰਗਹ । ੧੨੧ ।  
ਸੰਮਤਿ ਅਠਾਰਾ ਸਹੰਸ ਮੈ ਬਰਖ ਛਿਆਨਮੇ ਮਾਂਹਿ ।  
ਬਾਲਮੀਕ ਕ੍ਰਿਤ ਲਿਖਿ ਕਰਿ ਕਰੀ ਮਾਘ ਮਾਸ ਕੇ ਮਾਂਹਿ ।

This is a versified translation of Bālmik's Rāmāyan.

The translator is Bhāi Santokh Singh, the author of immortal, Gūrpattāp Sūraj Granth. According to Bhāi Kāhn Singh Nābhā, Bhāi Santokh Singh translated Rāmāyan in 1891 B. K. viz. 1834 A.D. This manuscript, as mentioned in the colophon, is dated 1896 viz. 1839 A.D. Hence it is one of the earliest copies.

S. No. 84

**S.H.R. : 1998**

*Title :* Rāmāyān

*Author :* Tūlsi Dāss

*Size :* 16 × 11 C.M.

*No. of Folios :* 519

*Lines per Page :* 9

*Letters per Line :* 24

*Name of Scribe :* Gursaran

*Date of Transcription :* 1816 A.D.

*Condition :* Old, written in good hand writing, within marginal lines headings given in red. Complete.

*Beginning :-*

ੴ ਓ ਸਤਿਗੁਰ ਪ੍ਰਸਾਦਿ ॥ ਸ੍ਰੀ ਰਾਮਾਯਨਮੰ ॥  
ਅਥਿ ਰਾਮਾਯਣ ਬਣ ਕਾਂਡ ਭਾਖਾ ਤੁਲਸੀ ਦਾਸ ਕ੍ਰਿਤ ਲਿਖਯਤੇ ।

ਸਲੋਕ

ਮੂਲੰ ਧਰਮ ਤਰੋ ਬਿਬੇਕ ਜਲਧੇ : ਪੂਰਣ ਇੰਦ ਮਾਨੰ ਦਦੰ ।  
ਬੈਰਾਗ ਬੁਜ ਭਾਸਕਰੰ ਚਿਦ ਘਨੰ ਧ੍ਰਾਤਾ ਪਹਿ ਤਾਪਹਿ ।  
ਮੋਹਾਂ ਬੁਧਰ ਪੂਰਾ ਪਾਟਨ ਬਿਧਉਸ੍ਰੰ ਸੰਭਵ ਸੰਕਰੰ ।  
ਬੰਦੇ ਬ੍ਰਹਮ ਕੁਲੰ ਕਲੰਕ ਸਮਨੰ ਸ੍ਰੀ ਰਾਮ ਭੂਪ ਪ੍ਰਿਯੰ । ੧ ॥

End :-

ਸਲੋਕੁ

ਪੁਨਯ ਪਾਪ ਹਰੰ ਸਦਾ ਸਿਵ ਕਰੰ ਬਿਗਯਾਨ ਭਕਤਿ ਪ੍ਰਦੰ ।  
ਮਾਯਾ ਮੋਹ ਮਲਾਪ ਹੰਸੁ ਬਿਮਲੰ ਪ੍ਰੇਮਾਂਬੁ ਪੂਰੰ ਸੁਭੰ ।  
ਸ੍ਰੀ ਮਦ੍ਰਾਮ ਚਰਿਤ੍ਰ ਮਾਨਸ ਮਿਦੰ ਭਕਤਿਯਾਵ ਗਾਂਹ ਤਯੇ ।  
ਤੇ ਸੰਸਾਰ ਪਤੰਗ ਘੋਰ ਕਿਰਣੈ ਦਹਿਯੰਤ ਨੋ ਮਾਨਵਾ ।

ਇਤ ਸ੍ਰੀ ਰਾਮ ਚਰਿਤ ਮਾਨਸੇ ਸਕਲ ਕਲ ਕਲੁਖ ਬਿਧ੍ਰਿਸੇ ਉਤਰ ਕਾਡ ਭਕਤਿ ਪ੍ਰਕਾਸ ਸਮਾਪਤੰ ।  
ਸੁਭ ਮਤੁ ਸਰਬ ਗਤੰ । ਇਹ ਪੋਥੀ ਪੂਰੀ ਹੋਈ । ਮਾਘ ਬਦੀ ਦਸਮੀ । ਸਾਲ ੧੮੭੩ ॥ ਮੈ ਸੰਪੂਰਨ ਹੋਈ ।  
ਗੁਰ ਸਰਨ ਨੇ ਲਿਖੀ । ਭੂਲ ਚੁਕ ਬਖਸਣੀ । ਸਦਕਾ ਸੰਗਤ ਕਾ । ਵਾਹਗੁਰੂ । ਵਾਹਗੁਰੂ ।

The Rāmāyan is the master piece of Tūsi Dāss, the most celebrated Hindi poet. According to F.E. Keay "has had great and deserved fame not only in Indiā but through out the whole world" It is in a beautiful verse.

This copy way transcribed in 1816 A.D.

S. No. 85

S.H.R. : 2293 A

Title : Sūdāmā Chrittar

Author : Hirday Rām

Size : 17 × 12 C.M.

No. of Folios : 1-14=14

Lines per Page : 17

Letters per Line : 18

Condition : Old, written in beautiful hand writing, without marginal lines.  
Complete.

Beginning :-

ੴ ਸਤਿਗੁਰ ਪ੍ਰਸਾਦਿ ॥

ਅਥ ਸ੍ਰੀ ਸੁਦਾਮਾ ਚਰਿਤ੍ਰ ਕ੍ਰਿਤ ਕ੍ਰਿਤ ਹਿੰਦੇ ਰਾਮ ਲਿਖਯਤੇ ।

ਕ: (ਕਬਿੱਤ)

ਮਾਧੋ ਜੂ ਕੇ ਗੁਨ ਗਾਇ ਗਾਇ ਸੁਖ ਪਾਇ ਪਾਇ ਔਰਨ ਸੁਨਾਇ ਸੇਸ ਨਾਗ ਹੂ ਸੇ ਹਾਰੇ ਹੈਂ ।  
ਮਹਿਮਾ ਨ ਜਾਨੈ ਸੁਕ ਨਾਰਦ ਔ ਬਾਲਮੀਕ ਤਾਕੇ ਕਹਿਬੇ ਕੋ ਕਉਨ ਮਾਨਸ ਬਿਚਾਰੇ ਹੈਂ ।  
ਜੈਸੀ ਮਤ ਮੇਰੀ ਕਥਾ ਸੁਨੀ ਹੈ ਪੁਰਾਨ ਕੇਰੀ ਜਿਹ ਭਾਂਤ ਸੁਦਾਮਾ ਜੂ ਦ੍ਰਾਰਕਾ ਸਿਧਾਰੇ ਹੈਂ ।  
ਤੰਦਲ ਲੈ ਚਲੇ ਜੈਸੇ ਹਰਿ ਜੀ ਸੋ ਮਿਲੇ ਪੁਨਿ ਆਏ ਫਿਰ ਕੈਸੇ ਨਿਜ ਦਾਰਦ ਬਿਡਾਰੇ ਹੈਂ । ੧ ।



*End :-*

ਬੈਕੁੰਠ ਨਿਜ ਬਾਸੀ ਆਇ ਭਯੋ ਬਿਜ ਬਾਸੀ ਸਯਾਮ ਰਾਧਕਾਂ ਰਵਨ ਰਾਮ ਬਿਸਰਿਓ ਜੁਗਾਇਬੋ ।  
ਸੁਦਾਮਾ ਚਲਿਤ੍ਰ ਚਿੰਤਾ ਮਨ ਸਮਸਾ ਉਧਾਨ ਕੰਠ ਕੇ ਖਲੀਤਾ ਰਾਖ ਸਾਧਨ ਸੁਨਾਇਬੋ । ੫੪ ।  
ਸ੍ਰੀ ਕ੍ਰਿਸ਼ਨ ਜੀ ਸਹਾਇ । ਇਤਿ ਸ੍ਰੀ ਸੁਦਾਮਾ ਚਰਿਤ੍ਰ ਕ੍ਰਿਤ ਕਬਿ ਹਿਰਦੇ ਰਾਮ ਸਮਾਪਤੰ ॥

This manuscript gives an account of Lord Krishnā's benevolent treatment towards Sudāmā, his devotee. It is in a beautiful verse by Hirday Rām.

S. No. 86

**S.H.R. : 2212**

*Title :* Verāt Parb (Māhābhārt)

*Author :* Sūndar Kavi

*Size :* 17 × 11 C.M,

*No. of Folios :* 189

*Lines per Page :* 10

*Letters per Line :* 23

*Date of Transcription :* 1817 A.D.

*Condition :* Old, written in beautiful hand writing, within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਵੈਰਾਟ ਪਰਬ ਸੁੰਦਰ ਕ੍ਰਿਤ ਲਿਖਤੇ ।

ਦੋਹਰਾ

ਗੁਰ ਗਣੇਸ ਰਾਜ ਮੁਖ ਗੁਰੁ ਗਣਪਤਿ ਕਰੋ ਪ੍ਰਣਾਮ ॥

ਗਵਰੀ ਸੁਤ ਗਿਰਧਰ ਸਹਤਿ ਸੁਧ ਕਰੋ ਮਮ ਕਾਮ । ੧ ।

*End :-*

ਦੋਹਰਾ

ਇਤ ਸ੍ਰੀ ਭਾਰਥ ਪਰਬ ਸਰਬ ਬੈਰਾਨ ਬਖਾਨ ।

ਭਯੋ ਬਿਵਾਹੁ ਅਨੰਦ ਸੋ ਅਭ ਮੰਨ ਕੋ ਜੀਅ ਜਾਨ । ੫੫ । ੧੫੫੫ ।

ਇਤ ਸ੍ਰੀ ਬੈਰਾਟ ਪਰਬ ਵੈਸੰ ਪਾਇਨ ਵਿਰਚਿਤੰ ਸੁੰਦਰ ਕ੍ਰਿਤ ਸਮਾਪਤੰ ॥ ਸੁਭੰ ਮਸਤ ਸਰਬ ਕਲਿਆਣੰ । ਭੁਲ ਚੁਕ ਬਖਸਣੀ । ਅਭੁਲ ਗੁਰੁ ਕਰਤਾਰ ਜੀ । ਸੰਮਤ ੧੮੭੪ । ਵੈਸਾਖ ਸੰਕ੍ਰਾਦਿ ਦਿਨ ਗੁਜਰੇ ੮ । ਵੈਸਾਖ ਸੁਦੀ ਤਿਥ ੨ । ਵਾਰ ਸੁਕਰ । ਯਾਦ੍ਰਿਸੰ ਦ੍ਰਿਸਟੰ ਗ੍ਰੰਥਾਤਾ ਦ੍ਰਿਸੰ ਲਿਖਤੰ ਮਯਾ । ਯਦਿ ਸੁਧਿਯਾ ਸੁਧਵਾ ਮਮੋ ਦੋਖ ਨ ਦੀਯਤੇ । ਭੁਲ ਚੁਕ ਬਖਸਣੀ ਦਾਸ ਜਾਨਕੈ ॥

This is a versified translation of a portion of Mahābhārat by Sūndar Kavi. It describes the exile of Pāndavās.

## B—Verses of Saints (Bhagat Bani)

S. No. 87

S.H.R. : 1437 D

Title : Bāni Jalhan dī

Author : Jalhan

Size : 14 × 9 C.M.

No. of Folios : 196–201=6

Lines per Page : 8

Letters per Line : 15

Beginning :—

ੴ ਸਤਿਗੁਰ ਪ੍ਰਸਾਦਿ ॥

ਬਾਣੀ ਜਲਣ ਦੀ ।

ਤੇਰੇ ਹਥਿ ਨ ਤੇਰੀ ਮੁਕਤਿ । ਜਾਹਿ ਉਨਾ ਥੇ ਜੋ ਜਾਣਨਿ ਜੁਗਤ ॥

ਛਡੁ ਸਿਆਣਪ ਰਹੁ ਦਰਿ ਤੇ ਪਇਆ । ਆਤੁਰੁ ਜਾਣਿ ਕਰੇਸਿਨ ਦਇਆ ॥

End :—

ਉਸਾਰੇਂਦੇ ਢਿਲੁ ਨਹੀ ਭੰਨਦੇ ਭੀ ਕਛੁ ਨਾਹਿ ॥

ਭੰਨੇ ਸਵਾਰੇ ਰੇ ਮਨਾ ਸੋਈ ਰਾਮੁ ਧਿਆਇ ॥ ੨੦ ॥

Jalhan, a Sidhū Jāt, belonged to village Bhadānā, District Amritsar. He was known for his frank and free devotional verses, He was contemporary of Guru Har Gobind, (1606–1645 A.D.), the Sixth Guru.

S. No. 88

S.H.R. : 1437 C

Title : Bāni Sāthray dī

Author : Sāthrā

Size : 14 × 9 C.M.

No. of Folios : (201–206)=6

Lines per Page : 8

Letters per Line : 16

Beginning :—

ੴ ਸਤਿਗੁਰ ਪ੍ਰਸਾਦਿ ।

ਬਾਣੀ ਸੁਖਰੇ ਦੀ ।

ਗਲਿ ਸਾਈਂ ਦੀ ਸਭ ਸੈ ਪਿਆਰੀ । ਖੋਟੇ ਕੰਮ ਨ ਦੇਂਦੇ ਵਾਰੀ ।

ਜੇ ਇਹੁ ਗਲਿ ਆਪਣੇ ਹਥਿ ਹੋਵੈ । ਤਾਂ ਸਾਈ ਨਾਲੋਂ ਵਿਛੁੜ ਕਿਉ ਰੋਵੈ ॥

ਸੁਥਰਿਆ ਆਜਜੁ ਹੋਇ ਕੀਚੈ ਫਿਰੀਆਦ । ਸਾਈਂ ਪਤਿਤ ਉਧਾਰਣ ਆਦਿ ਜੁਗਾਦਿ ॥

End :—

ਸਹੁ ਗੱਲੀ ਵਸਿ ਨ ਆਵਦਾ । ਖੋਈ ਵੰਞਨਿ ਤਾ ਮੁਖੁ ਦਿਖਾਇਦਾ ।

ਜਿਸੁ ਵਿਚਿ ਪ੍ਰੀਤਿ ਨ ਸਾਈਂ ਦੀ । ਮਿਹਰ ਤਿਸ ਵਿਚਿ ਕਾਂਈ ਦੀ ।

Sūthrā was born in 1615 A.D. (1672 B.K.) at Brāmpur (Bāramūlā) Kashmir when Gūrū Hargobind was travelling there. The newly-born child was thrown out on account of various superstitions of his parents. Subsequently the Gūrū brought up the child who grew to be a saint and founded a sect known as Sūthray Shāhi.

S. No. 89

**S.H.R. : 1437 K**

*Title :* Bāwan Akhari

*Author :* Sadārang Ji

*Size :* 14 × 9 C.M.

*No. of Folios :* 9 (229-238)

*Lines per Page :* 8

*Letters per Line :* 16

Incomplete.

*Beginning :—*

ਬਾਵਨ ਅਖਰੀ ਸਦਾਰੰਗ ਜੀ ਕੀ ।

ਸਲੋਕੁ

ਸਤਿਗੁਰ ਦਾਤੇ ਹੈ ਦੁਖ ਭਜਨ । ਪਰ ਉਪਕਾਰੀ ਬਾਵਨ ਚੰਦਨ ।  
ਪਾਪ ਬਿਡਾਰਨ ਸਭ ਅਘ ਖੰਡਨ । ਕਾਟਹਿ ਜਰਾ ਮਰਨ ਕੇ ਬੰਧਨ ॥

*End :—*

ਸਲੋਕੁ

ਰਿਣ ਲੈ ਖਾਵੈ ਅਵਰ ਪਹਿ ਹੋਤੀ ਸਕਤਿ ਗਵਾਰ ।  
ਦੇਣਾ ਪਵੈ ਬਿਆਜ ਸਿਉ ਸਾਹਿਬ ਕੀ ਦਰਬਾਰ ॥

This contains sixteen devotional verses in alphabetical order of Gurmūki letters.

S. No. 90

**S.H.R. : 2189**

*Title :* Kavita—Gosāin Tūsi Dāss

*Author :* Tūsi Dāss

*Size :* 24 × 10 C.M.

*No. of Folios :* 67

*Lines per Page :* 8

*Letters per Line :* 41

*Condition :* Old, written in beautiful hand writing, within marginal lines.

Complete.

*Beginning :—*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਣੇਸਾਯਨਮ :

ਸੁਯਾ

ਅਵਧੇਸ ਕੇ ਦੁਾਰਸ ਕਾਰੈ ਗਈ ਸੁਤ ਗੋਦ ਕੈ ਭੂਪਤਿ ਲੈ ਨਿਕਸੇ ।  
ਅਵਿਲੋਕ ਹੋ ਸੋਚ ਵਿਮੋਚਨ ਕੋ ਠਗਸੀ ਰਹ ਜੋ ਨ ਠਗੈ ਧਿਕਸੇ ।

ਤੁਲਸੀ ਮਨ ਰੰਜਨ ਗੰਜਤ ਅੰਜਿਤ ਨੈਨ ਸੁਖੰਜਨ ਜਾਤਕ ਸੇ ।  
ਸਜਨੀ ਸਸਿ ਮੈ ਸਮ ਸੀਲ ਉਭਯ ਨਵ ਨੀਲ ਸਰੋਰੁ ਹਸੇ ਵਿਕਸੇ । ੧ ।

*End :-*

ਛਪੈ

ਜਯ ਜਯ ਸ੍ਰੀ ਰਘੁਨਾਥ ਜਨਕ ਜਾਅਗ ਜਗ ਮਾਤਾ ।  
ਜਯ ਜਯ ਜਯ ਸ੍ਰੀ ਲਖਨ ਦੁਸਟ ਦੰਡਨ ਵਖਿ ਆਤਾ ।  
ਜਯ ਜਯ ਜਯ ਸ੍ਰੀ ਭਰਤ ਸਤ੍ਰਘਨ ਦੋਨੋ ਭਾਈ ।  
ਰਘੁ ਪਤਿ ਆਗਿਆ ਸੁਨਤ ਲੀਨ ਜਿਹ ਸੀਸ ਚੜਾਈ ।  
ਜਯ ਜਯ ਜਯ ਸ੍ਰੀ ਪਵਨ ਸੁਤ ਜਿਹ ਜਸੁ ਸ੍ਰੀ ਮੁਖ ਤੇ ਕਹਯੋ ।  
ਕਰ ਜੋਰ ਦੰਡਵਤ ਤੁਲਸ ਕਾ ਜਿਹ ਜਿਹ ਪ੍ਰਭ ਦਰਸਨ ਲਹਯੋ । ੨੨੧ । ੩੫੭ ।

ਇਤਿ ਸ੍ਰੀ ਗੁਸਾਈ ਤੁਲਸੀ ਦਾਸ ਕ੍ਰਿਤ ਕਵਿਤਾ ਸਮਾਪਤੰ । ਸੁੰਭੰ ਭੂਯਾਤ ਜੀ ।

Unlike Tulsi Dāss, Rāmāyanā, which is in Dohā and Chaupya metres, this manuscript contains mostly sawyyās. Subject matter of this manuscript is life of Rāmā in exile.

S. No. 91

**S.H.R. : 1437 C**

*Title :* Shlōk Bhagat Kabīr

*Author :* Kabīr

*Size :* 14 × 9 C.M.

*No. of Folios :* 192-196=5

*Lines per Page :* 8

*Letters per Line :* 16

*Beginning .—*

ੴ ਸਲੋਕੁ ਕਬੀਰ ਜੀਉ ਕੇ  
ਮੈਲੁ ਜੋ ਲਾਗੀ ਆਦਿ ਕੀ ਤੀਰਥ ਸਕੈ ਨ ਧੋਇ ।  
ਬਿਨ ਸੇਵਾ ਗੁਰਦੇਵ ਕੀ ਕੈਸੇ ਨਿਰਮਲੁ ਹੋਇ ॥ ੧ ॥

*End :-*

ਕਬੀਰ ਮਾਇਆ ਤੋਂ ਭਲੀ ਹੈ ਬੁਰਾ ਹਮਾਰਾ ਜੀਉ ॥  
ਜਿਸ ਕੀ ਤਿਸ ਕਉ ਸਉਪੀਐ ਤੋਂ ਤੁਰਤ ਮਿਲਾਵੈ ਪੀਉ ॥

Kabīr was one of the greatest leaders of Bhagati movement in Medieval India. He was also a poet of great eminence. Some of his verses have been included in the Adī Granth, the Sikh scriptures.

These shlokās have not been included in the Holy Granth and most probably these are apocryphal.

S. No. 92

**S.H.R. : 1437 B**

*Title :* Shlok Bhagat Bajid

*Author :* Bhagat Bajid

*Size :* 14 × 9 C.M.

*No of Folios :* 11 (182-192)

*Lines per page :* 8

*Letters per line :* 16

*Beginning :-*

ੴ ਸਤਿਗੁਰ ਪ੍ਰਸਾਦਿ ॥

ਸਲੋਕ ਭਗਤਿ ਬਜੀਦ ਕੇ ।

ਦੁਇ ਦੁਇ ਭਾਰ ਉਠਾਇ ਚਲੇ ਸਭਨਾ ਦੇ ਮੁਹਰਿ ।

ਢਠਾ ਹੋਇਆ ਉਠ ਨ ਲਹਦਾ ਦੇਹ ਧਰਿ ॥

ਨਿਕਲ ਗਇਆ ਹੀ ਭਉਰ ਨ ਆਇਓ ਵਤਿ ਘਰਿ ॥

ਬਜੀਦਾ ਕਉਣੁ ਸਾਹਿਬ ਨੂੰ ਆਖੈ ਇਉ ਨ ਅੰਞੁ ਕਰਿ ॥ ੧ ॥

*End :-*

ਸਾਹਾ ਦੇ ਪੁਤੁ ਫਕੀਰ, ਫਕੀਰ ਦੇ ਦੁਨੀਦਾਰ ॥

ਮੁਗਲ ਪਠਾਨ ਰਯਤ ਖੜੀ ਫਉਜਦਾਰ ॥

ਕੰਚਨ ਕੀਚੈ ਵਸਿ ਲੋਹੇ ਸੰਗਿ ਤੋੜੀਐ ॥

ਬਜੀਦਾ ਕਲਮ ਰਬਾਣੀ ਵਗੀ ਕਿਨੈ ਨ ਮੋੜੀਐ ॥ ੩੮ ॥

Bajid, a Muslim saint, lived during the sixteenth century. In the beginning he had very orthodox views. But later on he developed very liberal out look.

His verses are famous for frankness and straight forwardness.

S. No. 93

**S.H.R. : 1437 F**

*Title :* Shlok Pārdās

*Author :* Pārdās

*Size :* 14 × 9 C.M.

*No. of Folios :* (206-209)=4

*Lines per Page :* 8

*Letters per Line :* 16

*Beginning :-*

ੴ ਸਤਿਗੁਰ ਪ੍ਰਸਾਦਿ ॥

ਸਲੋਕੁ ਪਾਰਦਾਸ ਕੇ ।

ਸਤਿਗੁਰ ਪੂਰਾ ਦੋਉ ਕੁਲੁ ਤਾਰੇ ਜੋ ਜੋ ਸਰਨੀ ਆਵੈ ॥

ਜੋ ਮਤਿ ਹੀਣੁ ਮਾਇਆ ਕੋ ਗੀਦੀ ਸੋ ਕਿਆ ਗੁਰੂ ਕਹਾਵੈ ॥

*End :-*

ਜਿਸੁ ਘੜੀ ਸਰਨੇ ਪੜੀ ਸਾ ਵਡਭਾਗਣਿ ਮਾਇ ॥

ਜਿਨ ਪੀਉ ਪਾਇਓ ਪਾਰ ਦਾਸੁ ਸਰਬ ਸੀਗਾਰੁ ਬਣਾਇ ॥ ੧੫ ॥

The verses in this manuscript like other devotional verses exhort man to denounce wordly pleasures in order to achieve spiritual bliss.

S. No. 94

**S.H.R. : 1437 G**

*Title : Shlok Tulsī*

*Author : Tulsī Dāss*

*Size : 14 × 9 C.M.*

*No. of Pages : (209-211)=3*

*Lines per Page : 8*

*Letters per Line : 16*

**Beginning :-**

ਸਲੋਕੁ ਤੁਲਸੀ (ਭਗਤ) ਕੇ ॥  
ਤੁਲਸੀ ਬਿਲਮੁ ਨ ਕੀਜੀਏ ਬੇਗ ਜਪਹੁ ਰਘਬੀਰੁ ।  
ਤਨੁ ਤਰਗਸ ਤੇ ਜਾਤੁ ਹੈ ਸਾਸਿ ਸਾਸਿ ਕੇ ਤੀਰ ।

**End :-**

ਸੀਖਿਓ ਸਭ ਤੰਤ ਮੰਤ ਜੰਤਨ ਕਉ ਸੀਖ ਲੀਨ ਪਿੰਗੁਲ ਪੁਰਾਨ ਸੀਖਿ ਬਡੇ ਭਾਏ ਸੂਰਮੈ ॥  
ਸੀਖਿਓ ਸਭ ਬੈਤ ਯਾਂ ਤੇ ਨਿਪਟਿ ਸਿਯਾਨੋ ਭਇਓ ਏਕ ਹਰਿ ਬੋਲਬੋ ਨ ਸੀਖਿਓ ਸਭ ਸੀਖਿਓ ਗਇਓ ਧੂਰ ਮੈ ॥

According to F. E. Keay "All the literary works of Tulsī Dāss have the object of popularising the worship of Rāmā. His Dohā collection is not so much an epic poem as a moral work. Sir George-Grierson thinks that it is probably a collection of Dohās from other poems of Tulsī, made by a later hand." *History of Hindi Literature*, page 57.

S. No. 64

**S.H.R. : 1427**

*Title : Sundar Bilās*

*Author : Bābā Sundar Dāss*

*Size : 15 × 12 C.M.*

*No. of Folios : 199*

*Lines per Page : 9*

*Letters pes Line : 18*

*Condition : Old, worm - eaten throughout written in good hand within marginal lines. Complete.*

**Beginning :-**

ੴ ਸਤਿਗੁਰ ਪ੍ਰਸਾਦਿ ॥ ਰਾਮ ਜੀ ਸਤਿ ।  
ਸ੍ਰੀ ਗੁਰਦੇਵ ਦਾਦੁ ਪ੍ਰਸਾਦਿ । ਬਾਬਾ ਸੁੰਦਰ ਦਾਸ ਕਾ ।  
ਸਵੈਯਾ । ਲਿਖਤੰ ਪ੍ਰਥਮਹਿ ਗੁਰਦੇਵ ਕੋ ਅੰਗ ।  
ਇੰਦਵ ਛੰਦ  
ਮੌਜ ਕਰੀ ਗੁਰਦੇਵ ਦਇਆ ਕਰ ਸਬਦੁ ਸੁਨਾਇ ਕਹਿਓ ਹਰਿ ਨੇਰੋ ।  
ਜਿਯੋ ਰਵਿ ਕੈ ਪ੍ਰਗਟੈ ਨਿਸ ਜਾਤ ਸੁ ਦੂਰ ਕੀਯੋ ਭ੍ਰਮੁ ਭਾਨ ਅੰਧੇਰੋ ॥

*End :-*

ਸੇਖ ਮਸਾਇਕ ਅਉਰਉ ਲਾਇਕ ਬਾਕਿ ਰਹੇ ਮਨ ਮੈ ਮੁਸਕਾਤੇ ।

ਸੁੰਦਰ ਮੋਨ ਗਹੀ ਸਿਧ ਸਾਧਿਕ ਕਉਨ ਕਹੈ ਉਸ ਕੀ ਮੁਖ ਬਾਤੇ । ੧੫ ॥

ਇਤ ਸ੍ਰੀ ਅਸਚਰਜ ਕੋ ਅੰਗ ਸਪੂਰਣੰ । ਸਮਾਪਤੁ ਮਸਤੁ ਸੁਭ ਮਸਤੁ । ਅੰਗੁ । ੩੩ । ੫੨੧ । ਹਰੇ ਰਾਮ ਹਰੇ । ਸੁੰਦਰ ਜੀ ਕੋ ਪੋਥ ਸਪੂਰਣੰ ।

Sunder Dāss was the follower of Dādū, a seventeenth century mystic who flourished in Rājputān. According to Bhāi Kāhn Singh he was born in 1653 B.K. viz. 1596 A.D. and died in 1746 B.K. viz. 1689 A.D. Most of the time he lived in Jaipur State. Besides this he was author of Giān Samunder and Sākhi also.

The theme in this manuscript is the spiritual elevation.

S.No. 96

**S.H.R. : 1573**

*Title : Sūr Sāgar*

*Author : Sūr Dāss*

*Size : 31 × 18 C.M.*

*No. of Folios : 445*

*Lines per Page : 12*

*Letters per Line : 42*

*Condition : Old, written in beautiful hand writing within beautiful marginal lines, headings given in red. Complete.*

*Beginning :-*

ੴ ਸ੍ਰੀ ਸਤਿ ਸ੍ਰੀ ਗਣੇਸਾਯਨਮ । ੴ ਸਤਿਗੁਰ ਪ੍ਰਸਾਦਿ ॥

ਸ੍ਰੀ ਰਾਮ ਨਾਮਾਂ । ਅਥ ਸੂਰ ਦਾਸ ਕ੍ਰਿਤ ਬਿਸਨ ਪਦ ਭਾਖਾ ਸੂਰ ਸਾਗਰ ਲਿਖਯਤੇ ।

ਰਾਗੁ ਕਲਿਆਨ ।

ਚਰਨ ਕਮਲ ਬੰਦੋ ਹਰਿ ਰਾਇ ।

ਜਾ ਕੀ ਕ੍ਰਿਪਾ ਕਟਾਛ ਅਰਾਧੈ ਕੋ ਸਬ ਕਛੁ ਦਰਸਾਇ ॥

ਬਹਰੈ ਸਬਦ ਮੁੰਕ ਪੁਨ ਬੋਲੈ ਰੰਕ ਚਲੈ ਸਿਰ ਛਤ੍ਰ ਢਰਾਇ ॥

ਸੂਰਦਾਸ ਸੁਆਮੀ ਕਰੁਣਾ ਮੈ ਵਾਰਿ ਵਾਰਿ ਬੰਦੋ ਤਿਹਿ ਪਾਇ ॥ ੧ ।

*End :-*

ਬਿਨ ਹਰਿ ਆਗਿਆ ਡੁਲੈ ਨ ਪਾਤ ॥ ਕਉਨ ਸਕੈ ਕਾਹੂੰ ਕਰ ਘਾਤ ॥

ਹਰਿ ਜਿਉ ਚਾਹੈ ਤਿਉ ਹੀ ਹੋਇ ॥ ਨ੍ਰਿਪ ਯਾ ਮੈ ਸੰਦੇਹ ਨ ਕੋਇ ॥

ਨ੍ਰਿਪ ਕੇ ਮਨ ਯਹਿ ਨਿਸਚੈ ਆਯੋ । ਜੋਗ ਛਾਡਿ ਹਰਿ ਪਦੁ ਚਿਤ ਲਾਯੋ ।

ਸੂਤ ਸੋਨਕਨ ਕਹਿ ਸਮਝਾਯੋ ॥ ਸੂਰਦਾਸ ਤਿਉ ਹਰਿ ਗੁਨ ਗਾਯੋ ॥ ੧੭੪੮ ॥

ਇਤਿ ਸ੍ਰੀ ਭਾਗਵਤੇ ਮਹਾਂ ਪੁਰਾਣੇ ਸੂਰਦਾਸ ਕ੍ਰਿਤ ਉਦ੍ਰਾਦਸ ਸਕੰਧ ਸਮਾਪਤੰ ॥ ੧੨ ।

According to F. E. Keay "Sūr Dāss excelled in many styles of composition. A large number of episodes and passages from the Bhagavata Purānā

were reproduced by him in exquisite verse and he was the writer of great number of lyrics in connection with worship of Krishnā and Radhā which were collected together in the Sūr Sāgar and Surāvālī.” *History of Hindi Literature Page 74*  
 This work is particularly contains devotional and lyrical poetry.

S. No. 97

**S.H.R. : 1592**

*Title : Sūr Dāss Sāgar*

*Author : Sūr Dāss*

*Size : 15 × 10 C.M.*

*No. of Folios : 256 & 330, 380*

*Lines per Page : 12*

*Letters per Line : 21*

*Condition : Very old, written in good hand without any margin. Incomplete.*

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਭਾਗਵਤ ਸੂਰ ਸਾਗਰ  
 ਦ੍ਰਾਦਸ ਸਕੰਧ ਬਰਨਨੰ ॥ ਰਾਗ ਕਲਯਾਨ ।  
 ਬੰਦੋ ਚਰਨ ਕਮਲ ਚਿਤ ਲਾਇ ।  
 ਜਾਕੀ ਕਿਰਪਾ ਪਿੰਗ ਗਿਰ ਲੰਘੈ,  
 ਜਨਮ ਅੰਧ ਕੋ ਸਬਦ ਰਸਾਇ ।

ਬਹਰੇ ਸਬਦ ਮੂਕ ਪੁਨ ਬੋਲੈ, ਰੰਕ ਚਲੈ ਸਿਰ ਛਤ੍ਰ ਫਰਾਇ ॥  
 ਸੂਰਦਾਸ ਸ੍ਰਾਮੀ ਕਰੁਣਾ ਮੈ, ਬਾਰ ਬਾਰ ਬੰਦੋ ਤਿਹ ਪਾਇ ॥੧॥

*End :-*

ਕਹਯੋ ਜਗ ਤੇਰੋ ਸੁਤ ਲੇਇ । ਅਪਨਾ ਤਰਨਾ ਪੋ ਤੋਹਿ ਦੇਇ ।  
 ਭੋਗ ਮਨੋਰਥ ਤਬ ਤੂ ਪਾਵੈ । ਮੇਰੋ ਬਚਨ ਬਿਰਥਾ ਨਹਿ ਜਾਵੈ ।  
 ਬਡੇ ਪੁਤ੍ਰ ਜਦੁ ਸੋ ਕਹਯੋ ਜਾਇ । ਉਨ ਕਹਯੋ ਬ੍ਰਿਧ ਭਇਓ ਨਹਿ ਜਾਇ ।

This manuscript is in-complete as its last pages are missing.

## C—SIKH THEOLOGY

### 1—Scriptures (Adi Granth & Dasam Granth)

S. No. 98

**S.H.R. : 2757**

*Title : Adī Sri Gūrū Granth Sāhib*

*Editor : Gūrū Arjan*

*Size : 32 × 32 C.M.*

*No. of Folios : 1085*

*Lines per Page : 17*

*Letters per Line : 31*

*Date of Compilation : 1604 A.D.*



*Beginning :-*

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥

*End :-*

ਖਸਟ ਰਾਗ ਉਨ ਗਾਏ ਸੰਗਿ ਰਾਗਨੀ ਤੀਸ ॥  
ਸਭੈ ਪੁਤ੍ਰੁ ਰਾਗਨਿ ਕੇ ਅਠਾਰਹ ਦਸ ਬੀਸ ॥

ਸਿਆਹੀ ਕੀ ਬਿਧਿ ।

ੴ ਸਤਿਗੁਰ ਪ੍ਰਸਾਦ ।

... ..

ਇਕ ਸਿਰਸਾਹੀ ਕਜਲੁ ਵਜਨੁ । ੧ । ਬੋਲੁ । ੨ । ਗੂੰਦਕਿ ਕਰਕਾ । ਇਕ ਰਤੀ ਲਾਜਵਰਦ ।  
ਇਕ ਰਤੀ ਸੁਇਨਾ । ਬਿਜੇ ਸਾਰ ਕਾ ਪਾਣੀ । ਤਾਂਬੇ ਕਾ ਭਾਂਡਾ । ਨਿੰਮੁ ਕੀ ਲਕੜੀ । ਦੂਰ ਕਾ ਕਜਲੁ । ਦਿਨ  
ਵੀਹ ਘਸਣੀ । ਰਵਾਲ ਰਖਣੀ । ੧ । ੧ ।

The *Adi Granth*, the Sikh Scripture, was edited by *Gūrū Arjan* the fifth *Gūrū*. The editing was completed in 1604 A.D. Akbar, the great *Mūghal* Emperor heard some of its verses while he was in the Punjab in 1598 A.D. (vide *Kulasatūt Twārikh*) and said to have appreciated its eclectic spirit. *Shabads* of *Gūrū Tegh Bahādur* were added to it subsequently by *Gūrū Gobind Singh*.

It contains the verses (*Shabads*) of the following :—

<i>Gūrū Nānak</i>	987	<i>Pipā</i>	1
<i>Gūrū Angad</i>	63	<i>Farid</i>	123
<i>Gūrū Amar Dass</i>	869	<i>Beni</i>	3
<i>Gūrū Ram Dass</i>	638	<i>Bhikhan</i>	2
<i>Gūrū Arjan</i>	2312	<i>Mardanā</i>	3
<i>Gūrū Tegh Bahādur</i>	115	<i>Rav Dāss</i>	40
<i>Gūrū Gobind Singh</i>	1	<i>Jai Dev</i>	2
<i>Kabir</i>	534	<i>Sen</i>	2
<i>Nām Dev</i>	62	<i>Sadhanā</i>	1
<i>Tarlochan</i>	5	<i>Satta Balwandā</i>	8
<i>Dhannā</i>	4	<i>Sunder</i>	6
<i>Parmānand</i>	1	etc. etc.	

This copy of the *Adi Granth* more resembles *Bhāi Banno's Bir*, characteristics of which have been recorded by *Bhāi Kāhn Singh* in *Mahā Kosh*. This manuscript copy has been donated to this collection by the author of this catalogue.

S. No. 99

S.H.R. : 2293 D

Title : Avtār Lilā

Size : 17 × 12 C.M.

No. of Folios : 96 to 105=10

Lines per Page : 16

Letters per Line : 20

Beginning :-

ੴ ਸਤਿਗੁਰ ਪ੍ਰਸਾਦਿ ॥

ਗਉੜੀ ਮਹਲਾ ੧ ।

ਧਿਆਉ ਦਸਾ ਅਵਤਾਰਾ ਕਾ ।

ਏਕ ਨਿਰੰਜਨ ਆਦਿ ਦੂਜਾ ਨਾਹਿ ਕੋਇ ॥

ਪਰੈ ਪਰੈ ਜੁਗਾਦਿ ਆਪ ਵਰਤਿਆ ॥

ਆਦਿ ਅਨੀਲ ਅਨਾਦਿ ਅਨਾਹਦ ਨਮਸਕਾਰ ॥

ਇਕਤ ਨ ਮਨੀਆਦਿ ਇਕਠੇ ਜੁਗਹ ਜੁਗ ॥

ਸਤਿਗੁਰ ਕੈ ਪ੍ਰਸਾਦਿ ਏਕ ਵਖਾਣਿਆ ॥

End :-

ਗੁਰ ਮਿਲਿ ਭਜਹਿ ਮੁਰਾਰੀ ਤਿਨ ਕੀ ਪਰਮ ਗਤਿ ।

ਇਕ ਮਹਾਂ ਦੈਂਤ ਅਹੰਕਾਰੀ ਤਿਨ ਕੀ ਪਸੂ ਮਤਿ ।

ਇਕਨਾ ਬਾਜੀ ਹਾਰੀ ਢੋਈ ਨ ਲਹਨ ।

ਨਾਨਕ ਦਾਸੁ ਸਰਨ ਤਿਹਾਰੀ ਰਾਖਹੁ ਹਥ ਦੇਇ ॥ ੨੮ ॥

ਅਉਤਾਰ ਲੀਲਾ ਪੂਰੀ ਹੋਈ ॥

It contains apocryphal verses attributed to Gūrū Nānak. It gives an account of Avtārs (incarnations of God) in different ages.

S. No. 100

S.H.R. : 1579 D

Title : Bachittar Nātak Pātshāhi Dasvīn

Author : Gūrū Gobind Singh

Size : 17 × 12 C.M.

No. of Folios : 270-306=37

Letters per Line : 24

Lines per Page : 12

Beginning :-

ੴ ਸਤਿਗੁਰ ਪ੍ਰਸਾਦਿ ॥

ਅਬਿ ਬਿਚਿਤ੍ਰ ਨਾਟਕ ਗ੍ਰੰਥ ਲਿਖਯਤੇ ।

ਤ੍ਰ ਪ੍ਰਸਾਦਿ । ਸ੍ਰੀ ਮੁਖ ਬਾਕ ਪਾਤਿਸਾਹੀ । ੧੦ ।

ਦੋਹਰਾ

ਨਮਸਕਾਰ ਸ੍ਰੀ ਖੜਗ ਕੋ ਕਰੋ ਸੁ ਹਿਤੁ ਚਿਤੁ ਲਾਇ ।  
ਪੂਰਨ ਕਰੋ ਗਿਰੰਥ ਇਹੁ ਤੁਮ ਮੁਹਿ ਕਰਹੁ ਸਾਂਹਾਇ । ੧ ।

*End :-*

ਪਸੁ ਪੰਛੀ ਨਗਿ ਨਾਗਿ ਜਪਹਿਗੇ । ਹਿਰਦੇ ਨਾਮ ਗੋਬਿੰਦ ਧਰੈਗੇ ।  
ਮਾਨਖੁ ਬਨਿ ਤਨੁ ਸਭੁ ਥਾਪ ਥਪਹਿਗੇ ।  
ਜਲਿ ਥਲਿ ਮਹੀਅਲਿ ਜਪੇ ਅਕਾਲਿ । ਵਾਹਿਗੁਰੂ ਕਾ ਜਪਸੀ ਜਾਪੁ ।  
ਧੁਰਿ ਦਰਗਾਹੋਂ ਲਿਖਿਆ ਆਇਆ । ਕਲਿਜੁਗਿ ਨਾਨਕ ਰਾਜਿ ਚਲਾਇਆ ।

Bachittar Nātak is one of the most important works of Gūrū Gobind Singh, containing his autobiography. Its translation in English is available in Macaulife's *Sikh Religion*, Malcolm's, *Sketch of the Sikhs* and I.B. Bannerji's, *Evolution of Khalsa*.

S. No. 101

**S.H R. : 1589 C**

*Title :* Bāni Pātshāhi Dasvin

*Author :* Sri Gūrū Gobind Singh Ji

*Size :* 13 × 8 C.M.

*Condition :* Old, pages at places worm-eaten, written in beautiful hand, within marginal lines headings given in red.

*Beginning :-*

ੴ ਸਤਿਗੁਰ ਪ੍ਰਸਾਦਿ ॥ ਜਪੁ ॥  
ਸ੍ਰੀ ਮੁਖਵਾਕ ਪਾਤਿਸਾਹੀ । ੧੦ । ਛਪੈ ਛੰਦ । ਤ੍ਰਪਸਾਦਿ ।  
ਚਕ੍ਰ ਚਿਹਨ ਅਰੁ ਬਰਨ ਜਾਤ ਅਰ ਪਾਤ ਨਹਿਨ ਜਿਹ ।  
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ । .....

*End :-*

ਦੰਤੁਲਾ ਦਾਮਣੀ ਦੁਕਟਾ ਦੁਭ੍ਰਮ । ਛਾਲੰਤਾ ਨਿਦਕਾਨਿ ਭਿਖਾ ਨਿਗਮਾ ।  
ਕਦ੍ਰਕਾ ਚੂੜਕਾ ਚਾਰਕਾ ਚਪਣੀ ਚਚ੍ਰੜਾ ਚਾਵੜਾ ਚਿਪਿਲਾ ਜਾਪਣੀ ।

This manuscript copy contains the following works of the tenth Guru:-

- |                              |              |
|------------------------------|--------------|
| 1. Jap Sāhib                 | folio 37- 69 |
| 2. Akāl Ūstat,               | „ 69-174     |
| 3. Bachitar Nātak            | „ 174-297    |
| 4. Chandi Chrittar,          | „ 297-399    |
| 5. Swayyās Patshāhi Das      | „ 505-507    |
| 6. -do- -do- -do-            | „ 505-507    |
| 7. Sri Bhagauti Ji ka Chhand | „ 539-555    |

(Attributed to Gūrū Gobind Singh)

S. No. 102

**S.H.R. : 1593 A**

*Title :* Das Granthi

*Size :* 17 × 13 C.M.

*No. of Folios :* 40 + 160 = 200

*Lines per Page :* 8

*Letters per Line :* 16

*Condition :* Old, written in good hand within marginal lines. Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
 ਜਾਪੁ ਸ੍ਰੀ ਮੁਖਵਾਕ ਪਾਤਸ਼ਾਹੀ ੧੦ ॥ ਛਪੈ ਛੰਦ ਤ੍ਰਪ੍ਰਸਾਦਿ ॥  
 ਚਕ੍ਰ ਚਿਹਨ ਅਰ ਬਰਨ ਜਾਤਿ ਅਰ ਪਾਤਿ ਨਾਹਿਨ ਜਿਹ ।

... ..

*End :-*

ਕਬੀਰ ਜਉ ਗ੍ਰਿਹ ਕਰਹਿ ਤ ਧਰਮੁ ਕਰੁ ਨਹੀ ਤ ਕਰੁ ਬੈਰਾਗੁ ।  
 ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਭਾਗੁ ॥ ੨੪੩ ॥

This is an anthology of hymns from the Adi Granth and the Dasam Granth. Almost all the hymns have been published separately as well as collectively. It contains the following :-

1. Jāp Sāhib	folio	1- 24	(Gūrū Gobind Singh)
2. Vār Gauri-	„	24- 38	(Adi Granth)
3. Shabads	„	38- 40	(Adi Granth)
4. Selection of Shabad	„	1-109	-do-
5. Shlok Mehlā 9	„	109-118	-do-
6. Shabad Hazāre	„	118-125	-do-
7. Shlok Kabīr	„	125-160	-do-

S. No. 103

**S.H.R. : 1585**

*Title :* Das Granthi

*No. of Folios :* 244 to 390 = 146

*Size :* 14 × 11 C.M.

*Lines per Page :* 8

*Letters per Line :* 16

*Condition :* Old, written in good hand within marginal lines. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥ ਜਾਪੁ । ਸ੍ਰੀ ਮੁਖਵਾਕ ਪਾਤਸ਼ਾਹੀ ੧੦  
 ਛਪੈ ਛੰਦ  
 ਚਕ੍ਰ ਚਿਹਨ ਅਰ ਬਰਨ ਜਾਤਿ ਅਰ ਪਾਤਿ ਨਹਿਨ ਜਿਹ ।  
 ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨ ਸਕਤ ਕਿਹ ।

*End :—*

ਰਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ॥  
ਕਹੁ ਨਾਨਕ ਇਹਿ ਜਗਤ ਮੇ ਕਿਨ ਜਪਿਓ ਗੁਰਮੰਤ ॥ ੫੬ ।  
ਰਾਮੁ ਨਾਮ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥  
ਜਿਹ ਸਿਮਰਤ ਸੰਕਟ ਮਿਟੈ ਦਰਸੁ ਤਿਹਾਰੋ ਹੋਇ ॥ ੫੭ ॥

Its first 243 folios are missing. It contains the following works from the Dasam Granth and the Adi Granth :-

- |                        |                   |                     |
|------------------------|-------------------|---------------------|
| 1. Jap Sāhib           | folios 244 to 270 | (Gūrū Gobind Singh) |
| 2. Akal Ūstat          | ,, 270 to 347     | (Gūrū Gobind Singh) |
| 3. Hymns               | ,, 347 to 381     | (Adi Granth)        |
| 4. Shlokās of 9th Gārū | ,, 381 to 390     | (Adi Granth)        |

S. No. 104

**S.H.R. : 2478**

*Title :* Dasam Pātshāh di Bāni

*Author :* Gūrū Gobind Singh.

*Size :* 16 × 12 C.M.

*No. of Folios :* 77

*Lines per Page :* 10

*Letters per Line :* 19

*Condition :* Very old, worm-eaten through out written in running hand without margin. Incomplete.

*Beginning :—*

ੴ ਸਤਿਗੁਰ ਪ੍ਰਸਾਦਿ ॥  
ਉਤਾਰ ਖਾਸੇ ਦਸਖਤ ਕਾ — ਪਾਤਸ਼ਾਹੀ ੧੦ ।  
ਅਕਾਲ ਪੁਰਖ ਕੀ ਰਛਾ ਹਮਨੈ ॥ ਸਰਬ ਲੋਹ ਦੀ ਰਛਿਆ ਹਮਨੈ ।  
ਸਰਬ ਕਾਲ ਜੀ ਦੀ ਰਛਿਆ ਹਮਨੈ ॥ ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ।

*End :—*

ਫਟਕਸੀ ਕੈਲਾਸ ਕਮਾਉ ਗਢ ਕਾਂਸੀ ਪੁਰ ਸੀਸਾ ਸੀ ਸੁਰੰਗਾ ਬਾਦ ਨੀਕੈ ਸੋਹੀਅਤੁ ਹੈ ।  
ਹਿੱਮਾਸੀ ਹਿਮਾਲੈ ਹਰ ਹਾਰਸੀ ਹਲਬਾ ਨੇਰ ਹੰਸ ਕੇਸੀ ਹਾਜੀ..... !

This manuscript is incomplete as its twenty one folios are missing in the beginning and some folios from the end.

It contains Akāl Ūstat as given in the Dasam Granth.

S. No. 105

S.H.R. : 1581

*Title :* Dasm Pātshāh di Bāni

*Author :* Gūrū Gobind Singh

*Size :* 11 × 18 C.M.

*No. of Folios :* 411

*Lines per Page :* 7

*Letters per Line :* 12

*Condition :* Old, written in good hand writing within marginal lines.  
Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ । ਸ੍ਰੀ ਮੁਖ ਬਾਕ ਪਾਤਸ਼ਾਹੀ ੧੦  
ਦੋਹਰਾ

ਨਮਸਕਾਰ ਸ੍ਰੀ ਖੜਗ ਕਉ ਕਰੋ ਸੁ ਹਿਤ ਚਿਤ ਲਾਇ ।

ਪੂਰਨ ਕਰੋ ਗ੍ਰੰਥ ਇਹੁ ਜਬ ਤੁਮ ਕਰਹੁ ਸਹਾਇ । ੧ ।

*End :-*

ਤ੍ਰਿਭੰਗੀ ਛੰਦ

ਸੰਖਾ ਸੁਰ ਮਾਰੇ ਬੇਦ ਉਧਾਰੋ ਸਤ੍ਰ ਸੰਘਾਰੇ ਜਸੁ ਲੀਨੋ ।

ਦੇਵੇ ਸੁ ਬੁਲਾਯੋ ਰਾਜ ਬਿਠਾਯੋ ਛਤ੍ਰ ਛਿਰਾਯੋ ਸੁਖ ਦੀਨੋ ।

ਕੋਟ ਬਜੇ ਬਾਜੇ ਅਮੁਰੇ ਸੁਰ ਗਾਜੇ ਸੁਭ ਘਰ ਸਾਜੇ ਸੋਕ ਹਰੇ !

ਦੈ ਕੋਟਕ ਦਛਨਾ ਕੋਰ ਪ੍ਰਦਛਨਾ ਆਨਿ ਸੁ ਮਛ ਕੇ ਪਾਇ ਪਰੇ ।

ਇਤ ਸ੍ਰੀ ਬਚਿਤ੍ਰ ਨਾਟਕੇ ਮਛ ਅਵਤਾਰ ਕਥਨੰ । ਸੰਖਾਸੁਰ ਬਧਹ ।

This anthology consists of the following works of Gūrū Gobind Singh Ji

1. Bachittar Nātak (Gūrū Gobind Singh)
2. Chardj Chrittar -do- -do-
3. Jāp Sāhib 464-493 (Gūrū Gobind Singh)
4. Akal Ūstat 493-577 (Gūrū Gobind Singh)
5. Vār Sri Bhagauti and Chaubis Avtār 577-614.

Though this manuscript is beautifully bound, the binder has put the later half first and the first half later with the result that folio number one comes in the middle of the manuscript.

S. No. 106

S.H.R. : 1589

*Title :* Devi Ūstat & Vār Sri Bhagauti

*Author :* Gūrū Gobind Singh

*Size :* 13 × 8 C.M.

*No. of Pages :* 51 (555-616)

*Lines per Page :* 5

*Letters per Line :* 20

*Beginning :-*

ੴ ਓ ਅਥ ਦੇਵੀ ਜੂ ਉਸਤਤ ਕਥਨੰ ।  
ਭੁਜੰਗ ਪ੍ਰਯਾਤ ਛੰਦ ।  
ਤੁਹੀ ਅਸਤ੍ਰਣੀ ਸਸਤ੍ਰਣੀ ਆਪ ਰੂਪਾ ।  
ਤੁਹੀ ਅੰਬਕਾ ਜੰਭ ਹੰਤੀ ਅਨੂਪਾ ।  
ਤੁਹੀ ਅੰਬਕਾ ਸੀਤਲਾ ਤੋਤਲਾ ਹੈ ।  
ਪ੍ਰਿਥੀ ਭੂਮ ਅਕਾਸ ਤੈ ਹੀ ਕੀਆ ਹੈ । ੧ ।

*End :-*

ਪਉੜੀ  
ਸੁੰਭਨ ਸੁੰਭ ਪਠਾਇਆ ਜਮ ਦੇ ਧਾਮ ਨੋ ।  
ਇੰਦ੍ਰ ਸਦ ਬੁਲਾਇਆ ਰਾਜੇ ਅਭਖੇਖਨਾ ।  
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ ॥  
ਚਉਦਹ ਲੋਕੀ ਛਾਇਆ ਜਸੁ ਜਗਮਾਤ ਦਾ ।  
ਦੁਰਗਾ ਪਾਠੁ ਬਣਾਇਆ ਸਭੇ ਪਉੜੀਆ ।  
ਫੇਰ ਨ ਜੁਨੀ ਆਇਆ ਜਿਨ ਇਹ ਗਾਇਆ । ੫੭ ॥

It consists of the following works :-

1. Devi Ūstat folios 555-558
2. Ustotar Bhawāni „ 559-561
3. Chaupāi „ 562-572 (Gūrū Gobind Singh)
4. Chaubis Avtār „ 573-588 (Gūrū Gobind Singh)
5. Vār Sri Bhagauti ji ki. „ 589-616 (Gūrū Gobind Singh)  
(Chandi di vār)

S. No. 107

**S.H.R. : 1589 B**

*Title :* Giān Parbodh

*Author :* Gūrū Gobind Singh Ji

*Size :* 13 × 8 C.M.

*No. of Folios :* 399-505=107

*Lines per Page :* 5

*Letters per Line :* 20

*Beginning :-*

ੴ ਓ ਸਤਿਗੁਰ ਪ੍ਰਸਾਦਿ ॥  
ਸ੍ਰੀ ਭਗਉਤੀ ਜੀ ਸਹਾਇ ।  
ਅਥ ਗਿਆਨ ਪਰਬੋਧ ਗ੍ਰੰਥ ਲਿਖਯਤੇ । ਪਾਤਸ਼ਾਹੀ ੧੦  
ਭੁਜੰਗ ਪ੍ਰਯਾਤ ਛੰਦ । ਤ੍ਰਪ੍ਰਸਾਦਿ ॥  
ਨਮੋ ਨਾਥ ਰੂਪੇ ਸਦਾ ਸਿਧ ਕਰਮੰ । ਅਛੇਦੀ ਅਭੇਦੀ ਸਦਾ ਏਕ ਧਰਮੰ ।  
ਕਲੰਕੰ ਬਿਨਾ ਨੇਕਲੰਕੀ ਸਰੂਪੇ । ਅਛੇਦੰ ਅਭੇਦੰ ਅਖੇਦੰ ਅਨੂਪੇ । ੧ ।

*End :-*

ਤੈ ਸਹੀ ਮਖ ਕੀਜੀਐ ਸੁਨਿ ਗਜ ਰਾਜ ਪ੍ਰਚੰਡ ।  
ਜੀਤ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ ।  
ਤੈ ਸਹੀ ਮਖ ਮਾਰ ਕੈ ਸਿਰ ਇੰਦ੍ਰ ਛਤ੍ਰ ਫਿਰਾਇ ।  
ਜੈਸੇ ਸੁਰ ਸੁਖ ਪਾਇਓ ਤਿਵ ਸੰਤ ਹੋਹ ਸਹਾਇ ॥ ੩ ॥ ੩੩੬ ॥

This is Gūrū Gobind Singh's important work, forming a part of the Dasam Granth.

S. No. 108

**S.H.R. : 1590 F**

*Title :* Giān Sarod

*Size :* 18 × 13 C.M.

*No. of Folios :* 1-18 Part II

*Lines per Page :* 11

*Letters per Line :* 22

*Beginning :-*

ੴ ਸਤਿਗੁਰ ਪ੍ਰਸਾਦਿ ।  
ਰਾਗ ਰਾਮਕਲੀ ਮਹਲਾ ੧ । ਗਿਆਨ ਸੁਰੋਦੈ ਕਾ ।  
ਪ੍ਰਸੋਤਮ ਪ੍ਰਮਾਤਮਾ ਪੂਰਨ ਬਿਸਵਾ ਬੀਸੁ ।  
ਆਦਿ ਪੁਰਸਿ ਅਬਚਲੁ ਤੋਹਿ ਨਿਵਾਵਉ ਸੀਸ ।

*End :-*

ਧਰਨ ਟਰੈ ਗਿਰਵਰ ਟਰੈ ਅਉਰ ਟਰੈ ਸੁਨਿ ਮੀਤ ।  
ਬਚਨ ਸੁਰੋਦੈ ਨ ਟਰੈ ਨਾਨਕ ਦਾਸ ਰਣਜੀਤ ।  
ਗੁਰਦੇਵ ਸਰਣ ਕੀ ਦਇਆ ਸਿਉ ਸਾਧੋ ਦੀਆ ਸੁਨਾਇ ।  
ਜੋਗ ਜੁਗਤਿ ਹਰਿ ਭਗਤਿ ਕਰਿ ਬ੍ਰਹਮ ਗਿਆਨੁ ਦਿੜੁ ਕਰਿ ਗਹੋ ।  
ਨਾਨਕ ਆਤਮ ਤਤੁ ਬਿਚਾਰਿ ਕਰਿ ਅਜਪਾ ਮੈ ਮਨਿ ਸਿਮਰਹੋ ।

This manuscript contains the apocryphal verses attributed to Gūrū Nānak. It emphasizes importance of *Shabad*, the intuitional wisdom.

S. No. 109

**S.H.R. : 1586**

*Title :* Gūrbāni

*Size :* 11 × 9 C.M.

*No. of Folios :* 322

*Lines per Page :* 9

*Letters per Line :* 16

*Condition :* Old, written in good hand within marginal lines. Complete.



*Beginning :-*

ੴ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ  
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ॥  
ਰਾਗੁ ਸਿਰੀ ਰਾਗੁ ਮਹਲਾ ੧ । ਘਰੁ ੧ ।  
ਮੌਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ ।  
ਕਸਤੂਰਿ ਕੰਗੂ ਅਗਰ ਚੰਦਨ ਲੀਪਿ ਆਵੈ ਚਾਉ ।  
ਮਤੁ ਦੇਖਿ ਭੁਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ । ੧ ॥

*End :-*

ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕ ਦੇਹੁ ਉਜੀਆਰਾ ॥  
ਜੋਤਿ ਲਾਇ ਜਗਦੀਸ ਜਗਾਇਆ ਬੁਝੈ ਬੁਝਨਹਾਰਾ ॥ ੨ ।  
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿਗ ਪਾਨੀ ॥  
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥ ੩ ॥

It is an anthology of hymns drawn from almost all rāgās mentioned in the Adī Granth. A table of contents has been given in the beginning of this manuscript.

S. No. 110

**S.H.R. : 1587**

*Title :* Gurbāni Pothi

*Size :* 12 × 8 C.M.

*No. of Folios :* 140

*Lines per Page :* 6

*Letters per Line :* 12

*Condition :* Old, written in beautiful hand-writing, Ist part in marginal lines and II part without margin. Complete.

*Beginning .—*

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ।  
ਆਦਿ ਸਚੁ ਜੁਗਾਦਿ ਸਚੁ । ਹੈਭੀ ਸਚੁ । ਨਾਨਕ ਹੋਸੀ ਭੀ ਸਚੁ । ੧ ।

*End :-*

ਲਿਵਲੀਨ ਭਏ ਆਤਮ ਮਧ ਐਸੇ ।  
ਜਿਉ ਜਲ ਜਲਹਿ ਭੇਦ ਕਹੁ ਕੇਸੇ ।  
ਵਾਸਦੇਵ ਬਿਨ ਅਵਰ ਨ ਕੋਊ ।  
ਨਾਨਕ ਓਅੰ ਸੋਹੰ ਆਤਮ ਸੋਊ । ੭ । ਯਾ ਰਾ ਲਾ ਵਾ ਤਾ ॥  
ਮਹਲ ਦਸਵੇਂ ਨਾਲ ਦੁਰਗਾ ਮੰਤ੍ਰ ਰਲਾਇ ਲਿਖਿਆ ।  
ਓਅੰ ਸ੍ਰਅੰ ਹ੍ਰੀਅੰ ਲ੍ਰੀਅੰ ਸੁੰਦ੍ਰੀ ਬਾਲਾ ਯਨਮ :

This contains the following works :-

1. Jap Ji	folios	1-33	(Gūrū Nānak)
2. Shabad Hazāre	„	34-46	(Adi Granth)
3. Jāp Sāhib	„	1-47	(Gūrū Gobind Singh)
4. Shabads	„	48-58	(Gūrū Gobind Singh)
5. Bhagautī Chhand	„	1-27	(Gūrū Gobind Singh)
6. Hymns	„	28-32	(Adi Granth)
7. Paintīs Akhari	„	32-36	(Attributed to Gūrū Nānak)

S. No. 111

**S.H.R. : 1447**

*Title :* Gūrbāni dī Pothi

*Size :* 15 × 13 C.M.

*No. of Folios :* 76

*Lines per Page :* 10

*Letters per Line :* 25

*Condition :* Very old, pages at places worm-eaten written in good hand without any margin. Incomplete.

**Beginning :-**

ਮੈ ਰੋਵੰਦੀ ਸਭੁ ਜਗੁ ਰੁੰਨਾ ਰੁੰਨੜੇ ਵਣਹੁ ਪੰਖੇਰੂ ।  
ਇਕੁ ਨ ਰੁੰਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥

**End :-**

ਹਉ ਹਉ ਕਰਤ ਨ ਤਿਸਨ ਬੁਝੈ ਨਹ ਕਾਮ ਪੂਰਨ ਗਿਆਨੇ ।  
ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ।੩॥  
ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ।  
ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥

It contains hymns from the Adi Granth.

S. No. 112

**S.H.R. : 2260**

*Title :* Gūrbāni Sangreh

*Size :* 20 × 15 C.M.

*No. of Folios :* 433

*Lines per Page :* 13

*Letters per Line :* 16

*Condition :* Old, pages at places worm-eaten written in running hand within marginal lines. Complete.

**Beginning :-**

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਆਕਾਲ ਮੂਰਤਿ ਆਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ।  
ਆਦਿ ਸਚੁ ਜਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।

End :-

ਧਨਾਸਰੀ ਮਹਲਾ ੯ ।  
ਕਾਹੇ ਰੇ ਬਨਿ ਖੋਜਨਿ ਜਾਈ ।  
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ । ੧ । ਰਹਾਉ ।  
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ।  
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ । ੧ ।  
ਬਾਹਰਿ ਭੀਤਰਿ ਏਕੋ ਜਾਨਹੁ ਇਹ ਗੁਰ ਗਿਆਨੁ ਬਤਾਈ ।  
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ ੨ ॥

This is an anthology of hymns from the Adi Granth and the Dasam Granth.

S- No. 113

S.H.R. : 2242

Title : Gātkā Dasvīn Patshāhi ki Bāni

Author : Guru Gobind Singh

Size : 7 × 5 C.M.

No. of Folios : 152

Lines per Page : 5

Letters per Line : 8

Condition : Old, folios worm-eaten at the ends, written in good handwriting within marginal lines. Incomplete.

Beginning :-

.... ... .. ਭੂਲ ਨ ਮਾਨੈ ।  
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ।  
ਪੁਰਨਿ ਜੋਤ ਜਗੈ ਘਟ ਮੈ ਤਬ ਖਾਲਿਸ ਤਾਹਿ ਨਖਾਲਸ ਜਾਨੈ ।

End :-

ਅੜਿਲ

ਤਬੈ ਰਾਇ ਗ੍ਰਿਹ ਆਇ ਸੁ ਪ੍ਰਣ ਐਸੋ ਕਿਯੋ ।  
ਭਲੇ ਜਤਨ ਸੋ ਰਾਖਿ ਧਰਮ ਅਬ ਮੈ ਲਿਯੋ ।  
ਦੇਸ ਦੇਸ ਨਿਜ ਪ੍ਰਭ ਕੀ ਪ੍ਰਭਾ ਬਿਖੈ ਰਿਹੋ ।  
ਹੋ ਆਨ ਤ੍ਰਿਯਾ ਕਹਿ ਬਹੁਰਿ ਨ ਕਬਹੂ ਹੇਰਿਹੋ । ੪੯ ।

ਦੋਹਰਾ

ਵਹੈ ਪ੍ਰਤਗਿਯਾ ਤਾਂ ਦਿਨ ਤੋਂ ਬਿਯਾਪਤ ਮੋ ਹਿਯ ਮਾਹਿ ।  
ਤਾ ਦਿਨ ਤੇ ਪਰ ਨਾਰਿ ਕੋ ਹੇਰਤ ਕਬਹੂ ਨਹਿ । ੫੦

ਇਤਿ ਸ੍ਰੀ ਚਰਿਤ੍ਰ ਪਖਿਯਾਨੇ ਤ੍ਰਿਯਾ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੇ ਖੰਡਸਮੋ ਚਰਿਤ੍ਰ ਸਮਾਪਤ ਮਸਤੁ ਸੁਭ ਮਸਤੁ । ੧ । ਅਫਜੂ ।

This is the anthology of hymns from the Dasam Granth. Its first page is missing.

S. No. 114

**S.H.R. : 1582**

*Title :* Gutkā Gurbāni

*Size :* 11 × 8 C.M.

*No. of Folios :* 276

*Lines per Page :* 6

*Letters per Line :* 14

*Condition :* Old, written in good hand within red margin, headings given in red. Folios worn out at the ends. Incomplete.

**Beginning :—**

ਪੰਚ ਪਰਵਾਣ ਪੰਚ ਪਰਧਾਨ । ਪੰਚੇ ਪਾਵਹਿ ਦਰਗਹਿ ਮਾਨੁ ।  
ਪੰਚੇ ਸੋਹਹਿ ਦਰਿ ਰਾਜਾਨੁ । ਪੰਚਾ ਕਾ ਗੁਰ ਏਕੁ ਧਿਆਨੁ ।

**End :—**

ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ ।  
ਇਕ ਦੁਰਗਾ ਸਉਹੇ ਖੁਨਸ ਕੈ ਖੁਨਸਾਇਨ ਤਾਜੀ ।  
ਇਕ ਧਾਵਨ ਦੁਰਗਾ ਸਾਮਣੇ ਜਿਉ ਭੁਖਿਆਏ ਪਾਜੀ ।  
ਕਦੇ ਨ ਰਜੇ ਜੁਝ ਤੇ ਰਜ ਹੋਏ ਰਾਜੀ ।

This contains the following works :—

- |                  |                            |
|------------------|----------------------------|
| 1. Jap Ji        | 1- 32 (Gūrū Nānak)         |
| 2. Jāp Sahib     | 36- 64 (Gūrū Gobind Singh) |
| 3. Sukhmanī      | 65-201 (Gūrū Arjan)        |
| 4. Rairās        | 201-227 (Adi Granth)       |
| 5. Anand Sāhib   | 228-232 (Gūrū Amar Dass)   |
| 6. Chandi di Vār | 1- 46 (Gūrū Gobind Singh)  |

S. No. 115

**S.H.R. : 1590 J**

*Title :* Mantar Bābay Nānak Ji

*Size :* 18 × 13 C.M.

*No. of Folios :* 3 (52-54) Part II

*Lines per Page :* 10

*Letters per Line :* 22

**Beginning :—**

ੴ ਸਤਿਗੁਰ ਪ੍ਰਸਾਦਿ ॥

ਮੰਤ੍ਰੁ ਬਾਬੇ ਨਾਨਕ ਜੀ ਕੀ ਰਖਿਆ ਕਾ । ਵਾਰੀ ਤਿਹੁ ਪੜਨਾ ।  
ਆਪ ਤੇਜ ਬਾਇ ਪ੍ਰਿਥਮੀ ਅਕਾਸੁ ਏਹੁ ਹੈ । ਤਿਸ ਕੀ ਉਤਪਤਿ ਪ੍ਰਲੈ ਹੈ । ਇਸ ਕਾ ਬਲੁ  
ਏਹੁ ਹੈ । ਇਕੁ ਲਖੁ ਅਸੀ ਹਜਾਰ ਭੂਤ ਮਨਾ ਅੰਦਰ ਬਸਦਾ ਹੈ । ਤਿਸ ਕੀ ਉਤਪਤਿ ਪਉਣ ਹੈ ।

**End :—**

ਡਰੈ ਡੁਗਰੈ । ਜਲੈ ਥਲੈ ਘਾਟੈ ਅਵਘਾਟੈ । ਸ੍ਰੀ ਵਾਹਿਗੁਰੂ ਨਾਨਕ ਨਿਰੰਕਾਰ ਜੀ ਰਛਿਆ

ਕਰੈ । ਸ੍ਰੀ ਅਕਾਲ ਪੁਰਖ ਜੀ ਰਛਿਆ ਕਰੈ । ਸ੍ਰੀ ਵਾਹਿਗੁਰੂ ਜੀ ਰਛਿਆ ਕਰੈ । ਸਬਦ ਸਾਚਾ ਫੁਰੈ । ਮੰਤ੍ਰ ਸ੍ਰੀ ਬਾਬੇ ਨਾਨਕ ਜੀ ਕਾ ਸੰਪੂਰਨ ਲਿਖਿਆ ਜੀ । ਸੁਭੰ । ਗੁਰੂ ਨਾਨਕ ਜੀ ਸਹਾਇ ।

It is an apocryphal verse attributed to Gūrū Nānak. It holds that repetition of God's name can avert all evil effects.

S. No. 116

**S.H.R. : 2900 A**

*Title :* Nekalanki—Choubis Avtār

*Author :* Gūrū Gobind Singh

*Size :* 11 × 8 C.m.

*No. of Folios :* 1-183=183

*Letters per Line :* 12

*Lines per Page :* 6

*Condition :* Very old, worm-eaten throughout written in good hand, within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਬ ਨਿਹਕਲੰਕੀ ਚੌਬੀਸਵੇ ਅਵਤਾਰ ਕਥਨੰ ।

ਚੌਪਈ

ਅਬ ਮੈ ਮਹਾ ਸੁਧ ਮਤਿ ਕਰਿ ਕੈ । ਕਹੋ ਕਥਾ ਚਿਤੁ ਲਾਇ ਬਿਚਰ ਕੈ ।

ਚਉਬੀਸਵੇ ਕਲਕੀ ਅਵਤਾਰਾ । ਤਾ ਕਰ ਕਹੋ ਪ੍ਰਸੰਗ ਸੁਧਾਰਾ ॥ ੧ ॥

*End :-*

ਦੋਹਰਾ

ਚਟ ਪਟਾਇ ਚਿਤ ਮੈ ਜਰੇ ਤ੍ਰਿਣ ਜਿਉ ਕਰੁਧਿਤ ਹੋਇ ।

ਖੋਜ ਰੋਜ ਕੇ ਹੇਤ ਲਗਿ ਦਯੋ ਮਿਸ੍ਰ ਜੂ ਰੋਇ ॥ ੧ ॥

This forms a part of Dasam Granth. It gives an account of Ne Kalanki Avtār.

S, No. 117

**S.H.R. : 1590 I**

*Title :* Paintis Akhari

*Author :* Gūrū Nānak

*Size :* 18 × 13 C.M.

*No. of Folios :* 3 (50-52) Part II

*Lines per Page :* 10

*Letters per Line :* 22

*Beginning :-*

ੴ ਸਤਿਗੁਰ ਪ੍ਰਸਾਦਿ ॥

ਅਬ ਪੈਂਤੀਸਿ ਅਖਰੀ ਮਹਲਾ ੧

ਓਅੰਕਾਰ ਸਰਬ ਪ੍ਰਕਾਸੀ ॥ ਆਤਮਾ ਸੁਧ ਅਕੈ ਅਬਿਨਾਸੀ ॥

ਈਸ ਜੀਵ ਮੈ ਭੇਦ ਨ ਜਾਨੋ । ਸਾਧ ਚੋਰ ਸਭ ਬ੍ਰਹਮ ਬਖਾਨੋ ।

ਹਸਤੀ ਚੀਟੀ ਤ੍ਰਿਣ ਲੋ ਆਦੰ । ਏਕ ਅਖੰਡਤ ਬਸੈ ਅਨਾਦੰ ।

ਉ ਆ ਈ ਸ ਹਾ । ੧ ।

*End :-*

ਬਹੁੜ ਸ੍ਰੀ ਗੁਰੂ ਗੁਬਿੰਦ ਸਿੰਘ ਜੀ ਕੀ ਆਗਿਆ ਹੈ । ਬਰਤੁ ਪੂਰਣਮਾਸੀ ਕਾ ਰਖਣਾ । ਤੀਸਰੇ ਪਹਿਰਿ ਗੁਰਪੁਰਬ ਕਰਣਾ । ਫੇਰ ਪ੍ਰਸਾਦਿ ਪਾਵਣਾ । ਸਕਲ ਮਨੋਰਥ ਸ੍ਰੀ ਗੁਰੂ ਪੂਰਾ ਕਰੇਗਾ । ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ।

It is the most important popular and a composition in the acrostic form. It is attributed to Gūrū Nānak and it has not been included in the Adī Granth.

S. No. 118

**S.H.R. : 2219 B**

*Title :* Pantis Akhari Mahala 1

*Size :* 17 × 13 C.M.

*No. of Folios :* 25-33=7

*Lines per Page :* 6

*Letters per Line :* 16

Complete.

*Beginning :-*

Same as in S.H.R. 1590 I

*End :-*

ਪੈਤੀਸੁ ਅਖਰੀ ਸੁਵਰਣ ਬੀਚ ਮੰਡਾਇ ਪਹਰਨੀ ਬ੍ਰਤ ਪੂਰਣਮਾਸੀ ਕਾ ਰਖਣਾ ਤੀਸਰੇ ਪਹਰ ਗੁਰ ਪੁਰਬ ਕਰਣਾ ਫਿਰ ਪ੍ਰਸਾਦਿ ਪਾਵਣਾ । ਸਗਲ ਮਨੋਰਥ ਸ੍ਰੀ ਗੁਰੂ ਜੀ ਪੂਰੇ ਕਰੇਗਾ ॥ ੧ ॥ ਸੰਪੂਰਣ ॥

S. No. 119

**S.H.R. : 1441**

*Title :* Pakhian Chrittar

*Author :* Gūrū Gobind Singh

*Size :* 15 × 13 C.M.

*No. of Folios :* 513

*Lines per Page :* 12

*Letters per Line :* 20

*Condition :* Old, written in running hand, within marginal lines. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਭਗਉਤੀ ਏਨਮਹ । ਅਥ ਪਖਿਯਾਨ ਚਰਿਤ੍ਰ ਲਿਖਯਤੇ ।

ਪਾਤਸ਼ਾਹੀ ੧੦ । ਭੁਜੰਗ ਛੰਦ । ਤ੍ਰਪ੍ਰਸਾਦਿ ॥

ਤੁਹੀਂ ਖੜਗ ਧਾਰਾ ਤੁਹੀਂ ਬਾਢ ਵਾਰੀ ।

ਤੁਹੀਂ ਤੀਰ ਤਰਵਾਰ ਕਾਤੀ ਕਟਾਰੀ ।

ਹਲੇਂਬੀ ਜੁਨੱਬੀ ਮਕਰਬੀ ਤੁਹੀਂ ਹੈ ।

ਨਿਹਾਰੋਂ ਜਹਾਂ ਆਪ ਠਾਢੀ ਵਹੀ ਹੈ । ੧ ।

*End :-*

ਚੌਪਈ

ਭਈ ਪ੍ਰਾਤ ਰਾਜਾ ਸੁਧਿ ਲਯੋ ॥ ਤਿਨੈ ਨ ਤਹਾ ਬਿਲੋਕਤ ਭਯੋ ।

ਗਡਹਾ ਪਰ ਕੋ ਲਿਖਿਯੋ ਨਿਹਾਰਿਯੋ । ਮੰਤ੍ਰਨ ਜੁਤ ਇਹ ਭਾਂਤਿ ਬਿਚਾਰਿਯੋ । ੧੫ ।

ਦੋਹਰਾ

ਯਾ ਜੋਗੀਸ੍ਵਰ ਲੋਕ ਲਖਿ ਬਹੁਰਿ ਲਖਿਯੋ ਯਹ ਲੋਕ ।  
ਅਬ ਪਤਾਰ ਦੇਖਨ ਗਯੋ ਹੁਕੈ ਹਿੰਦੇ ਨਿਸੋਕ । ੧੬ ।

ਚੋਪਈ

ਸਿਧਿਯ ਸਿਧਿਯ ਸਭ ਤਾਹਿ ਉਚਾਰੈਂ । ਭੇਦ ਅਭੇਦ ਨ ਮੂੜ ਬਿਚਾਰੈਂ ।  
ਇਹ ਚਰਿਤ੍ਰ ਤ੍ਰਿਯ ਜਾਰ ਬਚਾਯੋ । ਰਾਜਾ ਤੇ ਗਡਹਾ ਪੂਜਾਯੋ ।

As compared to the printed version of the Dasam Granth it has got only 3874 verses, whereas the printed one contains 7555.

S. No. 120

**S.H.R. : 1588**

*Title* : Panj Granthi

*Size* : 16 × 10 C.M.

*No. of Pages* : 217

*Lines per page* : 9

*Letters per Line* : 20

*Condition* : Very old, written in beautiful hand within the marginal lines.  
Complete.

*Beginning* :-

ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ  
ਆਦਿ ਸਚੁ ਜੁਗਾਦਿ ਸਚੁ । ਹੈ ਭੀ ਸਚੁ । ਨਾਨਕ ਹੋਸੀ ਭੀ ਸਚੁ ।

*End* :-

ਸਿਖ ਮਤਿ ਸਭ ਬੁਧਿ ਤੁਮਾਰੀ ਮੰਦਿਰ ਛਾਵਾ ਤੇਰੇ ।  
ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ।  
ਜੀਅ ਜੰਤ ਸਭ ਸਰਣਿ ਤੁਮਾਰੀ ਸਰਬ ਚਿੰਤ ਤੁਧੁ ਪਾਸੇ ।  
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ।

It is an anthology of verses from the Adi Granth. It consists of the Jap Ji, Rairās, Onkār, Sidh Ghost, Anand Sāhib, Bāwan Akhārī, Sūkhmani, Asā di Vār, Shabad Hazāre.

S. No. 121

**S.H.R. : 1591**

*Title* : Panj Granthi

*Size* : 15 × 8 C.M.

*No. of Folios* : 410

*Lines per Page* : 7

*Letters per Line* : 16

*Condition* : Very old. Some folios are torn out on the ends, written in good hand within red margin. Complete.

*Beginning :—*

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥  
ਜਪੁ ।

ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧ ॥

*End :—*

ਚੌਪਈ

ਤੁਮ ਹੋ ਸਭ ਰਾਜਨ ਕੇ ਰਾਜਾ । ਆਪੇ ਆਪ ਗਰੀਬ ਨਿਵਾਜਾ ।  
ਦਾਸ ਜਾਨ ਕਰ ਕ੍ਰਿਪਾ ਕਰਹੁ ਮੋਹਿ । ਹਾਰ ਪਰਾ ਮੈ ਆਨ ਦੁਵਾਰੇ ਤੋਹਿ ।

In addition to all the works mentioned in No. S.H.R. 1588 this anthology contains, *Sohilā, Vār Mājh* of the 5th *Gūrū*, *Shlok* and hymns of the 9th *Gūrū* and *Chaupai* of the tenth *Guru*. With the exception of the last item, all are from the *Adi Granth*.

S. No. 122

**S.H.R. : 1448**

*Title : Panj Granthi*

*Size : 16 × 10 C.M.*

*No. of Folios : 207 + 27 = 234*

*Lines per Page : 8*

*Letters per Line : 20*

*Condition : Old, pages at places worm-eaten written in running hand within marginal lines. Incomplete.*

*Beginning :—*

ਬਾਪਿਆ ਨ ਜਾਇ ਕੀਤਾ ਨ ਹੋਇ । ਆਪੇ ਆਪਿ ਨਿਰੰਜਨ ਸੋਇ ।  
ਜਿਨ ਸੇਵਿਆ ਤਿਨਿ ਪਾਇਆ ਮਾਨੁ । ਨਾਨਕ ਗਾਵੀਐ ਗੁਣੀ ਨਿਧਾਨੁ ।

*End :—*

ਪਉੜੀ

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ।  
ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜੁਕੁ ਸੰਬਾਹਿ ।  
ਸਾਈ ਕਾਰ ਕਮਾਵਣੀ ਪੁਰਿ ਛੋਡੀ ਤਿਨੈ ਪਾਇ ।  
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ।  
ਸੋ ਕਰੈ ਜਿ ਤਿਸੈ ਰਜਾਇ । ੨੪ ॥

With the exception of *Shabad Hazāre* this anthology contains all the works mentioned in S.H.R. 1588. It is incomplete.



S. No. 123

S.H.R. : 2194

Title : Panj Granthī

Size : 14 × 9 C.M.

No. of Folios : 315

Lines per Page : 7

Letters per Line : 20

Condition : Very old, worm-eaten throughout, written in beautiful hand writing, within marginal lines, headings given in red. Incomplete.

Beginning :-

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ।  
ਜਪੁ । ਆਦਿ ਸਚੁ ਜੁਗਾਦਿ ਸਚੁ । ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।

End :-

ੴ ਸਤਿਗੁਰ ਪ੍ਰਸਾਦਿ ॥ ਨਿਸੀਹਤ ਨਾਵਾ ।  
ਉਪਦੇਸ ਗੁਰੁ ਕਾ ਸੁਣਣਾ । ਮਿਥਿਆ ਨਾਹੀ ਗੁਣਣਾ ।  
ਮਨ ਕਉ ਨਾਹੀ ਭ੍ਰਮਾਵਣਾ । ਅਖਾਜ ਨਾਹੀ ਖਾਵਣਾ ।  
ਬੁਠ ਨਾਹੀ ਬੋਲਣਾ । ਤੁਫਾਨ ਨਾਹੀ ਤੋਲਣਾ ।  
ਗੁਰੁ ਨਾਹੀ ਬਿਸਾਰਣਾ । ਧਰਮ ਨਾਹੀ ਹਾਰਣਾ ।  
ਕ੍ਰੋਧ ਕਾਮ ਤਿਆਗਣਾ । ਨਾਮ ਸੰਗ ਲਾਗਣਾ । ਰਹਾਉ ।

In addition to all the works mentioned in S.H.R. 1588 this anthology contains Jaitsari ki Vār and Majh ki Vār.

At the end of this manuscript somebody has added "Nasyatnāwā" on different paper, which is definitely a recent one and its handwriting is also different. The first seventeen pages of this manuscript copy are missing.

S. No. 124

S.H.R. : 1575

Title : Pārasnath—Rūdar Avtār

Author : Gūrū Gobind Singh

Size : 17 × 12 C.M.

No. of Folios : 80

Lines per Page : 9

Letters per Line : 21

Date of Transcription : 1857 A.D.

Condition : Old, written in beautiful hand writing within marginal lines. Complete.

Beginning :-

ੴ । ਅਬ ਪਾਰਸ ਨਾਥ ਰੁੱਦ੍ਰ ਅਵਤਾਰ ਕਥਨੰ ਪਾਤਿਸਾਹੀ ੧੦  
ਚੌਪਈ ।

ਇਹ ਬਿਧ ਦੱਤ ਰੁਦ੍ਰ ਅਵਤਾਰਾ । ਪੂਰਣ ਮਤ ਕੌ ਕੀਨ ਪਸਾਰਾ ।  
ਅੰਤ ਜੋਤ ਸੌ ਜੋਤਿ ਮਿਲਾਨੀ । ਜਿਹੋ ਬਿਧਿ ਸੌ ਪਾਰਬ੍ਰਹਮ ਭਵਾਨੀ । ੧ ।

*End :-*

ਤਬ ਜਰੀ ਅਗਨਿ ਬਿਸੇਖ । ਤਿਣ ਕਾਸਟ ਘਿਰਤ ਅਸੇਖ ।  
ਤਬ ਜਰਯੋ ਤਾਮਹਿ ਰਾਇ । ਭਏ ਭਸਮ ਅਦਭੁਤ ਕਾਇ । ੧੩੦ । ੩੫੭ ॥  
ਕਈ ਦਯੋਸ ਬਰਖ ਪ੍ਰਮਾਨ । ਸਲ ਜਰਾ ਜੋਰ ਮਹਾਨ ।  
ਭਈ ਭੂਤ ਭਸਮੀ ਦੇਹ । ਧਨ ਧਾਮ ਛਾਡਯੋ ਨੇਹ । ੧੩੧ । ੩੫੮ ।

This is from the Dasam Granth and forms a part of Choubis Avtār. It gives an account of Pārasnāth—Rūdar Avtār.

S. No. 125

**S.H.R. : 2264**

*Title :* Pothi Gurbāni

*Size :* 15 × 12 C.M.

*No. of Folios :* 56+61=117

*Lines per Page :* 11

*Letters per Line :* 19

*Condition :* Very old, except a few folios all others worm-eaten, written in three different hands, within marginal lines. Complete.

*Beginning :-*

ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ  
ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ । ਆਦਿ ਸਚ  
ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।

*End :-*

ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ । ਏਕ ਨਾਮ ਮਨ ਮਾਹਿ ਸਮਾਣੀ ।  
ਦੁਖ ਰੋਗ ਬਿਨਸੈ ਭੈ ਭਰਮੁ । ਸਾਧ ਨਾਮ ਨਿਰਮਲ ਤਾ ਕੇ ਕਰਮ ।  
ਸਭ ਤੇ ਉਚ ਤਾਕੀ ਸੋਭਾ ਬਾਨੀ । ਨਾਨਕ ਇਹ ਗੁਣ ਨਾਮੁ ਸੁਖਮਨੀ ॥ ੮ । ੨੪ ।

The contents of this manuscript are Jap Ji, Rairās, Sohilā, Chaupai, Anand Sāhib, Dakhani Onkār and Sūkhmani Sāhib.

S. No. 126

**S.H.R. : 2263**

*Title :* Pothi Gurbāni

*Size :* 15 × 11 C.M.

*No. of Folios :* 104+146+12=262

*Lines per Page :* 9

*Letters per Line :* 17

*Condition :* Old, pages at places, worm-eaten, written in beautiful hand writing within marginal lines, headings given in red. Complete.

*Beginning :-*

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ।  
ਆਦਿ ਸਚੁ ਜੁਗਾਦਿ ਸਚੁ । ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।

*End :-*

ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ।  
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤ ।  
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ।  
ਜਿਹ ਸਿਮਰਤਿ ਸੰਕਟ ਮਿਟੈ ਦਰਸੁ ਤੁਹਾਰੋ ਹੋਇ । ੫੮ । ੧ । ੧੦੦ ।

The contents of this manuscript are :-

- |                              |   |
|------------------------------|---|
| 1. Jap Ji                    | folios 1-15 (Gūrū Nānak)                  |
| 2. Hazāre Shabad             | „ 15-20 (Selection from Adī Granth)       |
| 3. Sohlay Marū Rāg           | „ 20-23 (Selection from Adī Granth)       |
| 4. Jāp Sāhib                 | „ 23-40 (Gūrū Gobind Singh)               |
| 5. Sri Bhagauti Ji ka Chhand | „ 46-63 (Attributed to Gūrū Gobind Singh) |
| 6. Hazare Shabad             | „ 40-46 (Gūrū Gobind Singh)               |
| 7. Asā di Vār                | „ 3-104 (Gūrū Nānak)                      |
| 8. Sūkhmani                  | „ 1-46 (Gūrū Arjan)                       |
| 9. Shlok Mahalā Nāwān        | „ 1- 2 (Gūrū Tegh Bahādur)                |

S. No. 127

**S.H.R. : 2476**

*Title :* Shabad Hazāre

*Size :* 14 × 9 C.M.

*No. of Folios :* 11

*Lines per Page :* 7

*Letters per Line :* 13

*Condition :* Very old, worm-eaten throughout written in running hand without margin. Complete.

*Beginning :-*

ੴ ॥ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ  
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ।  
ਰਾਗ ਬਿਲਾਵਲ ਮ: ੧

ਤੂੰ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ ।  
ਜੋ ਤੂੰ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣ ਨ ਜਾਈ ।

*End :-*

ਸੁਲਤਾਨੇ ਮੀਆ ਕਹਤ ਹੈਂ ਜੀਅ ਡਰਤ ਹੈ ਆਪਨਾ ॥  
ਇਆਨੜੀਏ ਮਾਨੜਾ ਕਾਇ ਕਰੇਂ ਏ ਤਨ ਮਾਇਆ ਸੁਪਨਾ ॥  
ਮਨ ਲੋਚੈ ਗੁਰ ਦਰਸ ਕੋ ਕਉਣ ਤਰਾਜੀ ਹੋਇ ॥  
ਮਨ ਮੰਦਰ ਤਨ ਵੇਸ ਮੈ ਪੇਖ ਰਮਈਆ ਸੋਇ ॥ ੧ ॥

Shabad Hazāre is a collection of hymns from the Adī Granth. In this collection the last one is an apocryphal verse.

S. No. 128

**S.H.R. : 1590 G**

*Title :* Shabad te Shlok Mahalā Nāwān

*Author :* Gūrū Teg Bahādur

*Size :* 18 × 13 C.M.

*No. of Folios :* 23 (18-40) Part II

*Lines per Page :* 11

*Letters per Line :* 22

*Beginning :-*

ੴ ਸਤਿਗੁਰ ਪ੍ਰਸਾਦਿ ॥  
 ਰਾਗ ਗਉੜੀ ਮਹਲਾ ੯ ॥  
 ਸਾਧੋ ਮਨ ਕਾ ਮਾਨ ਤਿਆਗਉ ॥  
 ਕਾਮ ਕ੍ਰੋਧੁ ਸੰਗਤ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥

*End :-*

ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੋਹ  
 ਕਿਉ ਨ ਹਰਿ ਕੋ ਨਾਮੁ ਲੇਹ ਮੂਰਖ ਨਿਲਾਜ ਰੇ ।  
 ਰਾਮ ਭਗਤਿ ਹੀਏ ਆਨਿ ਛਾਡ ਦੇਹ ਤੈ ਮਨ ਕੋ ਮਾਨ  
 ਨਾਨਕ ਜਨ ਇਹ ਬਖਾਨ ਜਗ ਮੈ ਬਿਰਾਜੁ ਰੇ । ੪ ॥ ੫੯ ॥

This contains the hymns and Shlokās of Gūrū Tegh Bahādur, the ninth Gūrū, as given in the Adī Granth.

S. No. 129

**S.H.R. : 428**

*Title :* Sarb Loh Parkāsh

*Author :* Sri Gūrū Gobind Singh Ji

*Size :* 36 × 32 C.M.

*No. of Folios :* 383

*Lines per Page :* 19

*Letters per Line :* 30

*Condition :* Good, written in beautiful hand writing within simple margin, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਜਾਪ, ਸ੍ਰੀ ਮੁਖਵਾਕ ਪਾਤਸ਼ਾਹੀ ੧੦ ।  
 ਛਪੈ ਛੰਦ । ਤ੍ਰ ਪ੍ਰਸਾਦਿ ।  
 ਚਕ੍ਰ ਚਿਹਨ ਅਰੁ ਬਰਨ ਜਾਤ ਅਰੁ ਪਾਤ ਨਹਿਨ ਜਿਹ ॥  
 ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ ॥  
 ਅਚਲ ਮੂਰਤਿ ਅਨੁਭਉ ਪ੍ਰਕਾਸ ... ..  
 ਤ੍ਰ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ । ੧ ।

End :—

ਦੋਹਰਾ

ਨੋਹੁ ਲਖਯਾ ਰਾਕੀ ਮਿਲੈ ਸੰਗ ਸਰਾਚਯੈ ਲਾਖ ।  
ਸਵਾ ਲਾਖ ਹਾਥੀ ਮਿਲੈ ਦੇਹੁ ਯਹੈ ਅਭਿਲਾਖ ॥ ੧ ॥  
ਖਾਸ ਸੁਵਾਰੀ ਮੋਚ ਲੈ ਨੇਜਾ ਲਾਖ ਨਿਸਾਨ ।  
ਵਾਹਗੁਰੂ ਕਾ ਖਾਲਸਾ ਜੀ ਤੈ ਸਤ੍ਰੁ ਚੌਗਾਨ । ੨ ।  
ਯਹ ਲਾਲਚ ਗੁਣ ਤ੍ਰੁ ਕਹਿਓ ਦਾਸ ਗੋਬਿੰਦ ਸਮਾਜ ।  
ਫਤਹ ਹੋਵੈ ਸਤਿਗੁਰੂ ਕੀ ਉਦੇ ਅਸੇਤ ਲੋ ਰਾਜ । ੩ ॥

ਇਤ ਸ੍ਰੀ ਮੰਗਲਾ ਚਰਣ ਪੁਰਾਣੇ ਸਾਰਸੁਵਤੀ ਭਾਸੇ ਕਲਮਲ ਬਿੰਧਸੁਵਨੋ ਉਕਤ ਬਿਲਾਸ ਬਿਰਜ  
ਨਾਦ ਨਿਧਨੇ ਸੁਰਪਤੀ ਰਾਜ ਪ੍ਰਾਪਤੇ ਸ੍ਰੀ ਸੂਬ ਲੋਹ ਭੂਮਨ ਸਾਂਤ ਲੋਕ ਗਵਨੇ ਬਿਮਲ ਜਸ ਉਦੈ ਬਰਨਨੰ  
ਸ੍ਰੀ ਮੰਗਲਾ ਚਰਣ ਮੰਪੁਰਣੰ । ਨਾਮ ਪੰਚਮੋ ਅਧਿਆਯ ਸੁਭ ਮਸਤ ॥

This anthology contains the following works :—

1. Jāp Sāhib folios 1— 5 (Gūrū Gobind Singh)
2. Akāl Ūstat „ 6—20 (Gūrū Gobind Singh)
3. Bachitar Nātāk „ 20—21 (Gūrū Gobind Singh)  
(This is given about one third only)
4. Ūstat Sri Mayā Lachhami (Attributed to Gūrū Gobind Singh)  
(in different Rāgās, 3029 Padās in all.) folio 1—351
5. Sarbdev Ūstat folios 351—383

This manuscript is different from the manuscript mentioned in the catalogue of Punjabi manuscript (*Punjabi Hath likhtan di Suchi*) published by Language Department, Patiala page 329.

S. No. 130

**S.H.R. : 1579 G**

*Title* : Swayyay Kalki Avtār ke

*Author* : Gūrū Gobind Singh

*Size* : 17 × 12 C.M.

*No. of Folios* : 313-320=8

*Lines per Page* : 13

*Letters per Line* : 25

*Beginning* :—

ੴ ਸਤਿਗੁਰ ਪ੍ਰਸਾਦਿ ॥ ਸ੍ਰੈਯੇ ਕਲਗੀ ਅਵਤਾਰ ਕੇ ॥  
ਪਾਪ ਸਬੁਹਿ ਬਿਨਾਸਨ ਕਉ ਕਲਕੀ ਅਵਤਾਰਿ ਕਹਾਂਵਹਿਗੇ ॥  
ਤੁਰਕ ਛਤੁਰੰਗ ਸਪਛ ਬਡੋ ਕਰਿ ਕਾਢਿ ਕ੍ਰਿਪਾਨ ਖਪਾਵਹਿਗੇ ॥  
ਨਿਕਸੇ ਜਿਮ ਕੇਹਰਿ ਪ੍ਰਬਤ ਤੇ ਤਸ ਸੋਭ ਦਿਵਾਲਿਯ ਪਾਂਵਹਿਗੇ ॥  
ਭਲਿ ਭਾਗਿ ਭਯਾ ਇਹ ਸੰਭਲਿ ਕੇ ਹਰਿ ਜੂ ਹਰਿ ਮੰਦਰਿ ਆਵਹਿਗੇ ॥

*End :-*

ਤੋ ਤਨੁ ਤਿਯਾਗਤ ਹੀ ਸੁਨਰੇ ਜੜ੍ਹ ਪ੍ਰੇਤੁ ਬਖਾਨੁ ਤਿਯੁ ਭਜਿ ਜੈ ਹੈਂ ।  
ਪੁਤ੍ਰੁ ਕਿਲਤੁ ਸੁਮਿਤ੍ਰੁ ਸਖਾ ਇਹੁ ਬੇਗੁ ਨਿਕਾਰੁਹੁ ਆਇ ਸਦੈ ਹੈਂ ।  
ਭਉਨੁ ਭੰਡਾਰ ਧਰਾ ਗੜ੍ਹ ਜੇਤਕ ਛਾਡਿਤ ਪ੍ਰਾਨ ਬਿਗਾਨੇ ਕਹੈ ਹੈਂ ।  
ਚੇਤੁ ਰੇ ਚੇਤੁ ਅਚੇਤੁ ਮਹਾਂ ਪਸੁ ਅੰਤੁ ਕੀ ਬਾਰਿ ਅਕੇਲੋ ਹੀ ਜੈ ਹੈਂ ।

This is a part of Dasam Granth.

S. No. 131

**S.H.R. : 1589 D**

*Title :* Swayyay Neklanki Avtār

*Author :* Gūrū Gobind Singh

*Size :* 13 × 8 C.M.

*No. of Folios :* 506-520=15

*Letters per Line :* 5

*Lines per Page :* 20

*Beginning :-*

ੴ ਸ੍ਰੀਯੇ ਪਾਤਸਾਹੀ ੴ ।

ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਯਤੁ ਮਿਸ੍ਰੁ ਜੂ ਸੋਕ ਨਿਵਾਰੋ ।  
ਮੋਰੋ ਕਛੁ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪ ਚਿਤਾਰੋ ।  
ਬਾਗੋ ਨਿਹਾਲੀ ਪਠੈ ਦੈਹੋ ਆਜ ਭਲੇ ਤੁਮ ਕੋ ਨਿਹਰੈ ਜੀਅ ਧਾਰੋ ।  
ਛਤ੍ਰੀ ਸਬੈ ਕ੍ਰਿਤ ਬਿਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ ।

*End :-*

ਦਮੋਦਰੀ ਵਾਚ

ਪਤ੍ਰੁ ਜੋਗਨ ਭਰੋ ਸਦ ਦੇਬੀ ਕਰੈ ਨੰਦ ਭੈਰਉ ਰਿਰੈ ਗੀਤ ਗਾਵੈ ।  
ਭੂਤ ਅਉ ਪ੍ਰੇਤ ਬੈਤਾਲ ਬੀਰੰ ਬਲੀ ਮਾਸ ਅਹਾਰ ਤਾਰੀ ਬਜਾਵੈ ।  
ਜਛੁ ਗੰਧੁਬ ਅਉਰ ਸਰਬ ਬਿਦਿਆ ਧਰੰ ਸਮਾਧਿ ਆਕਾਸ ਸਭਯੋ ਸਦ ਦੇਵੰ ।  
ਲੁਥ ਬਿਥੁਰੀ ਹੂ ਹੂ ਭਰੀ ਮਚਯੋ ਜੁਧ ਅਨੂਪ ਅਤੇਵੰ ।

This is a part of Dasam Granth.

## 2—COMMENTARIES (Works of Bhai Gurdas, etc)

S. No. 132

**S.H.R. : 1453**

*Title :* Giān Ratanāwli

*Author :* Bhāi Gurdās

*Size :* 16 × 16 C.M.

*No. of Folios :* 405

*Lines per Page :* 11

*Letters per Line :* 22

*Condition :* Old, pages at places worm-eaten, written in good hand, within marginal lines Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਗਿਆਨ ਰਤਨਾਵਲੀ ਭਾਈ ਗੁਰਦਾਸ ਭਲੇ ਜੀ ਕੀ ਵਾਰ ।  
ਓਅੰਕਾਰ ਅਕਾਰੁ ਕਰਿ ਪਉਣੁ ਪਾਣੀ ਬੈਸੰਤਰ ਧਾਰੇ ।  
ਧਰਤਿ ਅਕਾਸੁ ਵਿਛੋੜਿਓਨੁ ਚੰਦੁ ਸੂਰਜੁ ਦੇ ਜੋਤਿ ਸਵਾਰੇ ।  
ਖਾਣੀ ਚਾਰਿ ਬੰਧਾਨ ਕਰਿ ਲਖ ਚਉਰਾਸੀਹ ਜੁਨਿ ਦੁਆਰੇ ।  
ਇਕਸ ਇਕਸ ਜੁਨਿ ਵਿਚਿ ਜੀਅ ਜੰਤ ਅਣਗਣਤ ਅਪਾਰੇ ॥

*End :-*

ਸਵਯਾ ।

ਜੈਸੇ ਧੋਬੀ ਸਾਬੋਨ ਲਗਾਇ ਪੀਟੈ ਪਾਥਰ ਸੈ ਨਿਰਮਲ ਕਰਤ ਬਸਤਰ ਮਲੀਨ ਕਉ ।  
ਜੈਸੇ ਤਉ ਸੁਨਾਰ ਬਾਰੇ ਬਾਰ ਗਾਰਿ ਗਾਰਿ ਢਾਰਿ ਕਰਤ ਅਸੁਧ ਸੁਧ ਕੰਚਨ ਕੁਲੀਨ ਕਉ ।  
ਜੈਸੇ ਪਵਨ ਝਕਝੋਰਤ ਬਿਰਖ ਮਿਲ ਮਲ ਗੰਧ ਕਰੈ ਚੰਦਨ ਪਰਬੀਨ ਕਉ ।  
ਤੈਸੇ ਗੁਰ ਸਿਖਨ ਦਿਖਾਇਕੈ ਬ੍ਰਿਥਾ ਬੇਬੇਕ ਮਾਇਆ ਮਲ ਕਾਟ ਕਰੈ ਨਿਜਪਦ ਚੀਨ ਕਉ ।

੨੬ । ੫੬੯ ॥

This manuscript has got two parts (i) *Varan Bhāi Gurdās* from page 1-251 (ii) *Kabit Swayyas* of Bhāi Gurdās 253-405.

It is the only manuscript in our collection which gives all printed works of Bhāi Gurdās at one place and also some of his unpublished works. In this manuscript *Kabit Swayyas* are 569 and their order is different from the printed one. Similarly the order of *Vārs* is also different.

This manuscript appears to have been consulted by Late Bhāi Shāib Dr. Vir Singh who has referred to it in his work on Bhāi Gurdās. Bhāi Gurdās was the nephew of Gūrū Amar Dāss and he was contemporary of the 3rd, 4th, 5th, and the 6th Gūrū. He died in C. 1637 A.D.

The works of Bhāi Gurdās are considered to be the earliest commentaries of the *Adi Granth*. Bhāi Gurdās was the scribe who had written the first copy of the *Adi Granth* at the dictation of Guru Arjan, the fifth Guru (1581-1606 A.D.)

S. No. 133

**S.H.R. : 2238 A**

*Title : Giān Ratnāwali*

*Author : Bhāi Gurdās*

*Size : 17 × 12 C.M.*

*No. of Folios : 1 to 293=293*

*Lines per Page : 9*

*Letters per Line : 23*

*Condition : Old, written in good hand within marginal lines. Complete.*

*Beginning :-*

ੴ ਸਤਿਗੁਰ ਪ੍ਰਸਾਦਿ ॥

ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭਲੇ ਕਾ ਬੋਲਣਾ ।  
ਨਮਸਕਾਰ ਗੁਰਦੇਵ ਕਉ ਸਤਿਨਾਮ ਜਿਸੁ ਮੰਤ੍ਰ ਸੁਣਾਇਆ ।  
ਭਵਜਲ ਵਿਚੋ ਕਢਿ ਕੈ ਮੁਕਤਿ ਪਦਾਰਥ ਮਾਹਿ ਸਮਾਇਆ ।  
ਜਨਮ ਮਰਣ ਭਉ ਕਟਿਆ ਸੰਸਾ ਰੋਗੁ ਵਿਜੋਗੁ ਮਿਟਾਇਆ ।  
ਸੰਸਾ ਇਹੁ ਸੰਸਾਰ ਹੈ ਜਨਮ ਮਰਣ ਵਿਚ ਦੁਖ ਸਬਾਇਆ ।

*End :-*

ਕਬਿੱਤੁ

ਧਿਆਨੁ ਮੂਲ ਮੂਰਤਿ ਗੁਰੂ ਪੂਜਾ ਮੂਲੁ ਗੁਰ ਚਰਨ ਪੁਜਾਏ ।  
ਮੰਤ੍ਰ ਮੂਲ ਗੁਰਵਾਕ ਹੈ ਸਚੁ ਸਬਦੁ ਸਤਿਗੁਰੁ ਸੁਟਾਏ ।  
ਚਰਣੋਦਕੁ ਪਵਿਤ੍ਰੁ ਹੈ ਚਰਣ ਕਮਲ ਗੁਰ ਸਿਖ ਧੁਵਾਏ ।  
ਚਰਣਾਂ ਮਤ ਕਲਮਲ ਕਟੇ ਗੁਰ ਧੂਰੀ ਬੁਰੇ ਲੇਖ ਮਿਟਾਏ ।  
ਸਤਿਨਾਮੁ ਕਰਤਾ ਪੁਰਖ ਵਾਹਗੁਰੂ ਰਿਦੈ ਵਿਚਿ ਵਸਾਏ ।  
ਬਾਰਹਿ ਤਿਲਕ ਮਿਟਾਇ ਕੇ ਗੁਰਮੁਖਿ ਤਿਲਕ ਨੀਸਾਣ ਚੜਾਏ ।  
ਚਹੁਰਾਸੀ ਰਹੁਰਾਸਿ ਏਹੁ ਇਕੋ ਜਪੀਐ ਹੋਰ ਤਜਾਏ ।  
ਬਿਨ ਗੁਰ ਦਰਸਨੁ ਦੇਖਣਾ ਭ੍ਰਮਤਾ ਫਿਰੈ ਠਉੜਿ ਨਹੀ ਪਾਏ ।  
ਬਿਨੁ ਗੁਰ ਪੂਰੈ ਆਏ ਜਾਏ ॥ ੨੨, ਚਾਲੀ ਬਾਰਾਂ ਲਿਖਯਤੇ । ੪੦ । ਰਾਮ । ਰਾਮ । ਰਾਮ ॥

This contains only forty vārs where as in the printed copies we find forty one vārs.

S. No. 134

**S.H.R. : 1579 B**

*Title :* Gosht Jap Ji Sāhib Sidhān nāl

*Size :* 17 × 12 C.M.

*No. of Folios :* 230-265=36

*Lines per Page :* 10

*Letters per Line :* 25

*Beginning .—*

ੴ ਸਤਿਗੁਰ ਪ੍ਰਸਾਦਿ ॥

ਜਪ ਦੀ ਗੋਸਟਿ ਸਿਧਾਂ ਨਾਲਿ ਕੀਤੀ ॥

ਸਿਰੀ ਗੋਰਖ ਨਾਥ ਭਰਥਰੀ ਈਸਰ ਨਾਥ । ਚਰਪਟਿ ਗੋਪੀ ਚੰਦੁ । ਗੋਸਟਿ ਕੀਤੀ ਹੈ ਬਾਬੇ  
ਨਾਨਕ ਜੀ ਸਾਥਿ ॥ ਜੁ ਤੂੰ ਦਰਸਨੁ ਲੇਹਿ ਮੁੰਦ੍ਰਾ ਪਹਿਰੁ । ਤਬ ਬਾਬੇ ਨਾਨਕ ਜੀ ਕਹਿਆ ਜੋ ਮੈ ਮੁੰਦ੍ਰਾ  
ਪਹਿਰੀਆਂ ਹੈ ॥ ਦਰਸਨੁ ਲੀਆ ਹੈ ।.....



*End :-*

ਤਦਿ ਸਭੇ ਕਹਿ ਉਠੇ ਜਿ ਵਾਹਿਗੁਰੂ ਬਾਬਾ ਨਾਨਕ । ਵਾਹਿਗੁਰੂ ਬਾਬਾ ਨਾਨਕੁ । ਬਾਬਾ ਨਾਨਕੁ  
ਸਭੁ ਸੰਸਾਰੁ ਨਿਸਤਾਰਨਿ ਫਿਰਿ ਬਾਬਾ ਨਾਨਕੁ ਚਕ ਆਇਆ । ਕਰਤਾਰਪੁਰਿ ਆਇ ਬੈਠਾ । ਗੋਸਟਿ ਜਪੁ ਦੀ  
ਪੂਰੀ ਹੋਈ ॥

This is the prose commentary on the Jāp Ji of Guru Nānak. The explanation and interpretation of various Paurhis of the Jāp Ji have been given in form of dialogues between the Sidhās and Gūrū Nānak. Its author is not known.

S. No. 135

**S.H.R. : 1437 J**

*Title :* Gosht Kabir Nirankār

*Size :* 14 × 9 C.M.

*No. of Folios :* 223-229=6

*Lines per Page :* 8

*Letters per Line :* 16

*Beginning :-*

ੴ ਓ ਸਤਿਗੁਰ ਪ੍ਰਸਾਦਿ ॥

ਰਾਗੁ ਭੈਰਉ ਗੋਸਟਿ ਕਬੀਰ ਨਿਰੰਕਾਰ ਜੀ ॥

ਤਬ ਇਕ ਦਿਨ ਆਗਿਆ ਪ੍ਰਮੇਸਰ ਕੀ ਭਈ । ਰੇ ਕਬੀਰ ਤੂੰ ਮੇਰਾ ਚਾਕਰੁ ਹੋਇ ਸਕੈਗਾ ।  
ਚਾਕਰੀ ਕਰੈਗਾ । ਤਬ ਕਬੀਰ ਜੀ ਕਹਿਆ ਜੋ ਕਿਛੁ ਤੇਰੀ ਆਗਿਆ ਹੋਇਗੀ ਸੋ ਮੇਰੇ ਮਾਥੈ ਉਪਰਿ ॥

*End :-*

ਤਬ ਠਾਕਰ ਜੀ ਕਹਿਆ ਰੇ ਕਬੀਰ ਇਹੁ ਗੜੁ ਤੈ ਜੀਤਿਆ ਹੈ । ਗੜੁ ਕਾ ਰਾਜ ਤੁਮਹੀ  
ਕਉ ਦੀਆ ਜੈਸਾ ਮੈ ਤੈਸਾ ਤੂੰ ਭੀ ਅਬਿਨਾਸੀ ਹੂਆ । ਤਬ ਕਬੀਰ ਕਹਿਆ ਬੋਲੋ ਰਾਮੁ ਭੂਲਿ ਮਤੁ  
ਜਾਹੁ ਖਤਾ ਮਤ ਖਾਹੁ ॥ ੧ ॥

ਗੋਸਟਿ ਕਬੀਰ ਨਿਰੰਕਾਰ ਕੀ ਸਪੂਰਨ ਹੋਈ ।

This contains the spiritual exposition of hymns of Kabir which are preserved in Bharoa rāgā in the Adi Granth. The exposition has been made in the form of dialogues between Kabir and God, the Formless.

S. No. 136

**S.H.R. : 2238 B**

*Title :* Kabit Sawayyās

*Author :* Bhāi Gurdās Ji

*Size :* 17 × 12 C.M.

*No. of Folios :* 293 to 476=184

*Lines per Page :* 9

*Letters per Line :* 22

Complete.

*Beginning :-*

ਸ੍ਰੀ ਵਾਹਿ ੧ ਓ ਸਤਿਗੁਰ ਪ੍ਰਸਾਦਿ ॥  
ਬਾਣੀ ਭਾਈ ਗੁਰਦਾਸ ਭਲੇ ਕੀ ।

ਸੌਰਠਾ

ਆਦਿ ਪੁਰਖ ਅਦੇਸੁ ਓਨਮ ਸ੍ਰੀ ਸਤਿਗੁਰ ਚਰਨਾ ।  
ਘਟ ਘਟ ਕਾ ਪ੍ਰਵੇਸ ਏਕ ਅਨੇਕ ਬਿਬੇਕ ਸਸਿ । ੧ ।

*End :-*

ਕਬਿਤੁ

ਜੈਸੇ ਅਨਿਕ ਫਨੰਗ ਫਨਗੁ ਭਾਰ ਧਰਨਿ ਧਾਰੀ ਤਾਹਿ ਗਿਰਵਰ ਧਰ ਕਹੈ ਕਉਨ ਬਡਾਈ ਹੈ ।  
ਜਾ ਕੋ ਏਕ ਬਾਵਹੋ ਬਿਸੁ ਨਾਮੁ ਨਾਥ ਕਹਾਵੈ ਤਾਹਿ ਬਿਜੁ ਨਾਥ ਕਹੈ ਕਉਨ ਅਧਿਕਾਈ ਹੈ ।  
ਅਨਕ ਅਕਾਰਿ ਓਅੰਕਾਰ ਕੇ ਬਿਥਾਰੇ ਤਾਹਿ ਨੰਦ ਨੰਦਨ ਕਹੈ ਕਉਨ ਬਡਾਈ ਹੈ ।  
ਜਾਨਤ ਉਸਤਤਿ ਕਰਤਿ ਨਿੰਦਿਆ ਅੰਧ ਮੂੜ ਐਸੇ ਅਰਾਧਬੇ ਤੇ ਮੋਨਿ ਸੁਖਦਾਈ ਹੈ । ੫੫੬ ।  
ਸ੍ਰੀ ਵਾਹਿਗੁਰੂ ਜੀ ਤੁਹੀ ।

This contains the *Kabit* and *Swayyas* (verses) of Bhāi Gurdās. The number of *Swayyas* in the manuscript is the same as found in the printed one viz. 556.

S. No. 137

**S.H.R. : 1590 H**

*Title :* Parichhā Mahalāi Panjwāin kā

*Size :* 18 × 13 C.M.

*No. of Folios :* 11 (40-50) Part II

*Lines per Page :* 10

*Letters per Line :* 22

*Beginning :-*

੧ ਓ ਸਤਿਗੁਰ ਪ੍ਰਸਾਦਿ ।

ਪ੍ਰੀਛਾ ਲਿਖੀ ਗੁਰ ਪ੍ਰਸਾਦਿ । ਪ੍ਰੀਛਿਆ ਮਹਲਾ ੫ ।  
ਜੋ ਜਨੁ ਮਨ ਮਹਿ ਚਿਤਵਨੀ ਰਖਾਵੈ ।  
ਸੋ ਮਨ ਕਾ ਸਹਸਾ ਕਹਿ ਪ੍ਰਗਟਾਵੈ ।  
ਗੁਰ ਪ੍ਰਸਾਦਿ ਸਹਿਸਾ ਭਉ ਮਿਟਾਵੈ ।  
ਹੋਇ ਅਚਿੰਤੁ ਚਿੰਤਾ ਸਭ ਛੂਟੈ ।  
ਮਨ ਕੀ ਦੁਬਿਧਾ ਸਭ ਕਹਿ ਸੁਨਾਵੈ ।  
ਪ੍ਰਭ ਭਾਵੈ ਤਾ ਸਭ ਸੁਖ ਪਾਵੈ ।

*End :-*

ਸਲੋਕੁ

ਪੂਰਾ ਪ੍ਰਭੁ ਅਰਾਧਿਆ ਪੂਰਾ ਜਾ ਕਾ ਨਾਉ ।  
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ।

ਤੇਰਾ ਕਾਰਜੁ ਆਪਿ ਪ੍ਰਭ ਪੂਰਾ ਕੀਤਾ ਹੈ । ਇਕੁ ਕਾਰਜੁ ਕਿਆ ਸਭ ਹੀ ਕਾਰਜੁ ਸੰਪੂਰਨ

ਭਏ । ਮਨ ਚਿੰਦੇ ਮਨ ਭਾਂਵਦੇ ਫਲ ਪਾਵਹਿਗਾ ਅਰ ਦੀਨ ਦੁਨੀਆ ਮਹਿ ਸੁਰਖਰੂ ਹੋਵਹਿਗਾ । ਤੇਰੇ ਉਪਰ ਪ੍ਰਮੇਸਰ ਸ੍ਰੀ ਭਗਵਾਨ ਕੀ ਕ੍ਰਿਪਾ ਭਈ । ਤੂ ਆਪਣੇ ਮਨ ਮਹਿ ਕਾਈ ਚਿੰਤਾ ਚਿਤਵਨੀ ਨਾ ਕਰੁ । ਜਪਿ ਸ੍ਰੀ ਭਗਵਾਨੁ ਕਾਰਜੁ ਸੁਫਲਾ । ਬੋਲੋ ਵਾਹਿਗੁਰੂ ਜੀ । ਧੰਨ ਗੁਰੂ ਜੀ ।

It contains the explanation of Gūrū Arjan's Shlokās included in the holy Granth. The text is followed by explanation in prose.

S. No. 138

**S.H.R. : 2219 A**

*Title :* Prichhā Mahalāi Panjwāin kā

*Author :* Murli Kavi

*Size :* 17 × 13 C.M.

*No. of Folios :* 1-25=25

*Lines per Page :* 7

*Letters per Line :* 17

*Condition :* Old, written in very beautiful hand within beautiful marginal lines, worm-eaten throughout. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਪ੍ਰੀਛਾ ਮਹਲੇ ਪੰਜਵੇ ਕਾ । ੫ ।  
ਪਉੜੀ

ਜੋ ਜਨ ਮਨ ਮਹਿ ਚਿਤਵਨੀ ਰਖਾਵੈ । ਸੋ ਗੁਰ ਕਾ ਸਹਿਸਾ ਕਹਿ ਪ੍ਰਗਟਾਵੈ ।  
ਗੁਰ ਪ੍ਰਸਾਦਿ ਸਹਿਸਾ ਭਉ ਮਿਟੈ । ਹੋਇ ਅਚਿੰਤ ਚਿੰਤਾ ਸਭ ਛੁਟੈ ।  
ਮਨ ਕੀ ਦੁਬਿਧਾ ਸਭ ਕਹਿ ਸੁਨਾਵੈ । ਪ੍ਰਭ ਭਾਵੈ ਤਾ ਸਭ ਸੁਖ ਪਾਵੈ ।  
ਦੁਖ ਦਰਦ ਕੁਛ ਨੇੜ ਨ ਆਵੈ । ਗੁਰ ਕਾ ਮੰਤ੍ਰੁ ਸਦਾ ਮਨ ਧਿਆਵੈ ।

*End :-*

Same as in 1590 H.

S. No. 139

**S.H.R. : 2488**

*Title :* Parmarth Sūkhmani Sahansar Nāmā

*Author :* Harji (son of Meharban Ji)

*Size :* 27 × 18 C.M.

*No. of Folios :* 155+26=181

*Lines per Page :* 15

*Letters per Line :* 25

*Date of Compilation :* 1646 A.D.

*Condition :* Old, written in running hand, within marginal lines. Incomplete.

*Beginning :-*

ੴ ਸਤਿਗੁਰ ਪ੍ਰਸਾਦਿ ॥

ਰਾਗ ਗਉੜੀ ਮਹਲਾ ॥ ੮ ॥ ਸੁਖਮਨੀ ਸਹੰਸਰ ਨਾਮਾ ।

ਸਲੋਕੁ ।

ਸੁਖਮਨੀ ਹੋਵਹਿ ਸਰਬ ਸੁਖ ਇਕ ਮਨਿ ਜਪੀਐ ਨਾਮੁ ।

ਜਨ ਨਾਨਕ ਪਾਵਹੁ ਸਚੁ ਖੰਡੁ ਪੂਰਨ ਹੋਵਹਿ ਕਾਮੁ । ੧ ।

ਸੰਮਤ ੧੭੦੩ । ਮੰਘਰ ਸੁਦੀ ੧ । ਏਕਮ ਨੋ ਸੁਖਮਨੀ ਸਹੰਸਰ ਨਾਮਾ ਮਹਲਾ ੮ । ਅਠਵੇ ਕਾ ਪਰਮਾਰਥ ਸਾਥਿ ਲਿਖਣੇ ਕਾ ਆਰੰਭ ਭੈਆ । ਸ੍ਰੀ ਸਤਿਗੁਰੂ ਮਿਹਰਵਾਨ ਜੀ ਕੀ ਆਗਿਆ ਸਾਥਿ ਹੋਇਆ ।

*End :-*

ਸਲੋਕੁ

ਕਰ ਬਾਵਨ ਰੂਪ ਦਿਖਾਇਓ ਬਲਿ ।

ਬਲਿ ਛਲਿਉ ਪਾਉ ਪਸਾਰਿ ।

ਵਰੰ ਬੂਹਿ ਭਏ ਦੈਆਲ ਜੀ ਗਨ ਤੀਨੇ ਰਹਹਿ ਦੁਆਰਿ ॥

ਚਰਨਾ ਤੇ ਗੰਗਾ ਭਈ ਜਨ ਨਾਨਕ ਇਤੁ ਅਵਤਾਰਿ ।੨੧।

ਬੋਲਹੁ ਭਾਇਹੁ ਭਾਈ ਜੀ ਸ੍ਰੀ ਰਾਮ ਸ੍ਰੀ ਕ੍ਰਿਸਨ ਵਾਹਗੁਰੂ ਸਚਾ । ੨੧ । ਅਬ ੨੨ ਬਾਈਹੁਵੀ ਅਸਟਪਦੀ ਚਲੀ ਸ੍ਰੀ ਪਰਸ ਰਾਮ ਜੀ ਕੀ ।

This contains the spiritual exposition of Sukhmani written by Meharbān, (1581—1640 A.D.) grandson of Gūrū Rām Dāss.

This manuscript was incomplete. Its later portion was subsequently written in different hand.

For more details about this manuscript vide *Janam Sakhi* Sri Gūrū Nanak Dev by Meharbān recently published by Sikh History Research Department, Khalsa College Amritsar pages 39-40.

S. No. 140

**S.H.R. : 1473**

*Title :* Prayā Sri Gūrū Granth Sāhib

*Size :* 24 × 16 C.M.

*No. of Folios :* 147

*Lines per Page :* 21

*Letters per Line :* 24

*Condition :* Good but old, written in good hand within marginal lines.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਬ ਪ੍ਰਿਯਾ ਜਪਜੀ ਜੀ ਕੇ ਸ੍ਰੁਰੂਪ ਲਛਨ ਪ੍ਰਥਮ ਕਹਿਤੇ ਹੈਂ ।

ਸਤ ਚਿਤ ਅਨੰਦ ਤਟਸਥ ਲਛਨੰ ।

ਸਤਿਨਾਮ ਕਰਤਾ ਪੁਰਖ ਵਿਆਪਕ । ਸੈਭੰ ਸੁਤੇ ਪ੍ਰਕਾਸ । ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ।  
ਰਜਾਈ ਦੇ ਹੁਕਮ ਚਲਣਾ ਜੇਹੜਾ ਇਹੁ ਉਸ ਦੇ ਨਾਲ ਲਿਖਿਆ ਜਾਂਦਾ ਹੈ ।

*End :-*

ਬੈਰਾਗੀ ਸੋ ਜੋ ਬੈ ਮਹਿ ਮੁਲ ਵਿਕ ਜਾਵੇ ਗੁਰਾ ਆਗੈ ।

ਸਿਵ ਪ੍ਰਾਪਤੀ ਨਿਮਿਤ ਅਵਿਦਿਯਾ ਨਿਵਿਰਤ ਨਿਮਿਤ ਕਰਮ ਕਰੈ ।

ਇਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਯਾਯ ਸਾਂਗੋ ਪਾਂਗ ਕਥਨ ਸਮਾਪਤੰ ਸੁੰਭੰ । ੧ ।

This contains the exposition of difficult words and lines occurring in the Adi Granth. The author is unknown.

S. No. 141

**S.H.R. : 2468**

*Title :* Tikā Japji Sāhib

*Author :* Bhāi Bakhshish Singh

*Size :* 20 × 16 C.M.

*No. of Folios :* 100

*Lines per Page :* 18

*Letters per Line :* 20

*Date of Compilation :* 1895 A.D.

*Condition :* Good, no margin and running hand. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਜਪੁ ਸਾਹਿਬੁ ਕਾ ਟੀਕਾ । ਭਾਈ ਬਖਸ਼ੀਸ ਸਿੰਘ ਕ੍ਰਿਤ ਲਿਖਯਤੇ ।  
ਦੋਹਰਾ

ਸ੍ਰੀ ਗੁਰੂ ਨਾਨਕ ਦਸਮ ਗੁਰ ਪਾਦ ਕੰਜ ਧਰ ਧਿਆਨ ।

ਜਪੁ ਸਾਹਿਬ ਟੀਕਾ ਰਚੁ ਲਹੇ ਅਰਥ ਮਤ ਮਾਨ ॥

*End :-*

ਜੀਵ ਈਸਰ ਕੀ ਏਕਤਾ ਸੋ ਬਿਸੈ ਹੈ । ਬ੍ਰਹਮ ਅਨੰਦ ਕੀ ਜੋ ਪ੍ਰਾਪਤੀ ਸੋ ਪ੍ਰਯੋਜਨ ਹੈ । ਪ੍ਰਿਤਿ ਪਾਦ ਸ੍ਰੀ ਜਪਜੀ ਹੈ । ਪ੍ਰਮੇਸਰ ਪ੍ਰਤਿਪਾਦ ਹੈ । ਯਹ ਸੰਬੰਦ ਹੈ । ਐਸੇ ਅਨਬੰਦ ਬਣ ਜਾਤਾ ਹੈ । ਦਸਖਤ ਭਾਈ ਬਖਸ਼ੀਸ ਸਿੰਘ ਦੇ । ਸੰਮਤ ੧੯੫੨ ਮੈ ਲਿਖੀ ਹੈ ।

ਟੀਕਾ ਜੀ ਕਾਰ ਸ੍ਰੀ ਜਪਜੀ ਸਾਹਿਬ ਕਾ ਭਾਈ ਬਖਸ਼ੀਸ ਸਿੰਘ ਅਰ ਰਹਣੇ ਵਾਲਾ ਸੁਧਾ ਸਰ ਮੈ ਭੂਲ ਚੁਕ ਮੇਤੀ ਮਾਫ ਕਰਨੀ ਹੈ ਜੀ । ਸ੍ਰੀ ਵਾਹਿਗੁਰੂ ਜੀ । ਸ੍ਰੀ ਵਾਹਿਗੁਰੂ ਜੀ । ਸਤਿ ਸ੍ਰੀ ਅਕਾਲ ।

This contains the commentary of the most difficult work of Gūrū Nānak viz. Jap Ji. This author is Bakhshish Singh of Amritsar who compiled it in 1895-A.D.

S. No. 142

**S.H.R. : 1451**

*Title :* Uthānka Sri Gūrū Granth Sāhib Ji ki

*Size :* 23 × 14 C.M.

*No. of Folios :* 132

*Lines per Page :* 18

*Letters per Line :* 16

*Condition :* Old, many pages at places worm-eaten. written in beautiful hand-writing without any margin. Complete.

*Beginning -*

ੴ ਸਤਿਗੁਰ ਪ੍ਰਸਾਦਿ ॥

ਉਥਾਨਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ।

ਅਨੰਦਪੁਰ ਮੈ ਸਿੰਘਾ ਨੇ ਮਨੀ ਸਿੰਘ ਨੂੰ ਕਹਾ ਜੋ ਗ੍ਰੰਥ ਸਾਹਿਬ ਜੀ ਕੀ ਕਥਾ ਸ੍ਰੀ ਗੁਰੂ ਜੀ ਦੇ ਹੁਦਿਆ ਨਾ ਹੋਈ ਤੇ ਪੀਛੇ ਕਿਸ ਨੇ ਕਰਨੀ ਹੈ । ਤਬ ਮਨੀ ਸਿੰਘ ਨੇ ਕਹਾ ਹੋ ਭਾਈ ਬਹੁਤ ਹਛੀ ਤੁਸਾ ਨੇ ਕਹੀ ਹੈ ਚਲੋ ਗੁਰੂ ਜੀ ਪਾਸ ਚਲਕੇ ਅਰਜ ਕਰੀਏ । ਤਬ ਮਨੀ ਸਿੰਘ ਅਤੇ ਹੋਰ ਸਰਬਤ ਸਿੰਘ ਜਾਇ ਕੇ ਵਾਹਗੁਰੂ ਜੀ ਕੀ ਫਤੇ ਬੁਲਾਈ ।

*End :—*

ਕਿਸੀ ਨੇ ਕਹਾ ਜੀ ਸੋਰਠ ਰਾਗਣੀ ਕੈਸੀ ਹੈ ।

ਉਤ੍ਰ—ਸਿਖ ਗੁਰ ਕੋ ਐਸੇ ਕਹੇ ੭ ਜਿਲਣ ਮੋਹ ਪੁਤ੍ਰਾਦਿਕਾ ਨੇ ਗਡਾਈ ਕੁਮੰਤੀਆ ਨੇ ਕਾਮਾਦ ਨੇ  
ਵਾ ਸਬੰਧੀਆ ਖੋਟਿਆ ਨੇ ੧੧ ਕਿਸੀ ਸਿਖ ਕੋ ਕਹੇ ਹੈ ੨੦ । ਮੁੰਦਾਵਣੀ ਮ : ੫ ਸਾਧਾਰਣ ਉਪਦੇਸ ਹੈ ।  
ਸਲੋਕ: ੫ ਬੇਨਤੀ ॥ ਇਤ ਸ੍ਰੀ ਗ੍ਰੰਥ ਸਾਹਿਬ ਕੀ ਉਤ੍ਰਨ ਕਾ ਸਪੂਰਣੰ ॥

This manuscript gives the historical exposition and gist of various verses of Adi Granth.

S. No. 143

**S.H.R. : 1737 C**

*Title :* Varān, Kabit & Swayyās, Bhāi Gurdās

*Size :* 16 × 16 C.M.

*No. of Folios :* 193

*Lines per Page :* 12

*Letters per Line :* 21

*Beginning :—*

ੴ ਸਤਿਗੁਰ ਪ੍ਰਸਾਦਿ ॥

ਧ੍ਰੁ ਹਸਦਾ ਘਰਿ ਆਇਆ ਕਰਿ ਪਿਆਰ ਪਿਅ ਕੁਛੜਿ ਲੀਤਾ ।  
ਬਾਹੁ ਪਕੜ ਉਠਾਲਿਆ ਮਨ ਵਿਚਿ ਰੋਸੁ ਮਤ੍ਰੇਈ ਕੀਤਾ ।  
ਡਡੁਹਿ ਲਿਕਾ ਆਇਆ ਮਾ ਪੁਛੈ ਤੂੰ ਸਵਾਣੀ ਹੈ ਕਿ ਸਰੀਤਾ ।  
ਸਵਾਣੀ ਹਾ ਜਨਮ ਦੀ ਨਾਮੁ ਨ ਭਗਤੀ ਕਰਮਿ ਦ੍ਰਿੜੀਤਾ.....

*End :—*

ਪਾਂਚ ਵਾਰ ਗੰਗ ਜਾਇ ਪਾਂਚ ਹੀ ਪਿਰਾਗ ਨਾਇ  
ਤੈਸੇ ਫਲ ਹੋਇ ਗੁਰ ਸਿਖ ਕੇ ਨਵਾਏ ਕਾ ।  
ਸਿਖ ਕੋ ਪਲਾਇ ਪਾਣੀ ਭਾਓ ਕਰ ਅਸਮੇਧ ਜਗ ਕਾ  
ਪੁੰਨ ਹੋਇ ਸਿਖ ਕੇ ਅਘਾਇ ਖਵਾਇ ਕਾ ।  
ਜੈਸੇ ਪਚੀਸ ਮੰਦਰ ਕੰਚਨ ਉਸਾਰ ਦੀਨ ਕਾਹੂ ਕੋ  
ਤੈਸੇ ਧਰਮ ਹੋਇ ਗੁਰ ਭਾਈ ਕੇ ਸਬਦ ਕੇ ਸਿਖਾਏ ਕਾ ।  
ਜੈਸੇ ਪਚੀਸ ਵਾਰ ਦਰਸਨ ਕੀਆ ਹੋਇ ਕਹੂ ਸਾਧ ਕਾ  
ਤੈਸੇ ਧਰਮ ਹੋਇ ਗੁਰ ਭਾਈ ਕੇ ਚਾਪ ਕੇ ਸਵਾਏ ਕਾ । ੬੦੩  
ਵਾਹਿਗੁਰੂ ਧੰਨਿ ਗੁਰੂ ਸਤਿ ਕਰਤਾਰ ।

This manuscript contains the following :—

- (i) Selection from Vāran Bhāi Gurdās folio 289–335=47.  
These are nine Vārs in all.
- (ii) Kabit Swayyās Bhāi Gurdās folio 335–480=145.  
These are 603 in all.

### 3—REHITNAMAHS

S. No. 144

S.H.R. : 1442 E

Title : Naseehat Nāmāh Pātshāi Dasvin

Size : 15 × 11 C.M.

No. of Folios : 7-13=7

Lines per Page : 10

Letters per Line : 26

Beginning :—

ੴ ਸਤਿਗੁਰ ਪ੍ਰਸਾਦਿ ॥ ਪਾਤਸ਼ਾਹ ੧੦

ਹੁਕਮੁ ਹੋਆ ਲੈਣਾ ਤਾਂ ਖਾਲਸੇ ਵਿਚੋ । ਦੇਣਾ ਤਾਂ ਖਾਲਸੇ ਵਿਚਿ । ਖਾਣਾ ਤਾਂ ਖਾਲਸੇ ਵਿਚੁ ।  
ਖੁਲਾਵਣਾ ਤਾਂ ਖਾਲਸੇ ਵਿਚੁ । ਹੁਕਮੁ ਹੋਇਆ ਵਾਹਗੁਰੂ ਗੋਬਿੰਦ ਸਿੰਘ ਜੀ ਬੋਲੇ । ਪੀਰ ਕਿਆ ਅਰੁ  
ਮੀਰੁ ਕਿਆ ਸਭ ਤਲਵਾਰ ਕੇ ਤਲੇ ਹੈਂ । ਖੜਗ ਅਸਾਡੇ ਫਤੇ ਹੈ ।

End :—

ਹੁਕਮੁ ਹੋਆ ਜਿਸ ਦੇ ਹਥ ਲੋਹੇ ਦਾ ਛਲਾ ਹੈ ਤਿਸ ਨੂੰ ਕਿਹੁ ਪੋਹੁ ਸਕਦਾ ਨਾਹੀ । ਛਲਾ  
ਛਾਪ ਹਥਿ ਰਖਣੀ । ਜਥਾ ਸਕਤ ਹੋਵੈ । ਹੁਕਮੁ ਹੋਆ ਚੋਕਾ ਗੋਹੇ ਕਾ ਅਰੁ ਹਟੁ ਨਹੀਂ ਪਾਵਣਾ ।  
ਚੋਕਾ ਮਿੱਟੀ ਕਾ ਪਾਵਣਾ । ਗੋਹੇ ਨਾਲ ਰੋਟੀ ਪਕਾਵਣੀ ਨਾਹੀ । ਵਾਹਗੁਰੂ ਜੀ ਕੇ ਖਾਲਸੇ ਜੀ ਕੀ  
ਫਤੇ ਹੈ । ੧ ।

This manuscript contains instructions attributed to Gūrū Gobind Singh. It gives a lot of advice regarding every day life.

S. No. 145

S.H.R. : 227 A

Title : Rehit Nāmāh

Author : Bhāi Chaupā Singh

Size : 19 × 16 C.M.

No. of Folios : 69

Lines per Page : 12

Letters per Line : 20

Complete.

Beginning :—

ੴ ਸਤਿਗੁਰ ਪ੍ਰਸਾਦਿ ॥

ਆਗੇ ਰਹਿਤ ਸਤਿਗੁਰ ਕੀ । ਸਾਖ ਸ੍ਰੀ ਗ੍ਰੰਥ ਸਾਹਿਬ ਜੀ ।  
ਰਹਤ ਰਹਿਤ ਰਹਿ ਜਾਹਿ ਬਿਕਾਰਾ । ਜਿਸ ਰਹਿਤ ਕੀਤਿਆਂ ਬਿਕਾਰ ਨ ਹੋਵਨ ਸੋ ਰਹਤ ਕਹੀਐ ।  
ਸਾਖ ਗ੍ਰੰਥ ਸਾਹਿਬ ਜੀ । ਸਾਚੀ ਰਹਤ ਸਾਚਾ ਮਨ ਸੋਇ । ਜਿਸ ਰਹਤ ਵਿਚ ਗੁਰੂ ਚਿਤ ਆਵੈ । ਸੋ ਐਸੀ  
ਰਹਤ ਸਾਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਐਸੀ ਰਹਤ ਰਹੋ ਹਰ ਪਾਸਾ । ਗੁਰ ਕਾ ਸਿਖ ਹੋਵੈ ਸੋ ਐਸੀ ਰਹਤ ਕਾ  
ਖੋਜਣਾ ਕਰੈ, ਜਿਹੜੀ ਰਹਿਤ ਵਾਹਿਗੁਰੂ ਖੁਸੀ ਆਵੈ । ਸਾਖ ਗ੍ਰੰਥ ਸਾਹਿਬ ਜੀ ।

ਸੰਤ ਵਾਕ । ਕਹਿਤਿਓ ਕਹਿਤੀ ਦੇਖੀ ਰਹਤ ਕੇ ਖੁਸੀ ਨ ਆਇਓ । ਕਹਦੀ ਬਹੁਤ ਹੈ ਰਹਤ ਗੁਰੂ

ਕੀ ਕਿਸੇ ਗੁਰਮੁਖ ਨੂੰ ਪ੍ਰਾਪਤ ਹੋਈ ਹੈ । ਪਰ ਗੁਰੂ ਕਾ ਸਿਖ ਰਹਤ ਕੋ ਖੋਜਣਾ ਕਰੇ ਅਚੇਤ ਨ ਰਹੇ । ਗੁਰੂ ਕਾ ਜੋ ਸਿਖ ਹੋਵੇ ਕੇਸ ਧਾਰੀ । ਅਥਵਾ ਸਹਜ ਧਾਰੀ । ਸੋ ਪ੍ਰਾਤ ਸਮੇਂ ਇਸਨਾਨ ਅਥਵਾ ਪੰਜ ਇਸਨਾਨਾ ਕਰੇ । ਪੰਜ ਵੇਰੀ ਜਪੁਜੀ ਪੜੇ ।

*End :-*

ਅਤੇ ਰੋਲੇ ਦੇ ਸਿਖ ਬਹੁਤ ਹੋਸਣ । ਸੋ ਗਰੀਬੀ ਕਰਕੇ ਸਿਖਾਂ ਨੂੰ ਮਾਇਆ ਦਾ ਸਵਾਲ ਚਾਹੀਏ । ਅਤੇ ਸਿਖਾਂ ਦਾ ਕਲ ਪਾਵਣਗੇ । ਸਾਖ ਪਾਤਸਾਹੀ ਦਸਵੀਂ । ਜਬ ਹੋਏ ਬਿਮੁਖ ਬਿਨਾ ਧਨ । ਤਬ ਚੜ੍ਹ ਹੈ ਸਿਖਨ ਕਹਿ ਮਾਂਗਨ । ਅਤੇ ਬੋਲ ਕਬੋਲ ਕਰਕੇ ਸਰਧਾ ਗਵਾਏ ਦੇਣਗੇ । ਸਿਖਾਂ ਨੂੰ ਬਿਸਿਦਕ ਕਰਨਗੇ । ਸੋ ਅਸਿਖ ਜਾਨਣੇ । ਸਾਖ ਪਾਤਸਾਹੀ ਦਸਵੀਂ । ਗੁਰਦੇਵ ਨ ਮਾਨੈ ਭਲਾ ਨ ਵਖਾਨੈ । ਅੰਤ ਕਰ ਕੈ ਜਾਇ ਹੈ । ਐਸੇ ਰੋਲੇ ਦੇ ਸਿਖ ਹੋਸਨ । ਪੋਥੀਆਂ ਗ੍ਰੰਥ ਸਾਹਿਬਾ ਨੂੰ ਭੀ ਨ ਮੰਨਨਗੇ । ਦਿਆ ਧਰਮ ਉਨ੍ਹਾਂ ਵਿਚੋਂ ਦੂਰ ਹੋ ਜਾਏਗਾ । ਸੋ ਅਸਿਖ ਜਾਨਣੇ । ਸਾਖ ਪਾਤਸਾਹੀ ਦਸਵੀਂ । ਸਿਖ ਉਬਾਰ ਅਸਿਖ ਸੰਘਰਹਉ । ਉਹ ਸਿਖ ਕਿਸੇ ਨੂੰ ਨ ਮੰਨਨਗੇ । ਤਿੰਨਾ ਦਾ ਵਿਸਾਹ ਨ ਕਰਨਾ ਜੀ । ਸਤਿਨਾਮੁ ।

ਰਹਿਤ ਨਾਮਾ ਸੰਪੂਰਣ ਹੋਇਆ ਜੀ ।

Rehit Nāmāh is a collection of rules pertaining to conduct and discipline to be observed by the Sikhs.

The author of this manuscript belonged to village Doburgi District Sialkot (Vide Mahākosh 1960–Edition). He was a house servant of Gūrū Gobind Singh.

This is a transcribed copy of the manuscript preserved at Damdamā Sāhib, Talwandi Sabo, District Bhatindā.

S. No. 146

**S.H.R. : 227 B**

*Title :* Rehit Nāmāh

*Author :* Bhāi Nand Lāl Ji

*Size :* 19 × 16 C.M.

*No. of Folios :* 6

*Lines per Page :* 12

*Letters per Line :* 20

Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਸਾਖੀ ਰਹਤ ਪਾਤਸਾਹੀ ੧੦ । ਇਕ ਦਿਨ ਭਾਈ ਨੰਦ ਲਾਲ ਜੀ ਬੋਲਿਆ । ਜੋ ਗਰੀਬ ਨਿਵਾਜ ਸਿਖਾਂ ਪੁਤਾਂ ਨੂੰ ਕਰਮ ਕੋਣ ਕਰਨੇ ਜੋਗ ਹੈਨ । ਤਬ ਗੁਰੂ ਗੋਬਿੰਦ ਸਿੰਘ ਜੀ ਬੋਲੇ । ਜੋ ਮੇਰਾ ਸਿਖ ਹੋਵੇਗਾ । ਸੋ ਖਾਲਸੇ ਥੀ ਬਗੈਰ ਹੋਰ ਥਾਂ ਪ੍ਰਤੀਤ ਨ ਕਰਸੀ ।

*End :-*

ਦਰਗਹਿ ਠਾਕ ਨ ਹੋਵਈ ਸਤਿਗੁਰ ਕਾ ਹੋਇ ਪ੍ਰਨਾਮ ।

ਗੁਰੂ ਕਾ ਵਾਕ ਹੈ ਕਿਰਿਆ ਉਸਤਰਾ ਗਾਇਤੀ ਤਰਪਣ ਪਖੰਡ ਕਰਮ ਮੰਨੇ ਹੈਨਿ । ਜੋ ਸਿਖ



ਹੋਵੇਗਾ ਗੁਰ ਸਬਦ ਥੀ ਹੋਰ ਥਾਂ ਪ੍ਰਤੀਤ ਨ ਕਰੇ । ਹੋਰ ਪ੍ਰਤੀਤ ਨਰਕੇ ਲੈ ਜਾਂਦੀ ਹੈ । ਬੋਲੋ ਭਾਈ ਜੀ ਵਾਹਿਗੁਰੂ । ਸਾਖੀ ਸੰਪੂਰਨ ਹੋਈ । ਭੁਲ ਚੁਕ ਬਖਸਨੀ । ਰਹਿਤ ਨਾਮਾ ਸੰਪੂਰਨ । ਵਾਹਿਗੁਰੂ ਜੀ ਸਹਾਏ । ਸਤਿਨਾਮ । ਸਤਿਨਾਮ ।

This is the transcribed copy from manuscript preserved at Damdamā Sāhib, Talwandi Sabo, District Bhatindā. It is a Sikh code of conduct written by Bhāi Nand Lāl who was a great Persian scholar and lived with the Gūrū at Anandpūr Sāhib.

S. No. 147

**S.H.R. : 1442 A**

*Title :* Rehit Nāmāh

*Author :* Bhāi Nand Lāl

*Size :* 15 × 11 C.M.

*No. of Folios :* 1-10=10

*Lines per Page :* 9

*Letters per Line :* 20

*Name of Scriber :* Kavi Sant Rām

*Condition :* Old, pages at places worm-eaten, written in beautiful hand within marginal lines. Incomplete.

**Beginning :-**

ੴ ਓ ਸਤਿਗੁਰ ਪ੍ਰਸਾਦਿ ॥

ਸ੍ਰੀ ਵਾਹਿਗੁਰੂ ਜੀ ਕੀ ਫਤੇ । ਅਥ ਰਹਤ ਨਾਮਾ ਲਿਖਯਤੇ ।

ਦੋਹਰਾ

ਸਤਿਗੁਰ ਗੁਰ ਗੋਬਿੰਦ ਸਿੰਘ ਦੇਵ ਦਿਆਲ ਸਰੂਪ ।

ਪੰਥ ਖਾਲਸਾ ਤਿਹ ਕੀਯੋ ਸੁੰਦਰ ਰੂਪ ਅਨੂਪ ॥

**End :-**

ਦੋਹਰਾ

ਲਿਖਨ ਹਾਰ ਭੁਲੇ ਜਾਹਾ ਪੜੀਉ ਸੁਧ ਬਨਾਇ ।

ਮਾਨਸ ਭੁਲੈ ਛਿਨਕ ਮੈ ਹੈ ਅਭੁਲ ਰਘਰਾਇ ॥

ਇਤਿ ਰਹਤਨਾਮਾ ਅਰ ਗੁਰ ਉਸਤਤੀ ਸੰਪੂਰਨ ਹੋਈ । ੬੪ ।

ਸਤਿਗੁਰ ਸਹਾਇ । ਸਰਬਤ ਕੋ । ੬੪ । ੬੪ ।

This manuscript copy appears to have been written by more than one person as is clear from various hand writings.

S. No. 148

**S.H.R. : 1442 F**

*Title :* Rehit Nāmāh Bhāi Prehlād Singh

*Author :* Bhāi Prehlād Singh

*Size :* 15 × 11 C.M.

*No. of Folios :* 6

*Letters per Line :* 20

*Lines per Page :* 9

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਬਚਲ ਨਗਰ ਬੈਠੇ ਗੁਰੂ ਮਨ ਮਹਿ ਕੀਆ ਬਿਚਾਰ ।  
ਬੋਲਿਆ ਸਚਾ ਪਾਤਸਾਹ ਮੂਰਤ ਸ੍ਰੀ ਕਰਤਾਰ ॥ ੧ ॥  
ਹੁਕਮ ਹੋਆ ਪ੍ਰਹਿਲਾਦ ਸਿੰਘ ਬਿਪ੍ਰ ਜਾਇ ਸਰਾਇ ।  
ਨਿਕਟ ਬੁਲਾਇਆ ਸਤਿਗੁਰੂ ਲੀਨਾ ਕੰਠ ਲਗਾਇ । ੨ ॥

*End :-*

ਦੋਹਰਾ  
ਸਤਿ ਅਕਾਲ ਸ੍ਰੀ ਵਾਹਿਗੁਰੂ ਪਰਮ ਬੀਜ ਇਹ ਸਾਂਤਿ ।  
ਸਬ ਸਿਖਨ ਕੋ ਬਚਨ ਇਹ ਕਹਿਯੋ ਆਦਿ ਅਰ ਅੰਤ ॥ ੪੦ ॥  
ਰਹਿਤ ਨਾਮਾ ਸੰਪੂਰਣ ਭਯਾ ।

This Sikh code of conduct has been written by Bhāi Prehlād Singh. He claims to have written it after instructions from Gūrū Gobind Singh.

S. No. 149

**S.H.R. : 1797 B**

*Title :* Rehit Nāmāh

*Author :* Prehlād Singh

*Size :* 16 × 14 C.M.

*No. of Folios :* 32-35=4

*Lines per Page :* 13

*Letters per Line :* 18

*Beginning :-*

ਗੁਰੂ ਨਾਨਕ ਜੀ ਸਹਾਇ ।  
ੴ ਸਤਿਗੁਰ ਪ੍ਰਸਾਦਿ । ਵਾਹਿਗੁਰੂ ਜੀ ਕੀ ਫਤੇ । ਬਚਨ ਰਹਤ ਨਾਮਾ  
ਸ੍ਰੀ ਮੁਖਵਾਕ ਪਾਤਿਸਾਹੀ ੧੦ । ਦੋਹਾ ।  
ਅਬਚਲ ਨਗਰ ਬੈਠੇ ਗੁਰੂ ਮਨ ਮੈ ਕੀਯਾ ਬਿਚਾਰਾ ।  
ਬੋਲਿਆ ਪੂਰਾ ਸਤਿਗੁਰੂ ਮੂਰਤ ਸ੍ਰੀ ਕਰਤਾਰਾ । ੧ ॥

*End :-*

ਚੌਪਈ  
ਬਚਨ ਪ੍ਰਤੀਤ ਰਖੈ ਸਿਖ ਜੋਈ । ਤੈਸੋ ਹੀ ਫਲ ਪ੍ਰਾਪਤ ਹੋਈ  
ਗੁਰ ਕੇ ਬਚਨ ਗੁਰੂ ਕੀ ਮੂਰਤਿ । ਮੁਕਤਿ ਭੁਕਤਿ ਦਰਸਾਰੇ ਪੂਰਤਿ । ੩੮ ।  
ਦੋਹਰਾ  
ਇਸਟ ਮਾਨੀਏ ਆਪਣਾ ਸੇਵਾ ਕਰੀਏ ਸਭਨਿ ।  
ਕਲ ਕੀਰਤਨ ਕਾ ਵਖਤ ਹੈ ਨਹੀ ਫੁਰੇ ਜਪ ਤਪ ਤੀਰਥ ਕਰਮਿ ॥  
ਹੇ ਗੁਰੂ ਜੀ ॥

S. No. 150

**S.H.R. : 1589 A**

*Title :* Prem Sūmārag

*Size :* 13 × 8 C.M.

*No. of Folios :* 1-37=37

*Lines per page :* 5

*Letters per Line :* 20

*Name of Scribe :* Gulāb Singh.

*Condition :* Old, pages at places worm - eaten, written within marginal lines, headings given in red. Complete.

**Beginning :-**

ੴ ਸ੍ਰੀ ਅਕਾਲ ਪੁਰਖ ਜੀ ਸਹਾਇ ॥  
ਸਤਿਗੁਰ ਪ੍ਰਸਾਦਿ ॥ ਪਾਤਸਾਹੀ ੧੦

ਅਥਿ ਸ੍ਰੀ ਪ੍ਰੇਮ ਸੁਮਾਰਗ ਗਿਰੰਥ । ਲਿਖਤੇ ਕਥਤੇ ਤ੍ਰਪ੍ਰਸਾਦਿ ।

ਆਗਿਆ ਸ੍ਰੀ ਗੁਰੂ ਅਕਾਲ ਪੁਰਖ ਕੀ ਸੋਇ ਧਿਆਉ ਪਹਲਾ ।

ਉਪਦੇਸੁ ਬੰਦਗੀ ਸਿਮਰਣ ਕੀ । ਰਹਤ ਬਿਧਿ ਸ੍ਰੀ ਅਕਾਲ ਪੁਰਖ ਪਰਮ ਪੁਰਖ ਕਾ ਚਲਿਆ ।  
ਅਕਾਲ ਪੁਰਖ ਵਾਚ । ਇਸ ਕੀਟ ਪ੍ਰਤ ।

ਤੇਰਾ ਰੂਪ ਅਪਨੇ ਰੂਪ ਤੇ ਸਾਜਿ ਸਵਾਰਿ ਨਿਵਾਜਾ ।

ਸੰਸਾਰ ਬਿਖੈ ਪੰਥ ਪਰਚਾ ਕਰਬੇ ਕੋ ਕੈਸਾ ਪੰਥ । ਜਿਸ ਤੇ ਧਰਮ ਕਾ ਨਿਵਾਸੁ ਹੋਇ ।

**End :-**

ਇਸ ਪ੍ਰਾਣੀ ਨੂੰ ਚਾਹੀਐ ਜੋ ਕਿਛੁ ਗੁਰੂ ਨੇ ਫੁਰਮਾਇਆ ਹੋਵੈ ਉਸ ਕੋ ਅਪਨੇ ਮਤਿ ਬਿਖੈ ਪਿਆਰੁ ਰਖੇ । ਅਰੁ ਬੀਚਾਰੁ ਕਿਸੀ ਬਾਤ ਕਾ ਨ ਕਰੇ । ਉਸ ਕੀ ਉਹੀ ਜਾਣੇ । ਇਸ ਕਾ ਇਸੀ ਮੋ ਭਲਾ ਹੈ । ਧਿਆਉ ਪ੍ਰਿਥਮ ।

ਸ੍ਰੀ ਪ੍ਰੇਮ ਸੁਮਾਰਗੁ ਗਿਰੰਥ ਸਮਾਪਤ ਸੰਪੂਰਣੇ । ਸਰਬ ਲੋਹ ਰਛਿਆ ਮੁਝਿ ਕੋ ਸੁਪ੍ਰਣੇ । ਸ੍ਰੀ ਅਕਾਲ ਪੁਰਖ ਜੀ ਰਛਿਆ ਮੁਝਿ ਕੋ ।

This manuscript contains only the first chapter of this most comprehensive Sikh code of conduct which has got ten chapters dealing with minute instructions regarding religious, social and political aspects of life.

It has been attributed to Gūrū Gobind Singh but it appears to have been compiled by some Sikh much later. It is in prose.

The first chapter deals with the general instructions.

It has been published by Shromani Gurdwara Parbhandhak Committee, Amritsar.

S. No. 151

**S.H.R. : 1442 G**

*Title :* Prem Sūmārag

*Size :* 15 × 11 C.M.

*No. of Folios :* 19

*Lines per Page :* 11

*Letters per Line :* 22

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕੀ ਫਤੇ ।  
ਅਥ ਸ੍ਰੀ ਪ੍ਰੇਮ ਸੁਮਾਰਗ ਗ੍ਰੰਥ ਲਿਖਯਤੇ । ੧੦ ਤਵ ਪ੍ਰਸਾਦਿ ॥  
ਆਗਿਆ ਸ੍ਰੀ ਗੁਰ ਅਕਾਲ ਪੁਰਖ ਜੀ ਕੀ ਸਿਉ ਧਿਆਉ ਪਹਲਾ  
ਉਪਦੇਸ ਬੰਦਗੀ ਸਿਮਰਨ ਕੀ ਰਹਿਤਿ ਬਿਧਿ ਅਕਾਲ ਪੁਰਖ ਕਾ ਚਲਿਆ  
ਅਕਾਲ ਪੁਰਖ ਕੀ ਵਾਚ ਇਸ ਕੀਟ ਪ੍ਰਤ ।

ਤੇਰਾ ਰੂਪ ਮੈ ਆਪਨੇ ਰੂਪ ਤੇ ਸਾਜ ਨਿਵਾਜਿਆ ਹੈ ਸੰਸਾਰ ਬਿਖੇ ਪੰਥ ਪਰਚਾ ਕਰਬੇ ਕੋ । ਕੈਸਾ ਪੰਥ  
ਜਿਸ ਤੇ ਧਰਮ ਕੋ ਨਿਵਾਸ ਹੋਇ ।

*End :-*

ਇਸ ਪ੍ਰਾਨੀ ਕਉ ਚਾਹੀਐ ਜੋ ਕੁਛ ਗੁਰੂ ਨੇ ਫੁਰਮਾਇਆ ਹੋਵੈ ਤਿਸ ਨੂੰ ਆਪਣੀ ਮਤਿ ਬਿਖੈ ਪਿਆਰ  
ਕਰਿ ਰਖੇ । ਅਰੁ ਬੀਚਾਰ ਕਿਸੀ ਬਾਤ ਕਾ ਨ ਕਰੇ । ਉਸ ਕੀ ਉਹੀ ਜਾਨਹਿ । ਇਸ ਕਾ ਇਸੀ ਮੋ ਭਲਾ ਹੈ ।  
ਧਿਆਉ ਸ੍ਰੀ ਪ੍ਰੇਮ ਸੁਮਾਰਗੁ ਗਿਰੰਥੁ ਮ: ੧੦ ਸੰਪੂਰਨ ।

This manuscript copy also contains only the first chapter.

S. No. 152

**S.H.R. : 1579 C**

*Title :* Tankhāh Nāmāh

*Author :* Bhāi Nand Lāl

*Size :* 17 × 12 C.M.

*No. of Folios :* 366 a-370 a=5 *Lines per Page :* 11 *Letters per Line :* 25  
Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਥਿ ਤਨਿਖਾਹਿ ਨਾਮਾ—ਪ੍ਰਸਨ ਭਾਈ ਨੰਦੁ ਲਾਲ ਕਾ—ਬਾਕ ਗੁਰੂ ਗੋਬਿੰਦ ਸਿੰਘ ਜੀ ਕਾ ।  
ਦੋਹਰਾ  
ਪ੍ਰਸਨ ਕੀਆ ਨੰਦੁ ਲਾਲ ਜੀ ਗੁਰੂ ਬਤਾਈਐ ਮੋਹਿ ।  
ਕਉਨ ਕਰਮ ਇਨ ਜੋਗ ਹੈ ਕਉਨ ਕਰਮ ਇਨ ਸੋਹਿ । ੧ ॥  
ਗੋਬਿੰਦ ਵਾਚ ਦੋਹਰਾ  
ਨੰਦੁ ਲਾਲ ਤੁਮ ਬਚਨੁ ਸੁਨ ਸਿਖ ਕਰਮ ਹੈ ਇਹੁ  
ਨਾਮ ਦਾਨ ਇਸਨਾਨ ਬਿਨ ਕਰੈਂ ਨ ਇਨ ਬਿਧ ਨੋਹਿ ॥ ੨ ॥

*End :-*

ਦੋਹਰਾ  
ਰਾਜ ਕਰੇਗਾ ਖਾਲਸਾ ਯਾਕੀ ਰਹੇ ਨ ਕੋਇ ।  
ਖੁਆਰਿੁ ਹੋਇ ਸਭਿ ਮਿਲੈਗੇ ਬਚੈ ਸਰਨਿ ਜੋ ਹੋਇ ॥  
ਇਤ ਤਨਿਖਾਹਿ ਨਾਮਾ ਮੁਖੁ ਵਾਕਿ ਪਾਤਿਸ਼ਾਹੀ ਦਸਿ ਸੁਣੇ ਪੜੇ ਮੋਖੁ ਮੁਕਤਿ ਕੋ ਪਾਵੈਂ । ਬੋਲਹੁ  
ਵਾਹਿਗੁਰੂ ਜੀ ਕੀ ਫਤੇ ਹੈ ।

Tankhāh Nāmāh is a collection of rules pertaining to various punishments to be inflicted for breach of conduct.

This manuscript copy contains Sikh penal code by Bhāi Nand Lāl who claims to have written it after discussion with Gūrū Gobind Singh.

S. No. 153

**S.H.R. : 1442 D**

*Title :* Tankhāh Nāmāh Bhāi Nand Lāl

*Author :* Bhāi Nand Lāl Ji

*Size :* 15 × 11 C.M.

*No. of Folios :* 17-24=8

*Lines per Page :* 9

*Letters per Line :* 16

*Beginning :-*

ੴ ਸਤਿਗੁਰ ਪ੍ਰਸਾਦਿ ॥

ਤਨਖਾਹ ਨਾਮਾ—ਪ੍ਰਸਨ ਕਰਨਾ ਭਾਈ ਨੰਦ ਲਾਲ ਕਾ । ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ।

ਦੋਹਰਾ

ਪ੍ਰਸਨ ਕੀਆ ਨੰਦ ਲਾਲ ਜੀ ਗੁਰੂ ਬਤਾਈਐ ਮੋਹਿ ।

ਕਵਨ ਕਰਮ ਇਨ ਜੋਗੁ ਹੈ ਕਵਨ ਕਰਮ ਨਹੀ ਸੋਹਿ ।

*End :-*

ਦੋਹਰਾ

ਰਾਜ ਕਰੇਗਾ ਖਾਲਸਾ ਯਾਕੀ ਰਹੈ ਨ ਕੋਇ ।

ਖੁਆਰੁ ਹੋਇ ਸਭ ਮਿਲੈਗੀ ਬਚੈ ਸਰਨ ਜੋ ਹੋਇ । ੧ ।

ਇਤ ਨਸੀਹਤ (ਤਨਖਾਹ) ਨਾਮਾ ਸੰਪੂਰਨੰ । ੧ ।

S. No 154

**S.H.R. : 2300 E**

*Title :* Tankhāh Nāmāh

*Author :* Bhāi Prehlād Singh

*Size :* 35 × 22 C.M.

*No. of Folios :* 377-378=2

*Lines per Page :* 15

*Letters per Line :* 40

*Condition :* Old, at places pages worm-eaten, written in beautiful hand in marginal lines. Incomplete.

*Names of the parts with Pages :* Contained in S.H.R. 2300 folios continued from 377 to 378 = 2.

*Beginning :-*

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਵਾਹਿਗੁਰੂ ਜੀ ਕੀ ਫਤੇ । ਹੁਕਮ ਹੋਆ ਸ੍ਰੀ ਮੁਖਵਾਕ ਪਾਤਿਸਾਹੀ । ੧੦ ।

ਦਲਾ । ਲਾਲ ਦਰਿਆਈ ਕੇ ਪਰਥਾਇ ਬੋਲਣਾ ਹੋਆ ।

ਦੋਹਰਾ

ਅਬਚਲ ਨਗਰ ਬੈਠੇ ਗੁਰੂ ਮਨ ਮਹਿ ਕੀਆ ਬੀਚਾਰ ।  
ਬੋਲਿਆ ਪੂਰਾ ਸਤਿਗੁਰੂ ਮੂਰਤ ਸ੍ਰੀ ਕਰਤਾਰ । ੧ ।  
ਹੁਕਮ ਹੋਆ ਪ੍ਰਹਿਲਾਦਿ ਸਿੰਘ ਜੀ ਬਿਪੁ ਜਾਹਿ ਸਰਾਇ ।  
ਨਿਕਟ ਬੁਲਾਇਆ ਗੁਰੂ ਜੀ ਲੀਤਾ ਕੰਠਿ ਲਗਾਇ । ੨ ।

*End :—*

ਕਰੇ ਅਟਲ ਪੁਰਖ ਕੀ ਆਸਾ । ਜਨਮ ਮਰਨ ਕਟ ਡਾਰੈ ਫਾਸਾ । ੩੧ ।  
ਸਤ ਅਕਾਲ ਸ੍ਰੀ ਵਾਹਿਗੁਰੂ ਪਰਮ ਬੀਜ ਏਹੁ ਮੰਤ੍ਰ ।  
ਸਰਬ ਜਾਪੁ ਕੋ ਜਾਪੁ ਏਹੁ ਕਹਿਓ ਆਦਿ ਅਰੁ ਅੰਤੁ । ੩੨ ।  
ਸੰਪੁਰਨੰ । ਸਮਾਪਤੰ । ਤਨਖਾਹਿ ਨਾਮਾ ।

This manuscript copy contains the Sikh penal code written by Bhāi Prehlād Singh who claims to have written it after instructions from Gūrū Gobind Singh.

## 4—Persian Transliteration in Gurmukhi (Zafar Namah & Works of Bhai Nand Lal)

S. No. 155

S.H.R. : 1456 C

*Title :* Rūbāyāt

*Author :* Bhāi Nand Lāl

*Size :* 10 × 8 C.M.

*No. of Folios :* 5

*Lines per Page :* 9

*Letters per Line :* 20

*Condition ::* Old, written in beautiful hand, within marginal lines. Complete.

*Beginning :—*

ਗਜ਼ਲਾਂ । ਰੁਬਾਈਯਾਤ ।  
ਹਰ ਕਸ ਕਿ ਜਿ ਸਉਕ ਤੋ ਕਦਮ ਅਜਲ ਸਰ ਸਾਖਤ ।  
ਬਰਨੁਹ ਤਬਕੇ ਚਰਖ ਅਲੰਬਰ ਅਫਰਾਖਤ । ੧ ।

*End :—*

ਰੁਬਾਈ  
ਗੋਯਾ ਖਬਰ ਅਜ ਯਾਦਿ ਖੁਦਾ ਯਾਫਤਹਿਅਮ ।  
ਈਆਂ ਬਲ ਬਾ ਲਬ ਅਜ ਕੁਜਾ ਯਾਫਤਹਿਅਮ ।  
ਜੁਜ ਤਾਲਬ ਹਕ ਨਸੀਬ ਹਰ ਕਸ ਨ ਬੂਦ ।  
ਕਾ ਦੌਲਤ ਨਾਯਾਬ ਕਿ ਮਾ ਯਾਫਤਹਿਅਮ ।

This manuscript contains Persian verses (Rubāyāt) transliterated in Gurmukhi characters. The author is Bhāi Nand Lāl who was a great Persian poet and remained with Gūrū Gobind Singh for a number of years. He had also served Prince Muazam (Bahādur Shāh). He has written *Ghazals*, *Zindgi Nāmāh*, vide S.H.R. 1456 B, and is said to have written *Dewān-i-Goyā*. Goyā was his pen-name.

These beautiful verses relate to the love of God.

S. No. 156

**S.H.R. : 2218**

*Title : Zafar Nāmāh*

*Author : Gūrū Gobind Singh Ji*

*Size : 18. × 15 C.M.*

*No. of Folios : 92*

*Lines per Page : 9*

*Letters per Line : 17*

*Date of Transcription : 1861 A.D.*

*Condition : Old, worm-eaten throughout, written in beautiful hand within beautiful marginal lines. Complete.*

*Beginning :-*

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਅਸਚਰਜ ਅੰਧੇਰਾ ਪ੍ਰਕਾਸ ।

ਹੁਕਮ ਸਤਿ । ਜਫਰ ਨਾਮਹ ਸ੍ਰੀ ਮੁਖਬਾਕ ਪਾਤਸਾਹੀ ੧੦

ਫਤੇ ਕਾ ਖਤ ਹੈ

ਕਮਾਲੇ ਕਰਾਮਾਤ ਕਾਯਮ ਕਦੀਮ । ਰਜ਼ਾ ਬਖਸ਼ੁ ਰਾਜ਼ਕ ਰਹਾ ਕੋ ਰਹੀਮ । ੧ ।

ਬਡਾ ਸੰਪੂਰਨ ਹੈ ਇਸਥਿਤ ਕ੍ਰਿਪਾ ਰਿਜ਼ਕ ਖਲਾਸੀ ਦਯਾ

ਅਮਾਂ ਬਖਸ਼ ਬਖਸਿੰਦ ਓ ਦਸਤਗੀਰ । ਰਜ਼ਾ ਬਖਸ਼ ਰੋਜੀ ਦਿਹੋ ਦਿਲ ਪਜੀਰ । ੨ ।

ਈਮਾਨ ਪਕੜਨ ਵਾਲਾ ਹੈ ਦਿਲ ਕੀ ਬੁਝਣੇ ਵਾਲਾ

*End :-*

ਬਿਦਿਹ ਸਾਕੀਆ ਸਾਗਰੇ ਸਬਜ ਗੁੰ । ਕਿ ਮਾਰਾ ਬਕਾਰਸਤ ਜੰਗ ਅੰਦਰੂੰ । ੨੦ ।

ਦੇਹ ਮੇਰੇ ਤਾਂਈ ਐ ਸੁਖਈ ਪਯਾਲਾ ਸਬਜ ਰੰਗ ਕਾ । ਜੋ ਮੇਰੇ ਤਾਂਈ ਦਰਕਾਰ ਹੈ ਜੁਧ ਕੇ ਅੰਦਰ ।

ਲਬਾ ਲਬ ਬਕੁਨ ਦਮ ਬਦਮ ਨੋਸ਼ ਕੁਨ । ਗਮੇ ਹਰ ਦੁਆਲਮ ਫਰਾਮੋਸ ਕੁਨ । ੨੧।੧੨।੧੩।੧੪।੧੫।

ਪੂਰਨ ਕਰ ਸ੍ਰਾਸ ਸ੍ਰਾਸ ਪੀਣਾ ਕਰਾਂ ਗਮ ਦੋਨੋ ਜਹਾਨੋ ਕਾ ਭੁਲਾਵਣਾ ਕਰਾਂ ।

ਸੰਮਤ ਬਸ ਬਿਧੁ ਨਾਥ ਸਸਿ ਵਸਾਖ ਕ੍ਰਿਸਨ ਡਿਰੀਆਲ ।

ਮਹੀਣ ਦੇਸ ਗਢ ਮਧ ਲਿਖੀ ਕਾਲਾ ਹਰ ਗੁਰ ਖਯਾਲ । ੧ ।

ਸ੍ਰੀ ਗੁਰੂ ਜੀ ਸਹਾਇ ।

Zafar Nāmāh is a combination of two Persian words, which means "Letter of Victory". Gūrū Gobind Singh wrote this letter to Aurangzeb after 1704 A.D. Its first part entitled *Dasitan*, contains the actual text of Guru's

letter. *Dasitan* consists of 115 Persian couplets in this ms.

*Dasitan* is followed by twelve *Hikāyāt*, Stories in verses which appear to have no relations with the letter. It is certain that the two must have been compiled at two different occasions. Bhāi Mani Singh who subsequently collected the works of Gūrū Gobind Singh put all the Persian verses of the Gūrū together. This was essential for their preservation. Zafar Nāmāh forms epilogue of the *Dasam Granth*.

This manuscript contains Persian verses beautifully written in Gūrmūkhi and the Punjābi meanings of the text are given below every line.

Vide also *Catalogue of Persian and Sankrit Manuscripts* published by the Sikh History Research Department, page 52-53.

• It has also been published.

S. No. 157

**S.H.R. : 1540**

*Title : Zafar Nāmāh*

*Author : Gūrū Gobind Singh*

*Size : 20 × 14 C.M.*

*No. of Folios : 86*

*Lines per Page : 17*

*Letters per Line : 20*

*Condition : Old, written in beautiful hand, headings given in red.*

1st folio missing. 73 to 86 folios worm-eaten. Incomplete.

*Beginning :—*

ਬਦਿਯਾਰਸਤ ਆਜਮ ਅਜੀਮ ।

ਕਿ ਹੁਸਨੁਲ ਜਮਾਲ ਅਸਤ ਰਾਜਕ ਰਹੀਮ ॥

ਟੀਕਾ—ਜੋ ਸਾਹਿਬ ਹੈ ਹਰਿ ਵਲਾਇਤ ਦਾ । ਵੱਡੇ ਥੀ ਵੱਡਾ ਹੈ । ਰੂਪ ਸੁੰਦਰ ਹੈ । ਰਿਜਕ ਦੇ ਦੇਵਣ ਵਾਲਾ ਹੈ । ਦੈਇਆ ਦੇ ਕਰਨ ਵਾਲਾ ਹੈ ।

*End :—*

ਜੋ ਸਿਖ ਪੜੈ ਵਿਚਾਰੈਗਾ ਉਸ ਦੀ ਭਵਨੀ ਪੂਰੀ ਹੋਇਗੀ । ਜਾਫ਼ ਨਾਮਾ ਬੰਡੇ ਜੰਗ ਵਿਚ ਫਤੇ ਪਾਏ । ਜਿਵੇ ਔਰੰਗਾ ਮਾਰ ਕੇ ਗੁਰਾ ਫਤੇ ਪਾਈ ਤਿਵੇ ਪਾਠ ਕਰਨ ਵਾਲੇ ਕੀ ਜੰਗ ਵਿਚ ਫਤੇ ਹੋਇਗੀ ।

ਬੋਲ ਵਾਹਿਗੁਰੂ ਜੀ ਕੀ ਫਤੇ । ਹਿਕਾਯਤਾ ਸਪੂਰਨੰ ।

This is the incomplete copy, the first page is missing. Punjābi meanings of the Persian text are given after every couplet.

S. No. 158

**S.H.R. : 1456 A**

*Title : Zafar Nāmāh Patshāhi Dasvin*

*Author : Gūrū Gobind Singh Ji*

*Size : 10 × 8 C.M.*

*No. of Folios : 91*

*Lines per Page : 8*

*Letters per Line : 17*

*Condition : Old, written in very beautiful hand within marginal lines. Complete.*



*Beginning :-*

ੴ ਓ ਹੁਕਮ ਸਤ ।

ਸ੍ਰੀ ਵਾਹਿਗੁਰੂ ਜੀ ਕੀ ਫਤਹ । ਜ਼ਫਰ ਨਾਮਹ ਸ੍ਰੀ ਮੁਖ ਬਾਕ ਪਾਤਸ਼ਾਹੀ ੧੦ ।  
ਕਮਾਲੇ ਕਰਾਮਾਤ ਕਾਯਮ ਕਰੀਮ ।  
ਰਜਾ ਬਖਸ਼ ਰਾਜਕ ਰਹਾ ਕੋ ਰਹੀਮ । ੧ ।  
ਅਮਾਂ ਬਖਸ਼ੁ ਬਖਸ਼ਿੰਦ ਓ ਦਸਤਗੀਰ ।  
ਰਜਾ ਬਖਸ਼ੁ ਰੋਜੀ ਦਿਹੋ ਦਿਲ ਪਜੀਰ ॥ ੨ ॥

*End :-*

ਬਿਦਿਹ ਸਾਕੀਆ ਸਾਗਰੇ ਸਬਜਗੁੰ ।  
ਕਿ ਮਾਰਾ ਬਕਾਰਸਤ ਜੰਗ ਅੰਦਰੁੰ । ੨੦ ।  
ਲਬਾ ਲਬ ਬਕੁੰਨ ਦੱਮ ਬਦਮ ਨੋਸ ਕੁੰਨ ।  
ਗਮੇ ਹਰਦੁਆਲਮ ਫਰਾਮੋਸੁ ਕੁੰਨ । ੨੧ । ੧੨ । ੯੬੬ ।

ਸੁਭੇ ਮਸਤ । ਅਖਰ ਵਧ ਘਟ ਸਮਝ ਪੜਨਾ ॥ ਭੁਲ ਚੁਕ ਗੁਰੂ ਬਾਬਾ ਬਖਸ਼ੇ ।

This manuscript copy gives only the Persian text transliterated in Gurmukhi without its explanation in Punjabi.

S. No. 159

**S.H.R. : 2300 B**

*Title : Zafar Nāmāh*

*Size : 35 × 22 C.M.*

*No. of Folios : 359-382=24*

*Lines per Page : 15*

*Letters per Line : 40*

*Name of Scribe : Bābā Dal Singh.*

*Condition : Old, at places pages worm-eaten. Headings in red, beautifully written within marginal lines. Complete.*

*Beginning .-*

ੴ ਓ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਹ ॥  
ਜ਼ਫਰ ਨਾਮਹ । ਲਿਖਯਤੇ । ਪਾਤਸ਼ਾਹੀ ੧੦ ॥

ਕਮਾਲੇ ਕਰਾਮਾਤ ਕਾਯਮ ਕਰੀਮ । ਰਜਾ ਬਖਸ਼ ਰਾਜਕ ਰਹਾ ਕੋ ਰਹੀਮ । ੧ ।  
ਰਜਾ ਬਖਸ਼ ਬਖਸ਼ਿੰਦ ਓ ਦਸਤਗੀਰ । ਰਜਾ ਬਖਸ਼ ਰੋਜੀ ਦਿਹੋ ਦਿਲ ਪਜੀਰ । ੨ ।  
ਸਹਿਨ ਸਾਹਿ ਖੂਬੀ ਦਿਹੋ ਰਹਿ ਨਮੁੰ । ਕਿ ਬੇਗੁੰਨ ਬੇਚੁੰਨ ਚੁੰਬੇ ਨਮੁੰ । ੩ ।  
ਨ ਸਾਜੋ ਨ ਬਾਜੋ ਨ ਫਉਜੋ ਨ ਫਰਸ਼ । ਖੁਦਾਵੰਦ ਬਖਸ਼ਿੰਦ ਹਓ ਐਂਸ ਅਰਸ । ੪ ।

*End :-*

ਬਿਦਿਹ ਸਾਕੀਯਾ ਸਾਗਰੇ ਸਬਜ ਗੁੰ । ਕਿ ਮਾਰਾ ਬਕਾਰਸਤ ਜੰਗ ਅੰਦਰੁੰ । ੨੦ ।  
ਲਬਾ ਲਬ ਕੁੰਨ ਦਮ ਬਦਮ ਨੋਸ ਕੁੰਨ । ਗਮੇ ਹਰਦੁਆਲਮ ਫਰਾਮੋਸ ਕੁੰਨ । ੨੧ । ੧੨ ॥  
As noted on folio 358 Bābā Dal Singh has transcribed this copy.

S. No. 160

**S.H.R. : 2243 B**

*Title : Zafar Nāmāh—Pātshāhi Das*

*Author : Gūrū Gobind Singh*

*Size : 15 × 10 C.M.*

*No. of Folios : 99*

*Lines per Page : 7*

*Letters per Line : 20*

*Name of Scribe : Bhāi Mehar Singh*

*Condition : Good. Complete.*

**Beginning :—**

ੴ ਹੁਕਮ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਹ ।  
 ਜਫਰ ਨਾਮਹ ਸ੍ਰੀ ਮੁਖਬਾਕ ਪਾਤਿਸਾਹੀ ੧੦  
 ਕਮਾਲੇ ਕਰਾਮਾਤ ਕਾਯਮ ਕਰੀਮ ।  
 ਰਜਾ ਬਖਸ ਰਾਜਕ ਰਹਾ ਕੋ ਰਹੀਮ । ੧ ।

**End :—**

ਲਬਾ ਲਬ ਕੁਨ ਦਮ ਬਦਮ ਨੋਸ ਕੁਨ ।  
 ਗਮੇ ਹਰ ਦੁਆਲਮ ਫਰਾਮੋਸ ਕੁਨ । ੨੧ ।

This copy of Zafar Nāmāh contains first 111 couplets as *Dasitan* which is followed by usual twelve *Hikāyāt*. The headings and numbers are in red.

S. No. 161

**S.H.R. : 2244 C**

*Title : Zafar Nāmāh*

*Author : Gūrū Gobind Singh*

*Size : 10 × 7 C.M.*

*No. of Folios : 116*

*Lines per Page : 7*

*Letters per Line : 18*

*Condition : Same as 2244 A & B. Complete.*

**Beginning :—**

Same as in 1456 A.

**End :—**

Same as in 1456 A.

S. No. 162

**S.H.R. : 1456 B**

*Title : Zindgi Nāmāh*

*Author : Bhāi Nand Lāl Ji*

*Size : 10 × 8 C.M.*

*No. of Folios : 100*

*Lines per Page : 8*

*Letters per Line : 19*

*Condition : Old, written in very beautiful hand within marginal lines. Complete.*

*Beginning :-*

ੴ ਸਤਿਗੁਰ ਪ੍ਰਸਾਦਿ ॥  
ਜਿੰਦਗੀ ਨਾਮਹ । ਭਾਈ ਨੰਦ ਲਾਲ ਜੀ ।  
ਆਂ ਖੁਦਾਵੰਦੇ ਜ਼ਮੀਨੋ ਆਸਮਾਂ ।  
ਜਿੰਦਗੀ ਬਖਸੇ ਵਜੂਦੇ ਇਨਸਜਾਂ । ੧ ।  
ਖਾਕ ਰਾਹਸ ਤੂਤੀਯਾਨੇ ਚਸਮੇ ਮਾਸਤ ।  
ਆਬਰੂ ਅਫਜਾਇ ਹਰ ਸਾਹੋ ਗਦਾਸਤ । ੨ ।

*End :-*

ਮੇ ਫਰੋਸਦ ਦਿਲ ਦੀਵਾਨਹਿ ਖੁਦਰਾ ਗੋਯਾ ।  
ਬਓਮੈਦੇ ਕਰਮੇ ਆਂ ਕਿ ਖਰੀਦਾਰ ਸ਼ਵੀ । ੫ । ੬੩ । ੩੬੧ ।

It is said that when Bhāi Nand Lāl presented it to Gūrū, Gobind Singh, it was entitled Bandgi Nāmāh. The Guru liked it very much and called it Zindgi Nāmāh.

This manuscript contains some of his *Rubyāt* at the end.

Vide also *Catalogue of Persian and Sanskrit Manuscripts* published by Sikh History Research Department, page 53.

## D—PHILOSOPHICAL & GENERAL

S. No. 163

S.H.R. : 2247 C

Title : Adhiātam Parkāsh

Author : Sukhdev

Size : 23 × 13 C.M.

No. of Folios : 277-307=31

Lines per Page : 9

Letters per Line : 25

It was Transcribed : in 1914 A.D.

Date of Compilation : 1698 A.D.

Complete.

*Beginning :-*

ੴ ਸ੍ਰੀ ਪ੍ਰਮਾਤਮਾ ਨੇਨਮ ।  
ਅਥ ਅਧਿਯਾਤਮ ਪ੍ਰਕਾਸ ਲਿਖਯਤੇ ।  
ਸਵੈਯਾ

ਸਥਾਵਰ ਜੰਗਮਾ ਜੀਵ ਜਿਤੇ ਜਗ ਭਾਂਤਨਿ ਭਾਂਤਨਿ ਵੇਖ ਧਰੇ ਹੈਂ ।  
ਤਾਂ ਮਹਿ ਸਤਯ ਚਿਦਾ ਨੰਦ ਏਕਸੁ ਆਤਮ ਨਿਤਯ ਪ੍ਰਕਾਸ ਕਰੇ ਹੈਂ ।  
ਤਾ ਬਿਨ ਜਾਨੇ ਤੇ ਸਿੰਧੁ ਲੋ ਲਾਗਤ-ਜਾਨਤ ਗੇ ਪਦੁ ਤੁਲ ਤਰੇ ਹੈਂ ।  
ਬੰਦਤਿ ਤਾਂਹਿ ਸਦਾ ਸੁਖ ਦੇਵ ਜੁ ਬ੍ਰਹਮੁ ਸਦਾ ਸਬ ਹੀ ਤੇ ਪਰੇ ਹੈਂ ।

End :-

ਦੋਹਰਾ

ਸੰਬਤ ਸੰਤ੍ਰਹ ਸੈ ਬਰਖ ਪੰਚਵਣ ਆਸਿਨ ਮਾਨਾ ।  
ਏਕਾਦਸ ਬੁਧ ਗ੍ਰੰਥ ਕੋ ਸੁਕਲ ਪਖਯ ਸੁਭੁ ਜਾਨਾ । ੨੩੦ ।  
ਇਤਿ ਸ੍ਰੀ ਸੁਖਦੇਵ ਕ੍ਰਿਤ ਅਧਿਯਾਤਮ ਪ੍ਰਕਾਸ ਸਮਾਪਤੰ ਸੁਭੁ ਮਸਤੁ ।  
ਸੰਮਤ ਬਿਧੁ ਮੁਖ ਲੇਕ ਸਿਧ ਸਸੀ ਸੁਧਾਸਰ ਤੀਰ ।  
ਸਸਿ ਸਤਿ ਸਿੰਘ ਪੁਸਤਕ ਲਿਖਿਯੋ ਧਾਰ ਰਿਦੈ ਰਘੁਬੀਰ । ੭ ।

As the very name indicates it is work on spiritual elevation. It has been based on the ancient Indian classics like Vedās and Samritis. The main argument is to suppress the senses in order to achieve God. It is in verse and was transcribed in 1914 A.D.

S. No. 164

S.H.R. : 2195 C

Title : Amrit Anbhāu

Author : Giān Dev

Size : 33 × 17 C.M.

No. of Folios : 43 to 69=27

Lines per Page : 12

Letters per Line : 60

Condition : Old, pages at places worm-eaten written in beautiful hand within marginal lines. Complete.

Beginning :-

ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਵਰਦਾਇਕ ਮੂਰਤੀ ॥  
ਅਥ ਅੰਮ੍ਰਿਤ ਅਨਭਉ ਭਾਖਾ ਗ੍ਰੰਥ ਲਿਖਤੇ ।

ਜੋ ਅਛਰ ਬਾਚਾ ਰਹਤ ਅਨੰਦ ਅਜਆਵੈ ਸ੍ਰੀ ਮਤਿ ਨਿਵ੍ਰਿਤ ਨਾਥ ਐਸੇ ਪ੍ਰਗਟਿ ਦੇਵ ਉਨ ਕਾ ਆਸ੍ਰੈ ਕਰਤਾ ਹੋਂ । ੧ । ਗੁਰੂ ਐਸੀ ਜੋ ਕੀਰਤ ਸਾਖੁਾਤ ਸੋਈ ਸਕਤੀ ਸਭ ਕੇ ਉਪਰਿ ਹੈ ਜਿਸ ਕੀ ਆਗਿਆ । ਉਨ ਕੋ ਨਮਸਕਾਰ ਹੈਂ । ਕਿਉਂ ਦਇਆ ਸੇ ਕੋਮਲ ਹੈ ਅਖੰਡ ਹੈਂ । ੨ ॥

End :-

ਘਟ ਮਟ ਬਿਨਾ ਜੋ ਆਕਾਸ । ਵੈਸਾ ਦੂਰਿ ਕਰਿ ਕਰਿ ਕੇ ਮਾਇਆ ਅਵਿਦਿਆ ਕਾ ਬਿਲਾਸ ।  
ਨਿਰਾ ਅਵਰਣ ਸੁਇਮ ਪ੍ਰਕਾਸ । ਭਣੈ ਗਿਆਨ ਦੇਵ । ੧੦੪ ॥

ਇਤਿ ਸ੍ਰੀ ਮਤ ਪਰਮ ਹੰਸ ਗਿਯਾਨ ਦੇਵ ਵਿਰਚਤੰ ਅੰਮ੍ਰਿਤ ਅਨਭਉ ਬ੍ਰਹਮ ਪ੍ਰਾਪਤੀ ਸੰਪੂਰਣੰ  
ਨਾਮ ਖਟਿ ਦਸੋ ਪ੍ਰਕਰਣੰ ॥ ੧੬ ॥

As has been stated in the last page of this manuscript it has been translated from the Marāthi text written by Shri Giān Dev, who was a well known Marāthi writer.

The manuscript is in beautiful prose expounding the tenets of Advait with some thoughts of Bhagatī cult also.

S. No. 165

S.H.R. : 1437 H

Title : Asāwari

Author : Vali Rām

Size : 14 × 9 C.M.

No. of Pages : 3

Lines per Page : 8

Letters per Line : 16

Beginning :—

ੴ ਸਤਿਗੁਰ ਪ੍ਰਸਾਦਿ ॥

ਬਿਸਨਪਦੇ । ਆਸਾਵਰੀ ਵਲੀ ਰਾਮ ਜੀ ਕੀ ॥

ਜੋਗੀ ਮਨ ਕੇ ਕਾਨ ਨ ਫਾਰੈ ।

ਤਨ ਕੈ ਕਾਨ ਫਾਰ ਕੈ ਯੋਹੀ ਅਪਨੋ ਆਪੁ ਬਿਗਾਰੈ ।

End :—

ਮੈ ਵਿਚਿ ਵਸੇ ਮੂਲ ਨ ਦਿਸੈ ਮੈ ਕਮਲੀ ਦਾ ਦਾਨਾ ।

ਵਲੀ ਰਾਮ ਰਸ ਭਿੰਨੜਾ ਖੇਲੈ ਮੈ ਵਿਚ ਰਖੁ ਬਹਾਨਾ ॥ ੧ ॥ ੪ ॥

According to Dr. Mohan Singh, Vali Rām was the contemporary of Shāh Jehān (d. 1666 A.D.) He is also the author of Kāfis & Rekhtās.

In the verses of this manuscript he exhorts man to find God from his inner-self.

S. No. 166

S.H.R. : 2259 A

Title : Avgat Hūlās

Author : Diāl Anemī

Size : 17 × 12 C.M.

No. of Folios : 74

Lines per Page : 15

Letters per Line : 20

Date of Compilation : 1675 A.D.

Condition ; Old, worm-eaten through out, written in good hand, without margin. Complete.

Beginning :—

ੴ ਸਤਿਗੁਰ ਪ੍ਰਸਾਦਿ ॥ ਅਬ ਅਪ੍ਰੋਖ ।

ਦੋਹਰਾ

ਆਤਮ ਕੋ ਪ੍ਰਣਾਮ ਕਰਿ ਆਤਮਕ ਹੋ ਪ੍ਰਕਾਸ ।

ਯਾ ਕੋ ਨਾਮ ਪ੍ਰਸਿਧ ਹੈ ਅਵਗਤ ਕੋ ਹੁਲਾਸ ॥ ੧ ॥

ਦੋ ॥ ਨਾਮ ਰੂਪ ਮਿ੍ਰਗ ਜਲ ਸਭੈ ਕਾਂ ਕੋ ਕਰੋ ਪ੍ਰਣਾਮ ।

ਮੇਰੀ ਮੁਝ ਕੋ ਬੰਦਨਾ ਸੋਹੀ ਆਤਮ ਰਾਮ ।

End :-

ਦੋਹਰਾ

ਸਾਭ ਭੂਮਨ ਵਰਸ ਕਹੈ ਨੌ ਪਰਯੋਗ ਮੈ ਗੂੜ ॥

ਸਾਭ ਭੂਮਨ ਵਰਸ ਕਹੈ ਦਸ ਪਰਯੋਗ ਅਗੂੜ ॥ ੪੯੯ ॥

ਇਤਿ ਸ੍ਰੀ ਮਤਿ ਦਯਾਲ ਅਨੇਮੀ ਅਵਗਤਿ ਹੁਲਾਸ ਭਾਖਾਯੰ ਸਪਤ ਭੂਮਨ ਵਰਸ ਪ੍ਰਕਾਸ  
ਪ੍ਰਯੋਗ ਬਿਧਵਤਿ ਨਿਰੂਪਣੰ ਦਸਮੋ ਪ੍ਰਯੋਗ ਸਮਾਪਤੰ । ੧੦ ॥

This was compiled in 1675 A.D. It is work on religious philosophy more particularly Vedant and Bhagati cult.

According to Dr. Mohan Singh, the author belonged to Udāsi order established by Sri Chand, son of Gūrū Nānak. This manuscript is in verse.

S. No. 167

**S.H.R. : 2184**

*Title :* Bhagat Bhāv Prabhākar

*Author :* Sāhib Singh

*Size :* 32 × 24 C.M.

*No. of Folios :* 420

*Lines per Page :* 18

*Letters per Line :* 36

*Condition :* Old, worm-eaten throughout, written in good hand within marginal lines. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਨੇਸਾਯਨਮ ।

ਅਥਿ ਸ੍ਰੀ ਭਗਤਿ ਭਾਵ ਪ੍ਰਭਾਕਰ ਗ੍ਰੰਥ ਲਿਖਯਤੇ । ਭਾਖਾ ਕ੍ਰਿਤ ਕਵਿ ਸਾਹਿਬ ਮ੍ਰਿਗਿੰਦ ।

ਦੋਹਰਾ

ਸ੍ਰੀ ਗਨਪਤਿ ਗੁਨ ਗਨ ਗਨਤ ਅਗਨਤ ਪਿਘਨ ਬਿਲਾਤ ।

ਜਿਮ ਕੇਸਰਿ ਕੇਸਰਿ ਬਰਨ ਬਾਰਨ ਬਾਰਨ ਜਾਤ ।

End :-

ਦੋਹਰਾ

ਸਰਬ ਗ੍ਰੰਥ ਕੋ ਸਾਰ ਬਡ ਕ੍ਰਿਸਨ ਭਕਤਿ ਬਰਸਾਰ ।

ਸਾਰ ਗ੍ਰਹਨ ਕਰ ਮਗਨ ਮਨ, ਲਹ ਹੈ ਮੋਦ ਬਿਚਾਰ ॥ ੧੦੪ ।

ਕ੍ਰਿਸਨ ਰਾਧਕਾ ਚਰਨ ਰਤਿ ਮਾਂਗਤ ਮਧੁਪ ਮ੍ਰਿਗਿੰਦ ॥

ਸ੍ਰੋਤਾ ਬਕਤਾ ਕੀ ਕੁਸਲ ਕਰ ਹੈਂ ਆਪ ਗੁਬਿੰਦ ॥ ੧੦੫ ।

ਇਤਿ ਸ੍ਰੀ ਮਤਿ ਭਗਤ ਭਾਵ ਪ੍ਰਭਾਕਰ ਗ੍ਰੰਥੇ ਸ੍ਰੀ ਮਦਗਰਗ ਸੰਹਿਤਾ ਪ੍ਰਬੰਧੇ ਕ੍ਰਿਸਨ ਕੋਤਕ ਭਾਖਣੇ  
ਭਾਖਾਯੰ ਕਵਿ ਸਾਹਿਬ ਮ੍ਰਿਗਿੰਦਨ ਬਿਰਚਤੇ ਸ੍ਰੀ ਬਿਗਯਾਨ ਖੰਡੇ ਸ੍ਰੀ ਮਨ ਮਹਾਰਾਜਾਧਿਰਾਜ ਰਾਜੇਸ੍ਵਰ  
ਮਹੇਂਦ੍ਰ ਸਿੰਘ ਆਗਯਪਤਿ ਕ੍ਰਿਸਨ ਭਗਤਿ ਪ੍ਰਤਿਪਾਦਨੰ ਨਾਮ ਦਸਮੋ ਧਿਆਇ ਸਮਾਪਤੋਯੰ ਬਿਗਯਾਨ ਖੰਡਹ ।  
ਨਵਮੋ । ਸ੍ਰੀ ਰਾਮ ਕ੍ਰਿਸਨਾਰਪਣੰ । ਸੁਭ ਮਸਤੁ ।

The author of this manuscript was Sāhib Singh who was a well known writer and court poet of Patiālā. His main literary work was the translation Lagu Kavmudi, the Sanskrit Grammar into Punjābi prose. This work deals with Lord Krishna's life. It is in verse.

S. No. 168

**S.H.R. : 2252**

*Title :* Bhāgwat Gitā

*Author :* Gūrū Gobind Singh

*Size :* 34 × 32 C.M.

*No. of Folios :* 509-769=261

*Lines per Page :* 19

*Letters per Line :* 31

*Name of Scribe :* Gopāl Singh.

*Condition :* Good, headings in red, beautifully written.

*Name of the parts :* Māhā Bharat Part III.

*Beginning :-*

ੴ ਸਤਿਗੁਰ ਪ੍ਰਸਾਦਿ ॥

ਓਅੰ ਸੁਵਸਤਿ ਸ੍ਰੀ ਗਣੇਸਾਯਨਮ : ॥ ਸ੍ਰੀ ਭਗਵਤ ਗੀਤਾ ਭਾਖਾ ਸ੍ਰੀ ਗੋਬਿੰਦ ਸਿੰਘ ਕ੍ਰਿਤ ।  
। ਛੰਦ ।

ਓਅੰ ਸੋਹਿ ਗੋਬਿੰਦ ਅੱਕੈ ਨਿਰਾਕਾਰ ਆਨਾਮ ਨਿਰਬੰਧ ।  
ਸਰਬ ਨਿਵਾਸੀ ਸਭ ਮਹਿ ਰਵਿਆ ਜਲ ਥਲ ਮਹੀਅਲ ਖੰਡ ਬ੍ਰਹਮੰਡ । ੧ ।  
ਸਰਬੇ ਏਕੋ ਪੂਰਨ ਸੁਆਮੀ ਅਚਲ ਅਗਾਧ ਸਭ ਵਹੀ ਪ੍ਰਚੰਡ ।  
ਜੋ ਦੀਸੈ ਅਰ ਜੋ ਕੁਛ ਸੁਣੀਐ ਏਕ ਬ੍ਰਹਮ ਅਦ੍ਰੈਤ ਅਖੰਡ ॥ ੨ ॥

*End :-*

ਸੋਰਠਾ

ਪੜੈ ਸੁਨੈ ਚਿਤ ਲਾਇ ਜਗ ਜਸ ਹੋਵੈ ਅਧਿਕ ਤਿਹ ।

ਅੰਤ ਸੁਰ ਪੁਰੀ ਜਾਇ ਸਭ ਅਘ ਤਾਪ ਮਿਟਾਇਕੈ । ੨੨੮ ।

ਇਤ ਸ੍ਰੀ ਮਹਾਭਾਰਤੇ ਪੁਰਾਣੇ ਐਖੀਕ ਪ੍ਰਬਣੇ ਐਖੀਕ ਇਸਤ੍ਰੀ ਪਰਬ ਸਮਾਪਤੰ । ੧੧ । ਮਸਤ ॥

This is the third volume of the translation of Māhbāharta attributed to Gūrū Gobind Singh. As has been stated, this manuscript contains the translation from Sanskrit in mixed Punjabi and Braji verse. "It reads like an original work and the occasional expositions of the text are very illuminating particularly those connecting the theocratic and practical dynamics of the Vedanta and Sikhism." *History of Punjabi Literature, page 42*

S. No. 169

**S.H.R. : 1454**

*Title :* Bhāgwat Gitā

*Size :* 15 × 9 C.M.

*No. of Folios :* 389

*Lines per page :* 7

*Letters per Line :* 17

*Condition :* Old, pages at places worm-eaten, written in beautiful hand within marginal lines. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਰਾਮਾ ਏਨਮ ।  
ਸ੍ਰੀ ਗਣੇਸ਼ਾਇ ਨਮਹ ।  
ਓਅੰ 'ਨਮੋ ਸ੍ਰੀ ਭਗਵਤੇ ਬਾਸੁ ਦੇਵਾਇ ।  
ਨਮਹ ਸ੍ਰੀ ਕ੍ਰਿਸ਼ਨਾਇ । ਬਾਸ ਦੇਵਾਇ ॥ ਬਿਸ੍ਵੇਸੁ ਰਾਇ । ਆਦਿ ਪੁਰਖਾਇ ।  
ਜਗਤ ਬੰਧੁ ਜੋਤੀ ਸ੍ਰੁਰੂਪਿ ਜੀਯ ਕੀ ਜਾਨਨ ਹਾਰ ।  
ਹਰਿ ਜਸੁ ਜਾਚਨ ਆਇਉ ਦਾਸ ਪ੍ਰਭੁ ਕੇ ਦੁਆਰ ॥

*End :-*

ਸ੍ਰੀ ਨਾਰਾਇਣ ਜੀ ਕਹਿਆ ਹੇ ਲਛਮੀ ਤੈਨੋ ਸ੍ਰੀ ਗੀਤਾ ਜੀ ਕੇ ਅਠਾਰਵੇ ਧਿਆਇ ਕਾ ਮਹਾਤਮ ਕਹਿਆ ਹੈ । ਸੋ ਤੈ ਸੁਣਿਆ ਹੈ । ਅਬਿ ਜੋ ਸਾਧ ਗ੍ਰਿਸਤੀ ਅਰੁ ਬੈਸਨੋ ਅਤੀਤ ਜੋ ਕੋਈ ਸ੍ਰੀ ਗੀਤਾ ਜੀ ਕੇ ਅਠਾਰਵੇ ਧਿਆਇ ਕਾ ਪਾਠ ਕਰੇ ਹੈ । ਅਥਵਾ ਸੁਵਣ ਕਰੇ ਹੈ । ਨਿਤ ਪ੍ਰਤਿ ਤਿਨ ਕਾ ਫਲੁ ਸੁਣ । ਇਤਿ ਸ੍ਰੀ ਪਦਮ ਪੁਰਾਣੇ ਸਤੀਈ ਸੁਰ ਸੰਬਾਦੇ ਉਤਰ ਖੰਡੇ ਗੀਤਾ ਮਹਾਤਮੋ ਅਸਟਾ ਦਸੋ ਧਿਆਇਆ ਸਮਾਪਤਾ ਸੁਭ ਮਸਤੁ ।

This manuscript is the translation of the *Gītā*, consisting of 18 chapters. It contains Lord *Krishnā's* philosophical discourse with *Arjanā* in the battle-field. The original text contains 700 *shlokās* in all. It has long been published.

S. No. 170

**S.H.R. : 2241**

*Title :* *Bhāgwat Gītā*

*Author :* Kishor Dāss

*Size :* 18 × 12 C.M.

*No. of Folios :* 417

*Lines per Page :* 8

*Letters per Line :* 18

*Condition :* Old, written in beautiful hand, within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਸਤਿਗੁਰ ਏਨਮਹ ।  
ਓਅੰ ਸ੍ਰੀ ਕ੍ਰਿਸ਼ਨਾਯ । ਬਿਸਨਵੇ ਬਾਸੁ ਦੇਵਾਇ । ਬਿਸਵੇਸੁ ਰਾਇ ।  
ਆਦਿ ਪੁਰਖਾਇ । ਅਲੇਖ ਪੁਰਖਾਇ । ਅਲਖ ਪੁਰਖਾਇ ।  
ਜਗਤ ਬੰਦੁ ਜੋਤੀ ਸ੍ਰੁਰੂਪ । ਜੀਅ ਕੇ ਜਾਨਣਹਾਰੁ ।  
ਹਰਿ ਜਸੁ ਜਾਚਨਿ ਆਇਉ ਦਾਸੁ ਪ੍ਰਭੁ ਕੇ ਦੁਆਰਿ ।  
ਜੋ ਅਰਜਨ ਕੋ ਪ੍ਰਭ ਦੀਆ ਗੀਤਾ ਗਿਆਨੁ ਉਦਾਰ ।  
ਭਾਖਿਆ ਮੈ ਭਿਖਿਆ ਮਿਲੈ ਭੈ ਭੰਜਨੁ ਭਗਵਾਨੁ ।  
ਕਿਸੋਰ ਦਾਸੁ ਜਾਚਹੁ ਪ੍ਰਭੁ ਭਗਵਤ ਗੀਤਾ ਗਿਆਨੁ ॥



*End :—*

ਏਹ ਗੀਤਾ ਸਗਲ ਜੀਆ ਕੇ ਉਧਾਰ ਕਰਣ ਕੋ ਪ੍ਰਗਟ ਕਰੀ ਹੈ । ਤਿਸ ਕਾ ਮਹਾਤਮ ਬਡੀ ਮਹਿਮਾ ਸਿਉ ਕਹਿਆ ਹੈ । ਅਵਸ ਕਰ ਗੀਤਾ ਕਾ ਪਾਠ ਕਰੀਐ । ਯਾ ਸ੍ਰਵਣ ਕਰੀਐ । ਤਿਨਾ ਜੀਆ ਕੀ ਕਲਿਆਣ ਹੋਵੈ । ਇਤਿ ਸ੍ਰੀ ਪਦਮ ਪੁਰਾਣੇ ਸ੍ਰੀ ਗੀਤਾ ਮਹਾਤਮੁ ਨੇ ਅਠਾਰਵਾ ਧਿਆਉ ਸੰਪੂਰਨ ਭਇਆ । ੧੮ ॥

S. No. 171

**S.H.R. : 650**

*Title : Bhāgwat Gitā Sār*

*Size : 15 × 12 C.M.*

*No. of Folios : 96*

*Lines per Page : 11*

*Letters per Line : 28*

*Condition : Old, written in beautiful' hand without marginal lines, headings given in red. Complete.*

*Beginning :—*

ੴ ਸ੍ਰੀ ਗਣੇਸਾਯਨਮ । ਓਨਮ: ਸਿਵਾਯਓਮਹਿਮਨ:  
ਪਾਰੰਤੇ ਪਰਮ ਵਿਦੁਖੋ ਯਯਯ ਸਦ੍ਰਾਈ ।  
ਸਤਤਿਰ ਬ੍ਰਹਮਾ ਦੀ ਨਾਮੀ ਪਤਦਵ ।

*End :—*

ਸ੍ਰੀ ਮੁਖਿ ਵਾਕਿ ਹੈ ।

ਗੰਗਾ ਗੀਤਾ ਗਾਇਤ੍ਰੀ ਗੁਰ ਗੋਬਿੰਦ ।

ਇਹਿ ਪਾਂਚੋ ਰਾਗ ਕਰੈ ਜੋ ਉਚਾਰ ਕਰੈ ਸੋ ਪੁਨਰਪਿ ਜਨਮ ਕੋ ਨ ਪਾਵੈ । ਜੋ ਕੋਊ ਇਸ ਸਾਰ ਗੀਤਾ ਕਾ ਜਥਾ ਸਕਤਿ ਬਿਧਿ ਅਭਿਆਸੁ ਕਰਿ ਨ ਜਾਨੈ ਜੋ ਪਾਠ ਮਾਤ੍ਰ ਹੀ ਕਰੈ । ਸੋ ਭੀ ਬਿਸਨ ਕੇ ਬਿਦਮਾਨ ਜਾਇ ਪ੍ਰਾਪਤ ਹੋਇ । ਇਸ ਤੇ ਬਹੁੜ ਕਿਆ ਕਹੋ ।

ਇਤਿ ਸ੍ਰੀ ਭਗਵਤ ਗੀਤਾ ਸੂਪਨਿਖਤ ਸੁਬ੍ਰਹਮ ਬਿਧਿਆਯਾਂ ਯੋਗ ਸਾਸਤ੍ਰੇ ਸ੍ਰੀ ਕ੍ਰਿਸਨ ਅਰਜਨ ਸੰਬਾਦੇ ਪਰਮ ਹੰਸ ਸਹਿਤ ਗੀਤਾ ਸਾਰੁ ਸਮਾਪਤੰ ॥ ਸੁਭੰ ਮਸਤੁ ॥

S. No 172

**S.H.R. : 2247 A**

*Title : Bhāgwat Gitā*

*Size : 23 × 13 C.M.*

*No. of Folios : 1 to 257=257*

*Lines per Page : 9*

*Letters per Line : 27*

*Name of Scribe : Bhāi Hirā Singh*

*Date of Transcription : 1836 A.D.*

*Condition : Old, worm-eaten through out, Complete.*

*Beginning :-*

੧ ਓ ਸਤਿਗੁਰ ਪ੍ਰਸਾਦਿ ॥

ਸ੍ਰੀ ਗਣੇਸ ਇਨਮਹਿ । ਸ੍ਰੀ ਭਗਵਤ ਗੀਤਾ ਲਿਖਯਤੇ । ਓਅੰ ਸੁਅਸਤ ਸ੍ਰੀ ਗਣੇਸਾ ਇਨਮ ।  
ਭਗਵਤ ਗੀਤਾ ਲਿਖਯਤੇ ਧਿਆਇ ਅਠਾਰਾ । ੧੮ ॥ ਮਹਾਤਮ ਸਮੇਤ ਸ੍ਰੀ ਸਤਿਗੁਰੁ ਜੀ ਕੇ ਪਰਸਾਦਿ  
ਕਰਾ । ਏਕ ਸਮੈ ਬਿਖੈ ਕਈਲਾਸ ਪਰਬਤ ਉਪਰ ਮਹਾਦੇਉ ਅਰ ਪਾਰਬਤੀ ਕੀ ਆਪਸ ਮੈ ਗੋਸਟ ਹੋਈ ।  
ਭਾਗਉਰਾ ਪਾਰਬਤੀ ਪੂਛੈ ਹੈ । ਹੇ ਸ੍ਰੀ ਮਹਾਦੇਉ ਜੀ ਤੁਮ ਅੰਤਹਿ ਕਰਨ ਮਨਮਹਿ ਕਿਸ ਗਿਆਨ ਕਰ  
ਪਵਿਤ੍ਰੁ ਹੋ ਜੀ । ਜਿਸੁ ਗਿਆਨ ਕਰ ਸੰਸਾਰੁ ਕੋ ਮਨੁਖ ਤੁਮ ਕਉ ਸਿਵ ਕਰ ਪੂਜਤੇ ਹੈ !

*End :-*

ਅਬਿ ਜੋ ਸਾਧ ਬੈਸਨੋ ਅਤੀਤ ਗ੍ਰਹਸਤੀ ਜਿ ਕੋਈ ਸ੍ਰੀ ਗੀਤਾ ਜੀ ਕੇ ਅਠਾਰਾਂ ਹੀ ਧਿਆਵਾਂ ਕਾ  
ਪਾਠ ਕਰੈ ਹੈ । ਯਾ ਸ੍ਰਵਨੁ ਕਰੈ ਹੈ । ਨਿਤਾਪ੍ਰਤ ਤਿਨ ਕਾ ਫਲੁ ਅਬਿਤੁ ਮੈ ਸੁਨੋ । ਇਤ ਸ੍ਰੀ ਪਦਮ ਪੁਰਾਣੇ  
ਸਤੀਈਸਰ ਸੰਬਾਦੇ ਉਤ੍ਰ ਖੰਡੇ ਗੀਤਾ ਮਹਾਤਮ ਨੇ ਅਠਾਰਮੇ ਧਿਆਇ ਕਾ ਮਹਾਹਮੁ ਸੰਪੂਰਨ ਭਇਆ । ੧੮ ।  
ਗੀਤਾ ਕੀ ਪੋਥੀ ਲਿਖੀ ਜੇਠ ਚਉਬਮੀ । ਸਾਲ ਅਠਾਰਾ ਸੈ ਤ੍ਰਾਨਮਾ । ਭਾਈ ਹੀਰਾ ਸਿੰਘ ਜੀ ।

S. No. 173

**S.H.R. : 1446**

*Title :* Bhāgwat Gitā

*Size :* 14 × 9 C.M.

*No. of Folios :* 23

*Lines per Page :* 8

*Letters per Line :* 18

*Name of Scribe :* Kishor Dāss

*Date of Transcription :* 1824 A.D.

*Condition :* Old, written in running hand within marginal lines. Complete.

*Beginning :-*

੧ ਓਅੰਕਾਰ ਸ੍ਰੀ ਸਤਿਗੁਰ ਪ੍ਰਸਾਦਿ ॥

ਸੰਮਤ ੧੮੮੧ । ਚੇਤੁ ਪੈਲੀ ੧ । ਸ੍ਰੀ ਰਾਮ ਕ੍ਰਿਸ਼ਨੁ ਜੀ । ਓਅੰ ਸ੍ਰਸਤਿ ਸ੍ਰੀ ਗਣੇਸਾਯ ਨਮਹ ।  
ਓਅੰ ਨਮੋ ਭਗਵਤੇ ।

ਨਮੋ ਕ੍ਰਿਸ਼ਨ ਕੇਸਵ ਬਿਸਨ ਬਾਸਦੇਵ ਬਿਸਵੇਸ ।

ਆਦਿ ਪੁਰਖ ਅਖਰੁ ਪੁਰਖੁ ਅਲਖੁ ਪੁਰਖ ਆਦੇਸ ॥

ਦੋਹਰਾ

ਜਗਤੁ ਬੰਧੁ ਜੋਤੀ ਸਰੂਪ ਜੀਅ ਕੀ ਜਾਨਨ ਹਾਰੁ ।

ਹਰਿ ਜਸੁ ਜਾਚਨ ਆਇਉ ਦਾਸ ਪ੍ਰਭੁ ਕੇ ਦੁਆਰ ।

ਜੋ ਅਰੁਜਨ ਜਨ ਕਉ ਦੀਯੋ ਭਗਵਤ ਗੀਤਾ ਗਿਆਨੁ ।

ਭਾਖਾ ਮਹਿ ਭਿਖਿਆ ਮਿਲੈ ਭੈ ਵੰਜਨ ਭਗਵਾਨ ॥

*End :-*

ਭਲੇ ਭਲੇ ਬ੍ਰਹਮਣ ਛਤ੍ਰੀ ਬੈਸਨੋ ਅਤੀਤ ਏ ਬੇਸਵਾ ਕੀ ਸੇਵਾ ਪੂਜਾ ਕਰਨ ਲਾਗੇ । ਤਾਂ ਬ੍ਰਹਮਣ  
ਅਪਨੈ ਘਰ ਗਇਆ । ਸ੍ਰੀ ਨਾਰਾਇਣ ਜੀ ਕਹਿਆ ਏ ਲਛਮੀ ਜੇ ਗੀਤਾ ਕੋਈ ਅਜਾਣ ਕਰ ਭੀ ਪੜੈ ।  
ਅਥਵਾ ਸ੍ਰਵਨ ਕਰੈ ਤਿਸ ਕਾ ਫਲੁ ਕਿਤਨਾ ਕੁ ਕਹਿਆ ਜਾਇ ॥ ੧ । ਇਤੀ ਸ੍ਰੀ ਪਦਮ ਪੁਰਾਣੇ ਸਤੀਈਸਰ  
ਸੰਬਾਦੇ ਉਤਰ ਖੰਡੇ ਮਹਾਤਮ ਨੇ ਪ੍ਰਿਥਮੋ ਧਿਆਉ । ੧ ॥

The last part of this manuscript contains merits of hearing the Gitā (Gita Mahatam).

S. No. 174

**S.H.R. : 2195 B**

*Title :* Bhāgwat Gitā Tikā

*Author :* Diāl Anaimī

*Size :* 33 × 17 C.M.

*No. of Folios :* 203

*Lines per Page :* 12

*Letters per Line :* 60

*Date of Compilation :* 1721 A.D.

*Condition :* Old, pages at places worm eaten, written in beautiful hand writing within marginal line.

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਣੇਸਾਇ ਏਨਮਾ ।  
ਦੋਹਰਾ

ਏਕਰਦਨ ਗਜ ਬਦਨ ਕੇ ਚਰਨ ਕਮਲ ਅਰ ਬਿੰਦ ।  
ਸੰਕਟ ਮੋਚਨ ਸੁਖ ਕਰਨ ਨਮਤ ਭਾਲ ਜਿਹ ਇੰਦ ॥

ਦੋਹਰਾ

ਬੰਦੋ ਚਰਨ ਸਰੋਜ ਜੁਗ ਮੁਕਟ ਗ੍ਰੀਵ ਮਨ ਜਾਹਿ ।  
ਸਿਵ ਵਿਚੰਰ ਪੁਰ ਹੂਤ ਅਹਿ ਲੀਲਾ ਲਖੈ ਨ ਤਾਹਿ ॥ ੨ ॥

*End :-*

ਦੋਹਰਾ

ਧ੍ਰੁਵ ਪੁਨ ਅਥਯਭਿ ਚਾਰਨੀ ਨੀਤ ਤਹਾਂ ਪਹਚਾਨ ।  
ਯਹ ਮਮ ਮਤਿ ਨਿਹਚੈ ਪ੍ਰਗਟ ਪਾਪ ਨਾਸ ਸੁਨ ਕਾਨ ॥ ੪ ॥

ਇਤਿ ਸ੍ਰੀ ਮਤ ਪਰਮ ਹੰਸ ਪਰ ਬ੍ਰਾਜ ਕਾ ਚਾਰਯੋ ਪਾਸਕ ਸ੍ਰੀ ਮਤ ਦਯਾਲ ਅਨੇਮਾ ਨੰਦ ਸ੍ਰਰਸ੍ਰੁਤੰ  
ਸ੍ਰੀ ਸੰਕਰ ਭਗਵਤ ਕ੍ਰਿਤੋਊ ਗੀਤਾ ਵਰਨਨੋ ਤਸਯ ਭਾਖਾ ਵਰਨਨੋ ਨਾਮ ਅਸਟਾ ਦਸੋ ਧਯਾਆ । ੧੮ ।  
ਸੁਭ ਮਸਤ ਸੁਭ ਮਸਤ ਸੁਭ ਭਗਵਤ ਗੀਤਾ ਕੀ ਟੀਕਾ ਪੁਸਤਕ ਸੰਕਰ ਭਾਸ ਸਤਿਗੁਰ ਣਿਰਬਾਣ ਬਾਬਾ  
ਪ੍ਰੀਤਮ ਦਾਸ ਜੀ ਕਾ ।

The owner of the manuscript, as mentioned in the colophon was Bābā Pritam Dāss.

The Sanskrit text of the Gitā has been transcribed almost accurately. It is followed by a beautiful versified translation. It also includes an exhaustive and literal translation of the Shankar's commentary on Gitā which appears to be one of the earliest translations.

S. No. 175

**S.H.R. : 2195 A**

*Title : Brahm Rehas*

*Author : Rattan Hari*

*Size : 36 × 16 C.M.*

*No. of Folios : 7 Part I*

*Lines per Page : 12*

*Letters per Line : 58*

*Condition : Old, pages at places worm-eaten, written in beautiful hand within marginal lines. Complete.*

*Beginning :—*

ੴ ਓ ਸਤਿਗੁਰ ਪ੍ਰਸਾਦਿ ॥

ਸ੍ਰੀ ਮਤੇ ਰਾਮਾਯਨਮ । ਅਥ ਬ੍ਰਹਮ ਰਹਸਯ ਪ੍ਰਾਰੰਭ ।

ਦੋਹਰਾ

ਸ੍ਰੀ ਸੀਤਾ ਪਤਿ ਪਦ ਕਮਲ ਕਰਿ ਬੰਦਨ ਮਨ ਕਾਇ ।

ਤੋਟਕ ਕੀ ਭਾਖਾ ਕਰੋ ਤੋਟਕ ਬ੍ਰਿਤ ਬਨਾਇ । ੧ ॥

ਤੋਟਕ ਆਚਾਰਜ ਭਏ ਸੰਕਰ ਸਿੱਖਯ ਸੁਜਾਨ ।

ਕੀਨੋ ਨਵਲ ਨਿਬੰਧ ਤਿਨ ਤੋਟਕ ਛੰਦ ਪ੍ਰਧਾਨ ॥ ੨ ॥

*End :—*

ਰਤਨ ਹਰੀ ਬਿਰਚਯੋ ਬਿਮਲ ਬ੍ਰਹਮ ਰਹੱਸਯ ਪ੍ਰਬੰਧ ।

ਸਮਦਮਾਦਿ ਸੰਪਤਿ ਸਹਿਤ ਸਮਨ ਸੁ ਸੰਸ੍ਰਿਤਿ ਬੰਧ । ੭੧ ॥

ਇਤਿ ਸ੍ਰੀ ਬ੍ਰਹਮ ਰਹਸਯੇ ਰਤਨ ਹਰਿ ਬਿਰਚਿਤੇ ਤੋਟਕ ਪ੍ਰਬੰਧੇ ਚਤੁਰਥੋ ਬਿਸ੍ਰਾਮ । ੪ ।  
ਸਮਾਪਤਮਿਦੰ ਬ੍ਰਹਮ ਰਹਸਯੰ ॥

It is very valuable manuscript containing versified version of *Adwait* philosophy, based on Shankar's philosophy of *Adwait*.

S. No. 176

**S.H.R. : 2195 E**

*Title : Duttā Trai Gorakh Sambād*

*Size : 33 × 17 C.M.*

*No. of Folios : 70-93=24 Part II*

*Lines per Page : 12*

*Letters per Line : 60*

*Condition : Old, pages at places worm eaten written in beautiful hand writing within marginal lines. Complete.*

*Beginning :—*

ਸ੍ਰੀ ਗਣੇਸਾ ਇਨਮ ।

ਗਾਵੈ ਦਤਾ ਤ੍ਰੇਇ ਜੀਤਾ ਤੈ ਗੀਤਾ ਨਾਮ ਤਿਸ ਕੇ ਭਾਖਾ ਅਰਥ ਹੈਂ ਵੈਦਾਂਤਨ ਕੇ ਧਾਮ ।  
ਸ੍ਰੀ ਗੁਰ ਦਤੰ ਤੰਨ ਮਾਮਿ ॥ ਸ੍ਰੀ ਗੁਰ ਜੁਰੈ ਦਤਾਤ੍ਰੇ ਜੀ ਤਿਸੇ ਨਮਸਕਾਰ ਕਰਤਾ ਹੋਂ । ਕੈਸੇ ਹੈ ਤਤ  
ਸਬਦ ਵਾਚਯ ਜੋ ਈਸਰ ਹੈ ਤਿਸ ਕਾ ਰੂਪ ਹੈ । ਇਸ ਵਿਸੇਖਣ ਕਰਕੇ ਸਰਬ ਸਕਤਿ ਸਪੰਨਯਤਾ ਦਤਾਤ੍ਰੇ  
ਜੀ ਕੀ ਕਹੀ ॥

ਸਲੋਕ ।

ਗੁਣਾ ਅਤੀਤੰ ਗੁਣ ਨਾਥੰਵਿ ਨਿਰਮੁਕਤਿ ਗੁਣੰ ਸਦਾ ।

ਨਿਰਾਸੰ ਨਿਰਭਅੰ ਨਿਤਯੰ ਨਮਸਤੇ ਗੁਰਦੇਵ ਨਮ: ।

*End :-*

ਇਤਿ ਸ੍ਰੀ ਦੱਤਾ ਤ੍ਰੇਇ ਗੌਰਖ ਸੰਬਾਦੇ ਸਵਾਤਮਸੰ ਮਤ ।  
ਉਪਦੇਸੇ ਨਿਰੰਜਨ ਨਾਮ ਸਪਤਮ ਪ੍ਰਾਕਰਣੰ ਸਮਾਪਤੰ ॥  
ਸ਼ਮ ਪ੍ਰਥਮ ਪ੍ਰਕਰਣੰ ਸਲੋਕ ਸੰਖਯਾ । ੭੬ । ਦੁਤੀਏ । ੪੦ ॥  
ਗਯਾਨਾਮ੍ਰੁਤੰ ਤ੍ਰਿਤੀਏ । ੪੯ । ਨਿਰਬਾਣ ਸ੍ਰੁਪ ਚਤੁਰਥਾ । ੩੫ ॥  
ਸਮ ਦ੍ਰਿਸਟ ਯੋਗ ਮੰਤ੍ਰ ਮੇ ! ੩੧ । ਮੋਖ ਨਿਰਬਾਣ ਖਸਟੇ । ੨੮ ।  
ਨਿਰੰਜਨ ਨਾਮ ਸਪਤਮੇ । ੧੬ ॥

Duttā Trai is minor incarnation of Vishnū and is famous for his wise sayings in Pūrānnic literature. This manuscript which is a dialogue, contains the essence of Vedāntic concept of life.

It also appears to have been based on the Sanskrit text.

S. No. 177

**S.H.R. : 1584 D**

*Title :* Giān Chūran

*Size :* 14 × 8 C.M.

*No. of Folios :* 432-499=67

*Lines per Page :* 7

*Letters per Line :* 18

*Beginning :-*

ਸ੍ਰੀ ਪਰਮਾਤਮਨੇ ਨਮ—ਅਥ ਗਯਾਨ ਚੂਰਣ ਵਚਨ ਕਾ ਲਿਖਯਤੇ  
ਦੋਹਰਾ

ਰਵਿ ਗੁਰ ਦਵੈ ਸਮ ਤੁਲਯ ਹੈ ਤਮ ਅਗਯਾਨ ਕਰੈ ਦੂਰ ।  
ਜਗ ਉਰ ਮੈ ਪ੍ਰਕਾਸ ਕਰਿ ਬੰਦਨ ਕੋ ਨਿਜ ਮੂਰ ।

*End :-*

ਦੋਹਰਾ

ਨਿਰਗਤਿ ਅੰਜਨ ਰੂਪ ਜਹਾ ਸੋਈ ਨਿਰੰਜਨ ਜਾਨ ।  
ਸੋਈ ਅਪਨੋ ਆਪ ਹੈ ਅਹੰਰੋਗ ਬਿਲਮਾਨ ॥ ੪ ॥

ਇਤਿ ਸ੍ਰੀ ਗਯਾਨ ਚੂਰਣ ਵਚਨ ਕਾ ਸਮਾਪ ਸੰਪੂਰਣ ਸਮਾਪਤ ।

This manuscript deals with the spiritual knowledge and the various requisites for its attainment.

S. No. 178

**S.H.R. : 1584 A**

*Title :* Giān Manjri

*Author :* Manohar Dāss Niranjani

*Size :* 14 × 8 C.M.

*No. of Folios :* 1 to 80

*Lines per Page :* 7

*Letters per Line :* 18

*Conditon :* Very old written in running hand within marginal lines. Incomplete.

*Beginning :-*

ਵਿਖਈ ਪਰ ਨਹੀ ਆਮਨਾ ਭੋਗ ਕੋ ਸਾਧਤ ਨਾਹਿ ।  
ਨਾਸਵੰਤ ਸਬ ਭੋਗ ਹੈ ਝੂਠੇ ਸੁਖ ਤਾ ਮਾਂਹਿ । ੪ ।  
ਤਾਤ ਪਰਯ ਸਬ ਬੇਦ ਕੋ ਏਕ ਮੋਖ ਪਰ ਜਾਨ ।  
ਭੋਗ ਹੈ ਲੋਕ ਪਰਲੋਕ ਕੇ ਤਾ ਪਰ ਨਾਹਿ ਬਖਾਨ । ੫ ॥

*End :-*

ਦੋਹਰਾ

ਮਨੋਹਰ ਦਾਸ ਨਿਰੰਜਨੀ ਸੋ ਸ੍ਵਾਮੀ ਸੋ ਦਾਸ ।  
ਸ੍ਵਾਮੀ ਦਾਸ ਭਯੋ ਏਕ ਸੋ ਮਹਾਂ ਕਾਸ ਘਟਾ ਕਾਸ ॥ ੪੭੫ ।

ਇਤਿ ਸ੍ਰੀ ਗਯਾਨ ਮੰਜਰੀ ਨਾਮ ਭਾਖਾ ਗ੍ਰੰਥ ਕਥਿਤੇ ਮਨੋਹਰ ਦਾਸ ਨਿਰੰਜਨੀ ਸੰਪੂਰਨ ਸਮਾਪਤ ।

The author appears to have completed this work in 1716 B.K. 1659 A.D. (vide folio 79 a) This manuscript relates to the subject of spiritual elevation by resisting the temptations of senses.

S. No. 179

**S.H.R. : 1449**

*Title : Gōst Maccā*

*Size : 15 × 9 C.M.*

*No. of Folios : 45*

*Lines per Page : 13*

*Letters per Line : 15*

*Condition : Very old, written in running hand, without margin. Incomplete.*

*Beginning :-*

( ਇਸ ਦੇ ਅਰੰਭ ਦੇ ਚਾਰ ਪਤਰੇ ਗੁੰਮ ਹਨ । ਪੰਜਵੇਂ ਤੋਂ ਅਰੰਭ ਇਸ ਤਰ੍ਹਾਂ ਹੁੰਦਾ ਹੈ )  
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮ ਕਰੇ ਸਿਕਦਾਰੀ ।  
ਧਰਤੀ ਦੇਗ ਮਿਲੈ ਇਕ ਵਾਰੀ ਭਾਗੁ ਤੇਰਾ ਭੰਡਾਰੀ । ੨ ।  
ਨਾ ਸਾਬੂਰੁ ਹੋਵੈ ਫਿਰਿ ਮਾਂਗੈ ਨਾਰਦੁ ਕਰੇ ਖੁਆਰੀ ।  
ਲਬੁ ਅੰਧੇਰਾ ਬੰਦੀ ਖਾਨਾ ਅਉਗਣਿ ਪੈਰ ਲੁਹਾਰੀ । ੩ ॥

*End :-*

ਕੂੜਾ ਦਾਵਾ ਰਹਿ ਗਇਆ ਬਾਦਿ ਮਰੇ ਸੰਸਾਰਿ ।  
ਹਿੰਦੂ ਮੁਸਲਮਾਨ ਦੁਇ ਜਲਿ ਬਲਿ ਹੋਏ ਛਾਰਿ ।  
ਦੂਜਾ ਆਖਣੁ ਸਕੁ ਹੈ ਨਾ ਕੋ ਹੋਆ ਨ ਹੋਇ ।  
ਇਕੋ ਪਾਕ ਖੁਦਾਇ ਹੈ ਰਮਿ ਰਹਿਆ ਸਭਿ ਲੋਇ ॥  
ਨਾਹੀ ਮਹੰਮਦੁ ਮੁਸਤਫਾ ਨਾਹੀ ਕੋ ਅਉਤਾਰੁ ।  
ਨਾਹੀ ਪੀਰ ਪੈਕੰਬਰਿ ਅਉਲੀਏ ਨਾਹੀ ਕੁਤਬਿ ਸਲਾਰਿ ।  
ਜੀਵਦਿਆ ਸਭਿ ਡਿਸਨੀ ਮੁਇਆ ਡਿਸੇ ਨ ਕੋਇ ।  
ਨਾਨਕ ਬਾਜੀ ਕੂੜਿ ਦੀ ਆਖਰਿ ਕੂੜੀ ਹੋਇ ॥ ੪੨ ॥

This manuscript narrates Gūrū Nanak's dialogue with the Muslim mystics at Maccā. Similar manuscripts with more details are available in Patialā vide Catalogue of Punjabi Manuscripts Vol. I, published by Language Department, Patiala, pages 351, 352.

S. No. 180

**S.H.R. : 2310 E**

*Title :* Gosht Kabir & Ravi Das Ji ki

*Size :* 15 × 14 C.M.

*No. of Folios :* 396-408=13

*Lines per Page :* 11

*Letters per Line :* 20

*Condition :* Same as 2310 A

**Beginning :-**

ੴ ਸਤਿਗੁਰ ਪ੍ਰਸਾਦਿ ॥  
ਗੋਬਿੰਦੁ ਸਤਿ । ਗੋਸਟਿ ਕੰਬੀਰ ਤਥਾ ਰਵਿਦਾਸਿ ਜੀ ਕੀ ।  
ਸੁਨੁ ਕੰਬੀਰਾ ਰਵਿਦਾਸਿ ਕਹਤਿ ਹੈ ਤੁਮ ਕਹੀਉ ਬ੍ਰਹਮ ਗਿਆਨੀ ।  
ਬ੍ਰਹਮੁ ਬ੍ਰਹਮੁ ਕਰਿ ਭ੍ਰਮ ਭੁਲਾਨੇ ਤਤਿ ਬਾਤ ਨਹੀ ਜਾਨੀ ॥

**End :-**

ਪਥਰ ਪੋਟਿ ਬਿਬਲ ਜਲ ਡਾਰਹੁ, ਗੁਰ ਖੋਜਹੁ ਕਰਿ ਸੂਰਾ ।  
ਜੇ ਗੁਰ ਮਿਲੈ ਤਾ ਦੁਬਧਾ ਨਾਸੇ, ਬਾਜੇ ਅਨਹਦੁ ਤੂਰਾ ।  
ਅਨਹਦੁ ਬਾਜੈ ਤਾ ਇਹੁ ਮਨੁ ਲਾਗੈ, ਸੋਗ ਬਿਜੋਗ ਬਿਨਾਸੇ ।  
ਕਹਤਿ ਕੰਬੀਰ ਸੁਨਹੋ ਰਵਿਦਾਸਾ, ਤਉ ਕਾਰਜ ਆਵਹਿ ਰਾਸੈ ॥ ੬੬ ॥  
ਗੋਸਟਿ ਸਪੂਰਨ ਹੋਈ ।

Goshti is a form of philosophical dialogue. In this dialogue the subject of discussion is the spiritual elevation.

S. No. 181

**S.H.R. : 2310 C**

*Title :* Gosht Rūkan Dīn ki

*Size :* 15 × 14 C.M.

*No. of Folios :* 191-194=4

*Lines per Page :* 11

*Letters per Line :* 20

*Condition :* Same as 2310 A.

**Beginning .-**

ੴ ਸਤਿਗੁਰ ਪ੍ਰਸਾਦਿ ॥  
ਰਾਗ ਤਿਲੰਗ ਮਹਲਾ ੧ ।  
ਗੋਸਟਿ ਰੁਕਨ ਦੀਨ ਕੀ ।  
ਅਲਫਿ ਅਲਹਿ ਕਉ ਯਾਦਿ ਕਰਿ ਗਫਲਤਿ ਮਨਹੁ ਬਿਸਾਰਿ ।  
ਸਾਸਿ ਪਲਟੇ ਨਾਮੁ ਬਿਨੁ ਧ੍ਰਿਗੁ ਜੀਵਨ ਸੰਸਾਰਿ ॥

*End :-*

ਯੇ ਯਾਰੀ ਕਰੁ ਗੁਰੂ ਸਿਉ ਜਿਸੁ ਕਾ ਅਵਚਲੁ ਰਾਜੁ ॥  
ਏਕੁ ਅਕੇਲਾ ਨਾਨਕਾ ਨਾਹਿ ਕਿਸੈ ਮੁਹਿਤਾਜੁ ॥ ੩੦ ॥

Rukanūdin Qāzi is said to have met Gūrū Nānak at Maccā in Arabiā. According to the author of Nānak Parkāsh, Rukanūdin held a long discourse with the Gūrū.

This manuscript, however, contains versified dialogue in the form of *Si-harfi* beginning from first letter of Persian alphabet. It is attributed to Gūrū Nānak.

S. No. 182

**S.H.R. : 2219 C**

*Title :* Kabit

*Author :* Murli Kavi

*Size :* 17 × 13 C.M.

*No. of Folios :* 1—11=11

*Lines per Page :* 7

*Letters per Line :* 17

*Condition :* Same as 2219 A. Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਕਬਿਤ

ਸਿਧਨ ਕੋ ਸਿੱਧ ਪ੍ਰਸਿੱਧ ਯਾ ਧਰਾ ਪੈ ਭਯੋ ਰੀਠੇ ਕੀਯੇ ਮੀਠੇ ਜਿਨ ਬਨ ਮੈ ਬਿਹਾਰ ਕੈ ।  
ਭਾਰੀ ਭਾਵ ਸਾਗਰ ਕੀ ਗ੍ਰੰਥ ਸਾਹਿਬ ਨਈਯਾ ਕਰ ਬਿਨਾ ਸ੍ਰਮ ਕਲੂ ਕੇ ਮਨੁਸ ਗਯੋ ਤਾਰ ਕੈ ।  
ਮੁਰਲੀ ਕਹਿਤ ਗਿਰ ਗਿਰ ਗਿਰਨ ਲਗਯੋ ਹੋ ਏਕ ਰਾਖ ਲੀਓ ਕਰਤੈ ਅਨੰਤ ਸਕਤ ਧਾਰ ਕੈ ।  
ਚਾਹਨਾ ਚੁਕੈ ਨ ਮਮ ਲੋਚਨ ਚਕੋਰਨ ਕੀ ਚੰਦ ਗੁਰੂ ਨਾਨਕ ਕੋ ਬਾਨਕ ਨਿਹਾਰ ਕੈ ।

*End :-*

(ਅੰਤਲੇ ਕਬਿਤ ਦਾ ਅੰਤ ਇਉਂ ਹੈ)

ਮੁਰਲੀ ਕਹਤ ਮੇਵਾ ਤਯਾਗ ਕੈ ਮਹੀਪਨ ਕੀ ਚੂੰਨ ਚਨਾਂ ਮਾਂਗ ਕੈ ਗਤੀਬਨ ਤੈਂ ਖਾਤੇ ਹੈਂ ।  
ਰਮਤੇ ਫਕੀਰ ਨੀਰ ਬਹਿਤੇ ਮਜੇ ਕੇ ਲਗੈਂ ਬਹੁਤ ਰੁਕੇ ਸੇ ਦੋਨੋ ਗਦਲੇ ਹੁਵੈ ਜਾਤੇ ਹੈਂ ॥

The verses in this manuscript relate to spiritual elevation by emphasizing the transitory nature of this world.

S. No. 183

**S.H.R. : 2900 B**

*Title :* Kabit

*Size :* 11 × 8 C.M.

*No. of Folios :* 183—220=38

*Lines per Page :* 6

*Letters per Line :* 12

*Condition :* Same as 2900 A.



**Beginning :-**

ੴ ਸ੍ਰੀ ਭਗਉਤੀ ਜੀ ਸਹਾਇ ॥  
ਅਥ ਅਸਫੋਟਕ ਕਥਿਤ ਬਿਖਤੇ ।

ਸਵੈਯਾ

ਛਬਿ ਉੱਤਮ ਅਕ੍ਰਿਤ ਛਾਜਤਿ ਹੈ ਲਖਿ ਲਾਜਤ ਕੰਜ ਪ੍ਰਭਾ ਸੁਯਾਕੀ ।  
ਮ੍ਰਿਗ ਬਾਲ ਤੇ ਨੈਨ ਬਿਸਾਲ ਸੇ ਹੈਂ ਸਭ ਜਾਨਿਤ ਰਾਸ ਮਨੋ ਸੁਖ ਕੀ ।  
ਜਿਹ ਹੇਰਿ ਸਭੈ ਜਲ ਜੰਮੁ ਨਸੈ ਤਿਹ ਹੇਰਤੇ ਪਿਯਾਸ ਕਹਾ ਭੁਖ ਕੀ ।  
ਕਬਹੂੰ ਹਮ ਸੋ ਨਹੀ ਕਾਨ੍ਹ ਹਸੇ ਸਖੀ ਕਾ ਕਹੋਂ ਅੰਤਰ ਕੇ ਦੁਖ ਕੀ ।

**End :-**

ਦੋਹਰਾ

ਚਟ ਪਟਾਇ ਚਿਤ ਮੈ ਜਰੇ ਤ੍ਰਿਣ ਜਿਉ ਕ੍ਰਿਧਿਤ ਹੋਇ ।  
ਖੋਜ ਰੋਜ ਕੇ ਹੇਤ ਲਗਿ ਦਯੋ ਮਿਸ੍ਰ ਜੂ ਰੋਇ ॥ ੧ ॥

The verses in this manuscript relate to eulogy of Lord Krishnā.  
It contains 52 *Swayyas* and one *Doha* at the end.

S. No. 184

**S.H.R. : 1584 C**

*Title :* Khat Parishni

*Author :* Charan Dāss

*Size :* 14 × 8 C.M.

*No. of Folios :* 278-432=154

*Lines per Page :* 7

*Letters per Line :* 18

**Beginning :-**

ੴ ਸ੍ਰੀ ਪਰਮਾਤਮਨੇ ਨਮ  
ਅਥ ਗ੍ਰੰਥ ਖਟ ਪ੍ਰਸਨੀ ਅਰੰਭਤੇ

ਪ੍ਰਥਮ ਗ੍ਰੰਥ ਕੋ ਕਰਤਾ ਗ੍ਰੰਥ ਕੀ ਆਦਿ ਸਿਸ ਦੇਵਤਾ ਕੋ ਸਵਰੂਪ ਦਿਖਾਵਤਾ ਹੈ । ਅਰ ਤਾਂ ਗ੍ਰੰਥ  
ਕੀ ਨਿਰਵਿਘਨਤਾ ਸਿਧ ਕਰਿਬੇ ਰਿਦੇ ਮਾਤ ਤਾ ਕੋ ਸਵਰੂਪ ਚਿਤਵਨ ਕਰਿ ਕੇ ਨਮਸਕਾਰ ਕਰਤੁ ਹੈ ।

**End :-**

ਸਲੋਕ

ਭਗਨ ਪ੍ਰਿਸਿਟਿ ਕਟਿ ਗ੍ਰੀਵ ਅਧੋ ਦ੍ਰਿਸਟਿ ਮੁਖ ਕੇ ਸਿਟੇ  
ਨ ਲਿਖਯਤੇ ਸਾਸ ਤੰਯ ਤੇਨ ਪਰ ਪਾਲਯੇਤ । ੧ ।  
ਲਿਖਤੇ ਚਰਣ ਬਾਸ ਦਾਦੁ ਪੰਥੀ । ਲੇਖਕ ਪਾਨਕ ਯੋਗ ।  
ਸੁਭ ਮਸਤੁ । ਸ੍ਰੀ ਰਾਮ ਜੀ ॥

This manuscript is on spiritual elevation. Various obstacles in the way of spiritual progress and their removal have been discussed.

The author is a follower of Dādu, a seventeenth century mystic belonging of Rajasthān.

S. No. 185

**S.H.R. : 2214**

*Title :* Mokhsh Panth

*Author :* Gūlāb Singh

*Size :* 24 × 13 C.M.

*No. of Folios :* 117

*Lines per Page :* 10

*Letters per Line :* 40

*Condition :* Old, written in beautiful hand within marginal lines. Complete.

**Beginning :-**

ੴ ਸ੍ਰੀ ਗਣੇਸ਼ਾਯ ਨਮਹ ।

ਸ੍ਰੈਯਾ ।

ਯਾ ਜਗ ਮੈ ਜਿਨ ਕੇ ਪਦ ਪੰਕਜ ਸੇਵਤ ਨੀਤ ਸੁਰੇਸ਼ੁਰ ਭਾਰੀ ।  
ਔਰ ਸੁਰਾਂਗਨ ਸੇਵਤ ਹੈ ਅਰੁ ਜਾਹਿ ਭਜੈ ਭਵ ਮੈ ਮੁਖ ਚਾਰੀ ।  
ਤਾਤ ਭਜੇ ਜਗ ਮਾਤ ਭਜੇ ਪੁਨਿ ਜਾਹਿ ਮਨਾਇ ਜਿਤੇ ਤ੍ਰਿਪੁਰਾਰੀ ।  
ਸੋ ਗਣ ਨਾਯਕ ਹੋਇ ਪ੍ਰਸਨ ਗਹੇ ਪਦ ਬੰਦਨ ਭੇਟਿ ਹਮਾਰੀ ॥ ੧ !

**End :-**

ਸ੍ਰੈਯਾ

ਗਣ ਨਾਇਕ ਸਾਰਸੁਤੀ ਰਘਬੀਰ ਸੁ ਨਾਨਕ ਜੀ ਗੁਰ ਆਦਿ ਉਦਾਰੇ ।  
ਗੁਰ ਗੋਬਿੰਦ ਸਿੰਘ ਉਦਾਰ ਬਡੇ ਪੁਨਿ ਜਾ ਗੁਰੁ ਮੇ ਭਵ ਸਾਗਰ ਤਾਰੇ ।  
ਤਿਨ ਕੌਨ ਉਪਾਯ ਨ ਪਾਯ ਧਰੋਂ ਕਛੁ ਲਾਇਕ ਨਾਹਿ ਪਿਖੋ ਜਗ ਸਾਰੇ ।  
ਕਰ ਜੋਰ ਭਲੀ ਵਿਧ ਦੰਡ ਸਮੰਪਦ ਪੰਕਜ ਮੈ ਵਹੁ ਬੰਦ ਹਮਾਰੇ । ੯੨ ॥

ਇਤਿ ਸ੍ਰੀ ਮਤ ਮਾਨ ਸਿੰਘਚ ਚਰਣ ਸਿਖਯਤ ਗੁਲਾਬ ਸਿੰਘੇ ਨਗੋਰੀ ਗਇ ਆਤਮ ਜੇਨ  
ਵਿਰਚਤੇ ਮੋਖ ਪੰਥ ਪ੍ਰਕਾਸੇ ਵਿਦੇਹ ਮੁਕਤਿ ਨਿਰਣਯੋ ਨਾਮ ਪੰਚਮੋ ਨਿਵਾਸ । ੫ । ਸੁਭ ਮਸਤੁ । ੧ ।

This manuscript relates the way of salvation by attaining the virtues and subduing the evil senses.

Vide S.H.R. 2253, S.H.R. 2188, S.H.R. 2223.

S. No. 186

**S.H.R. : 2188**

*Title :* Mokh Panth Parkāsh

*Author :* Gulāb Singh

*Size :* 16 × 12 C.M.

*No. of Folios :* 303

*Lines per Page :* 9

*Letters per Line :* 17

*Condition :* Old, written in beautiful hand within beautiful marginal lines. Complete.

**Beginning :-**

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਣੇਸ਼ਾਯਨਮ ।

ਅਥ ਮੋਖ ਪੰਥ ਪ੍ਰਕਾਸ ਗ੍ਰੰਥ ਲਿਖਯਤੇ ।

ਸਵੈਯਾ ।

ਯਾ ਜਗ ਮੈ ਜਿਨ ਕੇ ਪਦ ਪੰਕਜ ਸੇਵਤ ਨੀਤ ਸੁਰੇਸ਼ਰ ਭਾਰੀ ॥  
ਔਰ ਸੁਰਾਗਨ ਸੇਵਤ ਹੈ ਅਰੁ ਜਾਹਿ ਭਜੈ ਭਵ ਮੈ ਮੁਖ ਚਾਰੀ ॥  
ਤਾਤ ਭਜੇ ਜਗ ਮਾਤ ਭਜੇ ਪੁਨਿ ਜਾਹਿ ਮਨਾਇ ਜਿਤੇ ਤਿਪੁਰਾਰੀ ॥  
ਸੋ ਗਣ ਨਾਇਕ ਹੋਇ ਪ੍ਰਸੰਨ ਗਹੇ ਪਦ ਬੰਦਨ ਭੇਟਿ ਹਮਾਰੀ । ੧ ।

*End :-*

ਸਵੈਯਾ ।

ਗਨ ਨਾਇਕ ਸਾਰਸ੍ਵਤੀ ਰਘੁਬੀਰ ਸੁ ਨਾਨਕ ਜੀ ਗੁਰ ਆਦਿ ਉਦਾਰੇ ।  
ਗੁਰ ਗੋਬਿੰਦ ਸਿੰਘ ਉਦਾਰ ਬਡੇ ਪੁਨਿ ਜਾ ਗੁਰ ਮੇ ਭਵ ਸਾਗਰ ਤਾਰੇ ।  
ਤਿਨ ਕੋਣ ਉਪਾਯ ਨ ਪਾਯ ਧਰੋ ਕਛ ਲਾਇਚ ਨਾਹਿ ਪਿਖੋ ਜਗ ਸਾਰੇ ।  
ਕਰੋ ਜੋਰ ਭਲੀ ਵਿਧ ਦੰਡ ਸਮੰਪਦ ਪੰਕਜ ਮੈ ਵਹੁ ਬੰਦ ਹਮਾਰੇ । ੯੨ ॥

ਇਤਿ ਸ੍ਰੀ ਮਤ ਮਾਨ ਸਿੰਘ ਚਰਣ ਸਿਖਯਤ ਗੁਲਾਬ ਸਿੰਘੇ ਨਗੋਰੀ ਰਾਇ ਆਤਮ ਜੇਨ  
ਵਿਰਚਿਤੇ ਮੋਖ ਪੰਥ ਪ੍ਰਕਾਸੇ ਵਿਦੇਹ ਮੁਕਤਿ ਨਿਰਣਯੋ ਨਮ ਪੰਚਮੋ ਨਿਵਾਸ । ੫ । ਸੁਭ ਮਸਤੁ । ੧ ।

S. No. 187

**S.H.R. : 1442 G**

*Title :* Names of Nāthās

*Size :* 15 × 11 C.M.

*No. of Folios :* 1-8=8

*Lines per Page :* 9

*Letters per Line :* 16

Incomplete.

*Beginning :-*

ੴ ਸਤਿ ਗੁਰ ਪ੍ਰਸਾਦਿ ॥ ਨਾਥਾਂ ਦੇ ਨਾਉਂ ।

ਤਾਂ ਮਰਦਾਨੇ ਗੁਰੂ ਨਾਨਕ ਸਾਹਿਬੁ ਜੀ ਤੋਂ ਪੁਛਿਆ ਨਾਥਾਂ ਦੇ ਨਾਉ । ਤਾਂ ਗੁਰੂ ਨਾਨਕ ਜੀ  
ਕਹਿਆ ਹੈ ।

ਪਹਲੇ ਦਾ ਗੋਰਖ ਨਾਥ । ੧ । ਦੂਜੇ ਦਾ ਮਛਿੰਦਰ ਨਾਥ । ੨ ।

*End :-*

ਤਬ ਸ੍ਰੀ ਬ੍ਰਹਮੇ ਮਹਾਂਦੇਵ ਏਕੁ ਹਾਥੀ ਕਾ ਸਿਰੁ ਆਣਿਆ । ਆਣਿ ਕਰਿ ਉਸ ਬਾਲਕ  
ਕੇ ਧੜ ਉਪਰਿ ਰਾਖਿਆ । ਤਬ ਸ੍ਰੀ ਬਿਸਨ ਜੀ ਉਹ ਉਠਾਇ ਖੜਾ ਕੀਤਾ । ਨਾਉ ਰਾਖਿਆ ਗਨੇਸੁ ।  
ਕਹੈ ਇਸ ਕਾ ਨਾਮੁ ਗਨੇਸੁ ਹੁਆ ।

S. No. 188

**S.H.R. : 2248**

*Title :* Nām Kosā Granth

*Author :* Santokh Singh

*Size :* 17 × 10 C.M.

*No. of Folios :* 264

*Lines per Page :* 7

*Letters per Line :* 26

*Condition :* Old, pages at places worm-eaten, written in beautiful hand  
within marginal lines, headings given in red. Complete.

*Beginning* :—

ੴ ਸਤਿਗੁਰ ਪ੍ਰਸਾਦਿ ॥  
ਅਬ ਨਾਮ ਕੋਸ ਗ੍ਰੰਥ ਲਿਖਯਤੇ ।

ਕਬਿੱਤੁ

ਏਕੋਂਕਾਰ ਉਤਪਤਿ ਸਤਿਗੁਰੂ ਮੋਹਿ ਗਤਿ ਜਗਤਿ ਭਗਤਿ ਦੇਤ ਕਰਤਿ ਉਧਾਰ ਹੈਂ ।  
ਨਾਨਕ ਜੀ ਦੰਭ ਖੰਡ ਬਿਘਨ ਬਿਨਾਸਨ ਜੇ ਦਾਸਨ ਕੇ ਗਤਿਕਾਰ ਸਿਖ ਹਿਤਕਾਰ ਹੈਂ ।  
ਅੰਗਦ ਅਜਰ ਜਰ ਫੇਰੂ ਆਨ ਜਾਨੀਐ ਜੂ ਤੇਜੋ ਨੰਦ ਅਮਰ ਕਿ ਬਰਦਾ ਉਦਾਰ ਹੈਂ ।  
ਸੋਢ ਅਵਤੰਸ ਰਾਮਦਾਸ ਸੁਧਾਸਰ ਕਾਰ ਅਰਜਨ ਧਰਮ ਧੁਜ ਭਗਤ ਬਿਥਾਰ ਹੈਂ । ੧ ।

*End* :—

ਸੁਨੇ ਸੁਨੇ ਸਾਸਤ੍ਰਨ ਤੇ ਭਾਖਾ ਕੀਨੇ ਨਾਮ ।  
ਜਿਹ ਪਢਨੇ ਤੇ ਗ੍ਰੰਥ ਜੇ ਅਰਥ ਲਖਹਿ ਮਤਿ ਧਾਮ । ੪੬੦ ।  
ਕਵਿ ਸੰਤੋਖ ਸਿੰਘ ਸਿਮਰ ਗੁਰ ਕਰੇ ਸੁ ਬਿਘਨ ਨਿਕੰਦ ।  
ਸੁਖ ਸੋ ਗ੍ਰੰਥ ਸਮਾਪਤੀ ਭਈ ਅਨੰਦ ਸੁਕੰਦ ॥ ੪੬੧ ।

ਇਤਿ ਸ੍ਰੀ ਨਾਮ ਕੋਸ ਗ੍ਰੰਥੇ ਬਾਲ ਬੁਧੀਨ ਪ੍ਰਕਾਸਕੰ ਕਵਿ ਸੰਤੋਖ ਸਿੰਘ ਬਿਰਚਤਾਯ ਤ੍ਰਿਤੀਯ  
ਕੋਸ ਸਮਾਪਤੰ ॥

The author of this manuscript is Bhāi Santokh Singh who is also the well known author of Nānak Parkāsh and Gūr Partāp Suraj Granth, a voluminous work on the Sikh Gurus. He was born in 1788 A.D. He wrote Nānak Parkāsh in 1823, prepared a commentary on the Jap in 1829 and finished his Gūr Partāp Sūraj Granth in 1843 A.D.

It is a versified translation of Amar Kosh, a Sanskrit work by Amar Singh. According to Dr. Mohan Singh it is a peculiar blend of Hindwi and Punjābi.

S. No. 189

**S.H.R. : 2223**

*Title* : Parbodh Chandar Nātak

*Author* : Gūlāb Singh

*Size* : 13 × 8 C.M.

*No. of Folios* : 243

*Lines per Page* : 7

*Letters per Line* : 19

*Name of Scribe* : Mān Singh

*Date of Compilation* : 1819 A.D.

*Condition* : Old, pages at places worm-eaten written in good hand within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਣੇਸ਼ਾ ਇਨਮ ॥

ਦੋਹਰਾ

ਗੌਰੀ ਪੁਤ੍ਰ ਗਣੇਸ਼ ਪਦ ਬੰਦੋ ਬਾਰੰਬਾਰ ।  
ਕਾਰਯ ਕੀਜੇ ਸਿਧ ਮਮ ਦੇਹ ਸੁ ਬੁਧਿ ਉਦਾਰ ॥ ੧ ।  
ਜਾ ਕੇ ਨਾਮ ਪ੍ਰਤਾਪ ਤੇ ਜਲ ਪਰ ਸੈਲ ਤਰਾਹਿ ॥  
ਵਹਿ ਰਘੁਨਾਇਕ ਦਾਸ ਕੇ ਸਦਾ ਬਸੇ ਮਨ ਮਾਹਿ । ੨ ।

*End :-*

ਸੰਕਰ ਛੰਦ ।

ਰਸ ਵੇਦ ਔਵ ਸੁਚੰਦ ਸੰਵਤ ਲੋਕ ਭੀਤਰ ਜਾਨ ।  
ਸਾਵਨ ਭਨ ਮਾਸ ਭ੍ਰਿਗੁ ਪੁਨਿ ਵਾਸਰੇ ਦਸਮੀ ਵਦੀ ਪਹਿਚਾਨ ।  
ਗੁਰ ਮਾਨ ਸਿੰਘ ਪਦਾਰ ਬਿੰਦ ਅਲੰਬਨਾ ਉਰ ਠਾਨ ।  
ਕੁਰ ਖੇਤ ਪ੍ਰਾਚੀ ਕੂਲ ਤਟ ਯਹ ਕੀਨ ਗੁੰਥ ਬਖਾਨ ॥ ੨੨੫ ॥

ਇਤਿ ਸ੍ਰੀ ਮਤ ਮਾਨ ਸਿੰਘ ਚਰਣ ਸਿਖਤ ਗੁਲਾਬ ਸਿੰਘੇ ਨਗੌਰੀ ਰਾਏ ਆਤਮ ਜੇਨ ਵਿਰਚਤੇ  
ਪ੍ਰਬੋਧ ਚੰਦ੍ਰ ਨਾਟਕੇ ਜੀਵਨ ਮੁਕਤਿ ਪ੍ਰਾਪਤਿ ਕੌ ਨਾਮ ਖਸਟੋ ਧਿਆਇ । ੬ ।

ਦੋਹਰਾ

ਚੇਤ ਮਹੀਨਾ ਅਮਾਵਸ ਬਦੀ ਵਾਰ ਸੋਈ ਗੁਰ ਜਾਨ ।  
ਪੋਥੀ ਲਿਖੀ ਪੂਰੀ ਕਰੀ ਸੰਬਤ ਠਾਰਾਂ ਸੈ ਛਹੰਤੁ ਪ੍ਰਮਾਨ ॥

As indicated in the last couplet it was transcribed in 1876 B.K. viz. 1819 A.D.

It is a versified translation from Sanskrit text. Its subject matter allegorical dramas glorifying virtues in man and denouncing his sins.

Gulāb Singh translated it in 1849 B.K. viz. 1792 A.D. (vide Bhāi Kahn Singh's *Mahakosh*.)

Vide S.H.R. 2265, S.H.R. 2214, S.H.R. 2188, the works of the same author.

S. No. 190

**S.H.R. : 2195 C**

*Title : Rām Gitā*

*Size : 33 × 17 C.M.*

*No. of Folios : 43*

*Lines per Page : 12*

*Letters per Line : 60*

*Condition : Old, pages at places worm-eaten, written in beautiful hand within marginal lines. Incomplete.*

*Beginning :-*

ੴ ਸਤਿਗੁਰ ਪ੍ਰਸਾਦਿ ॥  
ਓਅੰ ਸ੍ਰਾਸਤਿ ਗਣੇਸਾਯਨਮ । ਸ੍ਰੀ ਗੁਰ ਦੇਵਾਯਨਮ ।  
ਓ ਸ੍ਰੀ ਸਿਵੋ ਵਾਚ ।

ਸ੍ਰੀ ਜੋ ਹੈ ਲਖਮੀ ਦੋ ਪ੍ਰਕਾਰ ਕੀ ਏਕ ਈਸ਼ਰਜ ਰੂਪ ਦੂਸਰੀ ਸਚਿਦਾ ਨੰਦ ਰੂਪ । ਜਿਸ ਕੋ ਨਿਤ ਕਹਤੇ ਹੈਂ । ਜਿਸ ਕੋ ਚਿਦਘਨ ਕਹਤੇ ਹੈਂ । ਜਿਸ ਕੋ ਅਨੰਤ ਕਹਤੇ ਹੈਂ । ਜਿਸ ਕੋ ਗੁਣ ਅਰ ਰੂਪ ਤੇ ਰਹਿਤ ਕਹਤੇ ਹੈਂ । ਜਿਸ ਕੋ ਅਨੰਦ ਰੂਪ ਕਹਤੇ ਹੈਂ । ਜਿਸ ਕੋ ਸਭ ਤੇ ਪਰੈ ਸਭ ਤੇ ਉਤਮ ਕਹਤੇ ਹੈਂ ।

*End :-*

ਇਸ ਪ੍ਰਕਾਰ ਰਾਮ ਜੀ ਰਾਮ ਗੀਤਾ ਲਛਮਣ ਕੋ ਉਪਦੇਸ ਕਰੀ ਜੀਵੋ ਕੇ ਕਲਯਾਨ ਨਿਮਿਤ । ਜੋ ਇਸ ਕੋ ਪੜੇਗਾ ਸੁਣੇਗਾ ਭਕਤਿ ਕਰ ਕੇ ਸੋ ਮੁਕਤਿ ਪਦ ਕੋ ਪ੍ਰਾਪਤਿ ਹੋਵੇਗਾ । ਇਸਿ ਵਿਖੇ ਸੰਦੇਹ ਨਹੀ । ਇਤਿ ਸ੍ਰੀ ਮਤਿ ਅਧਯਾਤਮਰਾਮਾਇਣੇ ਉਮਾ ਮੇਹਸਰ ਸੰਬਾਦੇ ਰਾਮ ਗੀਤਾ ਬਰਨਨੰ ਨਾਮ ਪੰਚ ਦਸੋ ਧਯਾਯ ॥ ੧੫ ॥

This unique manuscript contains the philosophical dialogues of Rāmā and his brother, Lachhmanā on the *Adwait* philosophy. It is in a beautiful Punjabi prose. In the prologue Parbhati and Shankar introduce the two epic heroes discussing the spiritual aspects of life.

S. No. 191

**S.H.R. : 2310 B**

*Title : Rattan Mālā*

*Size : 15 × 14 C.M.*

*No. of Pages : 185-191=7*

*Lines per Page : 11*

*Letters per Line : 20*

*Condition : Same as 2310 A.*

*Beginning :-*

ੴ ਸਤਿਗੁਰ ਪ੍ਰਸਾਦਿ ॥  
ਰਾਗ ਰਾਮ ਕਲੀ ਰਤਨੁ ਮਾਲਾ ਹੋਈ ਪਉੜੀਆਂ ਅਠਾਈ ੨੮ ।  
ਸਲੋਕ  
ਸੋ ਗ੍ਰਿਹੀ ਜੋ ਨਿਗ੍ਰਿਹੁ ਕਰੈ । ਜਪੁ ਤਪੁ ਸੰਜਮੁ ਭਿਖਿਆ ਕਰੈ ॥  
ਪੁਨਿ ਦਾਨਿ ਕਾ ਕਰੈ ਸਰੀਰੁ । ਸੋ ਗ੍ਰਿਹੀ ਗੰਗਾ ਕਾ ਨੀਰੁ ॥  
ਬੋਲੈ ਈਸਰੁ ਸਤਿ ਸਰੂਪੁ । ਪ੍ਰਮ ਤੰਤੁ ਮਹਿ ਰੇਖਿ ਨ ਰੂਪੁ ॥

*End :-*

ਗਗਨਿ ਸੋਰਵਰਿ ਅਨਹਦਿ ਤਾਲੁ ।  
ਚਮਕੈ ਦਾਮਨਿ ਨਿਰਮਲੁ ਝਾਲਿ ॥  
ਬ੍ਰਿਹਮੁ ਅਮਰਤੁ ਭੀਗਹਿ ਸੰਤੁ ॥  
ਨਾਨਕ ਕਹੈ ਸੋ ਬੈਰਾਗੀ ਪ੍ਰਥੈ ਗੁਰ ਕੈ ਮੰਤੁ ॥ ੨੯ ॥

This manuscript gives the dialogues of Gūrū Nānak with various Sidhās, who met him during his travels on the Himālayā ranges. Some of the names mentioned are Ishar Nāth, Gopi Nāth, Gorakh Nāth and Charpat Nāth.

The dialogues, like that of *Sidh Gosht*, are in verse.

S. No. 192

**S.H.R. : 2220 B**

*Title : Sapat Sloki Gitā*

*Size : 11 × 9 C.M.*

*No. of Folios : 4*

*Lines per Page : 7*

*Letters per Line : 12*

*Date of Transcription : 1835 A.D.*

*Beginning :-*

ੴ ਸ੍ਰੀ ਗਣੇਸ਼ਾਯ ਨਮ ॥

ਓਅੰਮਿਤਤੇ ਕਾਛੁ ਰੰਬਹਮ ਵਯਾਹਰ ਨਮਾ ਮਨੁ ਸਮਰਨ

*End :-*

ਮਮ ਨਾਭ ਵਮਦ ਭਗਤੋ ਮਦਯਾ ਜੀ ਮੰ ਨਮਸਕੂਰ ।

ਮਾ ਮੇਵੈ ਸਸੀ ਸਤਯੰ ਤੇ ਪ੍ਰਤੀ ਜਾਨੇ ਪ੍ਰਿਯੋ ਸਿਮੇ । ੭ ।

ਇਤਿ ਸ੍ਰੀ ਸਪਤ ਸਲੋਕੀ ਗੀਤਾ ਸੰਪੂਰਣੰ ॥ ਸੁਭੰ ਮਸਤ ਭੂਯਾਦ । ਸੰਮਤ । ੧੮੯੨ ।

ਮਛੁ ਵਾੜੇ ਦਸ ਕੋਸ ਸਾਤ ਸਰੰਦ ਪ੍ਰਮਾਨ ।

ਇਨਿ ਮੈ ਬਡਲਾ ਮਧ ਹੈ ਜਟਕਾ ਪਿੰਡ ਪ੍ਰਮਾਨ ॥

It contains seven *Shlokās* of the *Gitā* in Sanskrit transliterated in Gūrmūkhi. The place and date of transcription have been noted in the colophon.

S. No. 193

**S.H.R. : 1584 B**

*Title : Sat Prashan Utri*

*Author : Manohar Dāss Narinjanī*

*Size : 14 × 8 C.M.*

*No. of Folios : 81-278=198*

*Lines per Page : 7*

*Letters per Line : 18*

*Date of Compilation : 1713 A.D. (1770 B.K.)*

*Beginning :-*

ਸ੍ਰੀ ਪਰਮਾਤਮਨੇ ਨਮ—ਅਥ ਗ੍ਰਿਥ ਸਤ ਪ੍ਰਸ਼ਨ ਉਤਰੀ ਲਿਖਿਤੇ ।

ਸੋਰਠਾ

ਵਾਚਯ ਲਖ ਕਰਿ ਜਾਨਿ ਨਿਰਗੁਣ ਸਰਗੁਣ ਬੋ ਕਹਯੋ ।

ਕਰਿ ਨਮਸਕਾਰ ਵਖਾਨ ਵਾਚ ਯਤਯਾਗ ਕਰਿ ਲਖ ਕੋ ।

End :-

ਦੋਹਰਾ

ਸੰਬਤ ਸਤ੍ਰਾਂ ਸੈ ਮਹੀ ਸੋਰਹ ਵਰਖ ਵਤੀਤਿ ।  
ਵਰਖ ਸਤ੍ਰਹ ਮਹਿ ਕਰੀ ਖਟ ਮਾਸ ਜਾਹਿ ਵਿਤੀਤਿ ॥  
ਆਸੋਜ ਵਦਿ ਹੈ ਚਤਰ ਦਸੀ ਕ੍ਰਿਸਨ ਪਖ ਸਨਿਵਾਰ ।  
ਭਾਖਾ ਪੂਰਨ ਸਬ ਭਈ ਮਾਸ ਏਕ ਕ੍ਰਿਤਕਾਰ ।

ਇਤਿ ਸ੍ਰੀ ਵੇਦਾਂਤ ਮਹਾ ਵਾਕਯ ਭਾਖਾ ਨਾਮ ਗ੍ਰੰਥ ਕਥਿਤੇ । ਮਨੋਹਰ ਦਾਸ ਨਰੰਜਨੀ ਸੰਪੂਰਣ  
ਸਮਾਪਤ ਗ੍ਰੰਥ ।

This manuscript, as written in its Colophon, is based on Vedānt.

The author is Manohar Dass Narinjani who has also written several works, recorded in Sikh Reference Library (S.G.P.C. Amritsar) Catalogue of Punjabi Manuscripts.

S. No. 194

**S.H.R : 2262 A**

*Title :* Surtānt Baid Bhākhā

*Author :* Dharm Singh Avdhūt

*Size :* 15 × 12 C.M.

*No. of Folios :* 1 to 168

*Lines per Page :* 10

*Letters per Line :* 20

*Date of Compilation :* 1902 B.K. 1845 A.D.

*Condition :* Old, worm eaten throughout, written in marginal lines, in good hand. Complete.

*Beginning .—*

ੴ ਸ੍ਰੀ ਭਗਉਤੀ ਜੀ ਸਹਾਇ ।

ਅਥ ਸੁਰਤਾਂਤ ਬੇਦ ਭਾਖਾ ਲਿਖਯਤੇ । ਕ੍ਰਿਤ ਕਵ ਧਰਮ ਸਿੰਘ ਅਬਧੂਤ । ਸੇਸ ਸਨਕਾਦਿਕ  
ਸੰਬਾਦ । ਮਤ ਪਰਾਕ੍ਰਿਤ ਪੁਰਾਣ ।

ਦੋਹਰਾ

ਗੁਰ ਗਣਪਤ ਪਦ ਬੰਦਨਾ ਕਰਤ ਕਾਬ ਮਨ ਲਾਇ ।  
ਸ੍ਰੀ ਕਾਲੀ ਰਸਨਾ ਗ੍ਰੰਥਸ ਸੁਧ ਸਬਦ ਪ੍ਰਗਟਾਇ ॥ ੧ ॥

End :-

ਸੋਰਠਾ

ਸੰਕਰ ਚਖ ਨਭ ਜਾਂਨ ਖੰਡ ਭਾਂਨ ਰਥ ਚਕਰ ਬਰ ।  
ਸੰਮਤ ਬਿਕ੍ਰਮ ਮਾਨ ਸਤਨਾਮ ਸਤਨਾਮ ਜਪ । ੭੨ ।

ਇਤਿ ਸ੍ਰੀ ਪ੍ਰਾਕ੍ਰਿਤ ਪੁਰਾਣੇ ਹੰਸਾ ਅਵਤਾਰੇ ਸੇਸ ਸਨਕਾਦਿਕ ਸੰਬਾਦੇ ਬ੍ਰਿਹ ਨਾਟਕ ਗ੍ਰੰਥ ਖੋੜਸੋ  
ਧਿਯਾਇ ਸਮਾਪਤੰ ਸੁਭ ਮਸਤ । ੧੬ ।

This manuscript is based on the eleventh chapter of Bhāgwat Purān which deals with Hansā incarnation. It contains a dialogue of Sankrādīt-son



of Brahmā, relating to God and Māyā.

It is in verse, written by Dharm Singh, who mentions Diāl Singh of Lahore as his teacher.

S. No. 195

**S.H.R. : 2296**

*Title :* Vedānt Tataw

*Author :* Mahāndevā Saraswati

*Size :* 21 × 14 C.M.

*No. of Folios :* 107+111+120=338

*Lines per Page :* 10

*Letters per Line :* 25

*Date of Compilation :* 1848 A.D.

*Condition :* Old, worm-eaten through out, written in beautiful hand, within marginal lines. Complete.

*Beginning :-*

ੴ ਸ੍ਰੀ ਗਣੇਸ਼ਾਯਨਮ । ਸ੍ਰੀ ਪ੍ਰਮਾਤਮੇ ਨਮਾ ।

ਉਚਰਾ ਚਰ ਰੂਪਾਇ ਬ੍ਰਹਮਣੇ ਨਮਾ । ਅਥ ਭਾਖਾ ਕਰਤਾ ਆਪਣੇ ਇਸਟ ਦੇਵਤਾ ਅਰ ਗੁਰੋਂ  
ਕੋ ਨਮਸਕਾਰ ਕਰਤਾ ਹੈ ਸੰਸਕ੍ਰਿਤੀ ਸਲੋਕੋ ਕਰ ਨਾਨਾ ਭੂਤੰ ਬਿਸ੍ਰੰਯੇ ਤਤ ਜਸਮਾਤ ਕਿੰਚਤ ਭਿੰਨੰ ਨਾਸਤੀਤੰ  
ਸ੍ਰੀ ਕ੍ਰਿਸ਼ਨੰ ਬੰਦੇ ਨਿਤਯੰ ਅਦਾਬੰ ਤੇ ਮਧੇ ਸਤਯੰ । ੧ ॥

*End :-*

ਸਤਿ ਸੁਖਾਨੰਦ ਸੁਭ ਜਨਕ ਜਿਸੁ ਭਨਤ ਜਗ ਮੂਲਿ ਚੰਦ੍ਰ ਸੁਭਏ ਗਯਾਨ ਰਾਸਾ ॥

ਸਿਖਯ ਹਰਿਦਾਸ ਸਿਵ ਦਾਸ ਅਰੁ ਰਾਮ ਕੇ ਦਾਸ ਨਗਧਹ ਅਨੁਗ ਪਾਦ ਪਾਸਾ ॥

ਤਿਨੋ ਕੀ ਪ੍ਰੇਰਨਾ ਰੁਚਿਤ ਰਚਨਾ ਰਚੀ ਜਾਨਿ ਜਗ ਯਸਿ ਲਹਹੈ ਸੁ ਪਾਸਾ ॥

ਚਤੁਰ ਗਥ ਦੇ ਦਯਾ ਦ੍ਰਿਸਿਟ ਦੁਖ ਦਹਨ ਸੌਵੰਦ ਹੈ ਤਾਹਿ ਗਿਰਿ ਧਰਨ ਦਾਸਾ ॥

ਦੋਹਰਾ

ਸੰਬਤ ਸਯੈਕ ਸੁੰਨ ਰਸ ਸਸ ਸੁਭ ਸਰਮ ਹਰਾ ॥

ਕਚ ਕਲ ਅਤ੍ਰੀ ਸੁਨਵਰ ਵਸੰਤ ਵਾ ਸਰਵਿ ਸਦਾ ॥

This manuscript contains the discussion on the major topics of Vedānt philosophy such as individual soul vis a vis the universal soul and philosophical explanation of the natural phenomenon. It is based on quotations from Hindū scriptures.

Its chief characteristic lies in the fact that it combines the philosophy of *Adwait* with *Bhagati* cult, supporting the view points with Sanskrit quotations—transliterated in Gurmukhi.

S. No. 196

**S.H.R. : 2195 F**

*Title :* Vichār Sarovar

*Author :* Wali Rām

*Size :* 33 × 17 C.M.

*No. of Folios :* 94 to 96=3

*Lines per Page :* 12

*Letters per Line :* 60

*Condition :* Old, pages at places worm eaten, written in beautiful hand, within marginal lines. Complete.

*eginning :-*

ੴ ਸਤਿਗੁਰ ਪ੍ਰਸਾਦਿ ॥  
ਅਥ ਵੀਚਾਰ ਸਰੋਵਰ ਵਲੀ ਰਾਮ ਕ੍ਰਿਤ ।  
ਦੇਹ ਅਭਮਾਨੰ ਲੀਏ ਜੁਰ ਹੈ । ਬਿਨ ਪਾਨੀ ਪਟ ਪਰ ਮੈ ਬਹੈ ।  
ਦੇਹ ਅਭਮਾਨ ਬਿਗੋਵੇ ਨਰ ਕੋ । ਕਹਾ ਕਹੰਉ ਨਰ ਰੂਪੀ ਖਰ ਕੋ ।  
ਆਪਨ ਕੋ ਜੋ ਜਾਨੇ ਦੇਹ । ਸਾਰ ਭੂਲ ਕੇ ਹੋਵੈ ਖੇਹ ।  
ਅਗਿਆਨੀ ਗਤਿ ਮਤਿ ਮੈ ਧਾਵੈ । ਘਰ ਵਾਲਾ ਘਰ ਹੀ ਹੋਇ ਜਾਵੈ ॥

*End :-*

ਵੀਚਾਰ ਸਰੋਵਰ ਐਸੋ ਪਾਇਓ । ਨਿਰਮਲ ਭਇਓ ਜੋ ਈਹਾ ਆਇਓ ॥  
ਬੀਚਾਰ ਸਰੋਵਰ ਮਜਨ ਕੀਜੈ । ਮਨ ਬੁਧਿ ਚਿਤ ਉਜਲ ਕਰਿ ਲੀਜੈ ॥  
ਮਨ ਬੁਧਿ ਚਿਤ ਉਜਲ ਜਬ ਹੋਈ । ਓਅੰ ਸੋਹੰ ਹੰਸਾ ਸੋਈ ॥  
ਇਤਿ ਬੀਚਾਰ ਸਰੋਵਰ ਸੰਪੂਰਨੰ ॥

This manuscript appears to be a versified translation of Shankarā's Vedānt philosophy of *Adwāit*.

S. No. 197

**S.H.R. : 2247 B**

*Title : Vichār Malā*

*Author : Anāth Puri*

*Size : 23 × 13 C.M.*

*No. of Folios : 257-277=21*

*Lines per Page : 9*

*Letters per Line : 25*

Complete.

*Beginning :-*

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਗਣੇਸਾਏ ਨਮ ।  
ਅਥ ਬਿਚਾਰ ਮਾਲਾ ਅਨਾਥ ਪੁਰੀ ਕ੍ਰਿਤ ਲਿਖਯਤੇ ।  
ਦੋਹਰਾ  
ਨਮੋ ਨਮੋ ਸ੍ਰੀ ਰਾਮ ਜੂ ਸਤਿ ਚਿਤ ਅਨੰਦ ਰੂਪੁ ।  
ਜਿਹ ਜਾਨੇ ਜਗ ਸੁਪਨ ਵਤ ਨਾਸੈ ਭਰਮ ਤਮ ਕ੍ਰੂਪ ॥

*End :-*

ਦੋਹਰਾ  
ਗੀਤਾ ਭਾਰਤ ਕੋ ਮਤੋ ਏਕਾਦਸ ਕੀ ਜੁਗਤਿ ।  
ਅਸਟਾ ਵਕ੍ਰ ਬਸਿਸਟ ਮੁਨਿ ਕਛੁਕ ਆਪਨੀ ਉਕਤਿ ॥  
ਇਤ ਸ੍ਰੀ ਬਿਚਾਰ ਮਾਲੁ ਆਤਮੁਵਾਨ ਕੀ ਅਸਥਿਤ ਅਸਟਮੋ ਬ੍ਰਿਸ਼ਮੁ ਸਮਾਪਤੰ ॥

It contains mystic poetry dealing with the virtues of the holy congregation and merits of resisting temptations of senses.

S. No. 198

**S.H.R. : 1590 K**

*Title :* Vichār Chārghariā kā

*Size :* 18 × 13 C.M.

*No. of Folios :* 54-55=2 Part II

*Lines per Page :* 10

*Letters per Line :* 22

*Beginning :—*

ੴ ਸਤਿਗੁਰ ਪ੍ਰਸਾਦਿ ॥

ਬੀਚਾਰ ਚਉ ਘੜੀਏ ਕਾ । ਆਇਤਿਵਾਰ ਦਿਨ ।  
ਉਦੇਗ ਵੇਲਾ । ਚਾਲ ਵੇਲਾ । ਲਾਭ ਵੇਲਾ । ਅੰਮ੍ਰਿਤ ਵੇਲਾ ।  
ਕਾਲ ਵੇਲਾ । ਸੁਭ ਵੇਲਾ । ਰੋਗ ਵੇਲਾ । ਉਦੇਗ ਵੇਲਾ ।

*End :—*

ਛਨਿਛਰ ਵਾਰ ਰਾਤਿ ।

ਲਾਭ ਵੇਲਾ । ਉਦੇਗ ਵੇਲਾ । ਸੁਭ ਵੇਲਾ । ਅੰਮ੍ਰਿਤ ਵੇਲਾ ।  
ਚਾਲ ਵੇਲਾ । ਰੋਗ ਵੇਲਾ । ਕਾਲ ਵੇਲਾ । ਲਾਭ ਵੇਲਾ ।

This manuscript contains the mystifying description of the days and the nights of the week.

S. No. 199

**S.H.R. : 1931**

*Title :* Yog Vashist

*Size :* 17 × 11 C.M.

*No. of Folios :* 198

*Lines per Page :* 15

*Letters per Line :* 17

*Condition :* Old, first few folios worn out at the edges, written in very old style within beautiful marginal lines, headings given in red.

Incomplete.

*Beginning :—*

ੴ ਸਤਿਗੁਰ ਪ੍ਰਸਾਦਿ ॥

ਸਤਿ ਚਿਤ ਅਨੰਦਿ ॥ ਅਥਿ ਯੋਗ ਬਿਸਸਟ ਭਾਖਾ ।

ਸ੍ਰੀ ਰਾਮੋ ਵਾਚ ॥ ਹੇ ਮੁਨੀਸਰ ਜੀ ਇਸਥਾਵਰ ਜੰਗਮ ਸਰੂਪ ਜੇਤਾ ਕੁਛੁ ਭਾਸਤਾ ਹੈ । ਸੋ ਸਭ ਮਿਥਿਆ ਰੂਪ ਹੈ । ਹੇ ਮੁਨੀਸਰ ਜੀ ਜੇਤੇ ਕੁਛੁ ਸੰਸਾਰ ਕੇ ਸੁਖ ਪਦਾਰਥਿ ਦ੍ਰਿਸਟਿ ਆਵਤੇ ਹੈ । ਸੋ ਮਨ ਵਿਖੇ ਹੈ । ਸੋ ਮਨ ਭੀ ਭਰਮ ਰੂਪ ਹੈ । ਅਰੁ ਅਸਤਿ ਹੈ ।

*End :—*

ਜੋ ਬਬੇਕ ਮੰਤ੍ਰ ਕਹਯਾ ਅਹੰਕਾਰ ਪਿਸਾਚਿ ਕੋ ਨਿਵਰਤਿ ਕਰੈ । ਤਉ ਮੂਲ ਰੂਪ ਅਪਨੇ ਕਾ ਗਿਆਤਾ ਹੋਇ । ਯਿਹ ਤੀਨ ਭਾਵ ਮਨ ਕੇ ਮਨਨ ਕਰ ਹੋਤ ਹੈ । ਮਤਿ ਅਰੁ ਪਰਮ ਮਤਿ । ਅਰੁ ਉਨ ਮਤਿ । ਅਰ ਵਾਸਤਵ ਇਨ ਤੀਨੋ ਕਾ ਕੁਛੁ ਨਹੀ । ਤੂ ਆਪਣਾ ਆਪ ਹੈ ਦੂਸਰਾ ਕੋਈ ਨਹੀ । ਪੂਰਨ ਮਸਤ ਸੁਭ ਮਸਤ । ਸ੍ਰੀ ਰਾਮ ਵਿਸਸਟ ਸਮਾਦ ਸਮਾਪਤੰ ।

This manuscript was published in Devnāgri script in 1922 B. K. by Venkateshwar Press, Bombay. It has been stated in the Introduction that of the translation of the Sanskrit text was done by Rām Prasād Narinjani, who flourished in the times of Maharājā Sāhib Singh of Patiālā. This is a literal prose translation of the Sanskrit text.

This manuscript contains only one chapter. It is in a beautiful prose and its text has been illustrated by paintings.

S. No. 200

**S.H.R. : 2220 A**

*Title :* Yog Vashist, Nirbān Prākarn

*Size :* 11 × 9 C.M.

*No. of Folios :* 1—179=179

*Lines per Page :* 7

*Letters per Line :* 14

*Date of Transcription :* 1835 A.D.

*Condition :* Old, written in two different hands, within marginal lines. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਬਸਿਸਟੋ ਵਾਚ । ਹੇ ਰਾਮ ਜੀ ਅਰਧ ਰਾਤ੍ਰ ਕੇ ਸਮੇ ਜੋ ਮੈ ਸਮਾਧ ਤੇ ਉਤਰਿਆ ਤਬ ਮੁਝ ਕਉ ਤੇਜਪ੍ਰਕਾਸ ਦਿਸਟਿ ਆਵਣੇ ਲਾਗਾ ਜੈਸੇ ਮੰਦ੍ਰਾ ਚਲ ਪਰਬਤ ਤੇ ਖੀਰ ਸਮੁੰਦ੍ਰ ਉਛਲ ਆਵਤਾ ਹੈ ਮਾਨਹੁ ਹਿਮਾਲਾ ਪਰਬਤ ਮੂਰਤ ਧਾਰਿ ਕਰਿ ਆਨ ਇਸਥਿਤ ਹੁਆ ਹੈ ।

*End :-*

ਪਾਰਬਤੀ ਅਰੁ ਗਣਹੁ ਤੇ ਲੇ ਕਰਿ ਈਸਰ ਆਕਾਸ ਮਾਰਗ ਕਉ ਚਲਤੇ ਰਹੇ । ਜਬ ਲਗ ਮੁਝ ਕਉ ਦਿਸਟਿ ਆਵਤੇ ਥੇ ਤਬ ਲਗ ਮੈ ਉਨ ਕੀ ਓਰ ਦੇਖਤਾ ਰਹਾ । ਬਹੁੜ ਮੈ ਆਪਣੇ ਕੁਸਾ ਕੇ ਇਸਥਾਨ ਪਰ ਆਇ ਬੈਠਾ । ਜੋ ਕਛੁ ਈਸਰ ਉਪਦੇਸੁ ਕੀਆ ਥਾ ਸੋ ਅਪਣੀ ਸੁਧ ਬੁਧ ਸਾਥ ਵਿਚਾਰਣੇ ਲਗਾ । ਇਤ ਸ੍ਰੀ ਨਿਰਬਾਣ ਪ੍ਰਕਰਣੇ ਈਸ੍ਰਰ ਬਸਿਸਟ ਸੰਬਾਦੇ ਪਰਮਾਰਥ ਵਿਚਾਰ ਵਰਨਨੰ ਨਾਮ ਸਰਗਹ । ੧੫ ॥

This is only a part of *Yog Vashist*.

S. No. 201

**S.H.R. : 2254**

*Title :* Yog Vashisht, Varāg Parkarn

*Size :* 32 × 32 C.M.

*No. of Folios :* 1032

*Lines per Page :* 18

*Letters per Line :* 33

*Condition :* Old, running hand. Complete.

*Beginning :-*

ੴ ਓ ਓਅੰ ਸ੍ਰੀ ਪਰਮਾਤਮਾਇ ਨਮਹ ।

ਵੈਰਾਗ ਪ੍ਰਕਰਣ ਸ੍ਰਵਣ ਮਿੰਮ੍ਰਿਤ ਭਾਖਾ ਲਿਖਤੇ ।

ਸਤਿ ਚਿਤ ਅਨੰਦ ਰੂਪ ਜੋ ਆਤਮਾ ਹੈ ਤਿਸ ਕਉ ਨਮਸਕਾਰੁ ਹੈ । ਕੈਸਾ ਹੈ ਸਤਿ ਚਿਤ ਅਨੰਦ ਰੂਪ ਸੋ ਆਤਮਾ ਕਹਤ ਹਹਿ । ਜਿਸ ਤੇ ਇਹ ਸਰਬ ਭਾਸਤੇ ਹਹਿ । ਅਰੁ ਜਿਸ ਵਿਖੇ ਸਰਬ ਲੀਨ ਹੋਤੇ ਹਹਿ । ਅਰੁ ਜਿਸ ਵਿਖੇ ਸਰਬ ਇਸਥਿਤਿ ਹਹਿ ॥

*End :-*

ਇਤਿ ਸ੍ਰੀ ਅਰਖੋਪ ਰਹਿਤੇ ਸ੍ਰੀ ਰਾਮਾਇਣੈ ਦੇਵਦੂਤ ਉਕਤੇਸਤ ਸਹਸ੍ਰ ਸੰਘਤਾਯੰ ਬਾਲ ਕਾਂਡੇ ਮੋਛ ਉਪਾਏ ਨਿਰਬਾਨ ਪ੍ਰਕਰਣੰ ਸਮਾਪਤੰ ।

ਦੋਹਰਾ

ਸਾਹੀ ਕਾਨੀ ਬ੍ਰਹਮੁ ਹੈ ਕਾਗਦ ਲੇਖਨ ਹਾਰ ।

ਬਕਤਾ ਸ੍ਰੋਤਾ ਆਦਿ ਲੇ ਸਰਬ ਬ੍ਰਹਮੁ ਨਿਰਧਾਰ । ੧ ॥

ਇਤਿ ਸ੍ਰੀ ਮਹਾਂ ਰਾਮਾਇਣੈ ਬ੍ਰਿਧ ਵਸਿਸਟ ਸਪੂਰਣੰ ਸਮਾਪਤੰ । ਸੁਭੰ ਮਸਤ ॥

This is only a part of *Yog Vashist*.

# PUNJABI LITERATURE

# A. PUNJABI POETRY

## 1—Bara Maha—Calendar-Verses

S. No. 202

**S.H.R. : 1593 C**

*Title* : Bārā Māhā Sri Gūrū Gobind Singh Ji

*Author* : Bhāi Bīr Singh

*Size* : 17 × 13 C.M.

*No. of Folios* : 16 to 30=15

*Lines per Page* : 8

*Letters per Line* : 16

*Condition* : Old, written in good hand, within marginal lines. Complete.

*Beginning* :—

ੴ ਸਤਿਗੁਰ ਪ੍ਰਸਾਦਿ ॥

ਅਬ ਬਾਰਾ ਮਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਬ ਕਾ ।  
ਦੋਹਰਾ ।

ਤੇਰਾ ਨਾਮੁ ਅਕਾਲ ਜੀ ਜਪਾ ਸੁ ਹਿਤ ਚਿਤ ਲਾਇ ।  
ਗਣਪਤਿ ਗੋਰੀ ਸਾਰਦਾ ਜਾ ਤੇ ਹੋਇ ਸਹਾਇ ॥

*End* :—

ਗੁਰੂ ਤੇਗ ਬਹਾਦਰ ਅਗੰਮੁ ਹੈ ਅਥਾਹੁ ਨ ਜਾਈ ਤੋਲਿਆ ।  
ਬੀਰ ਸਿੰਘ ਪੁਕਾਰਿਆ ਸਚੇ ਖੰਡ ਨਿਬਾਹਿਆ ਆਪਣਾ ਬੋਲਿਆ ।  
ਸੰਗਤ ਹੋਈ ਤੇਰੀ ਨਿਹਾਲ । ਸੰਗਤ ਹੋਈ ਤੇਰੀ ਨਿਹਾਲ ।  
ਗੁਰੂ ਗੋਬਿੰਦ ਸਿੰਘ ਖਜ਼ਾਨਾ ਫੋਲਿਆ ।

ਫੁਲ ਹਰੀ ਕਿ ਹਰਿ ਜੀ ਹਾਂ ਦਰਸਨ ਅੰਮ੍ਰਿਤਸਰ ਜੀ ਜਾਂ ਮੇਰਾ ਮਨ ਲੋਚਦਾ ॥ ੧੨ ॥

Almanac or Calendar form of verses, composed after the names of twelve months of the year, were very popular in ancient times. This form is also found in Greek and occasionally in Latin dramatic poetry (*Dictionary of World Literary Terms* by J. T. Shipley, page 13)

This manuscript gives the chivalrous deeds of Guru Gobind Singh, the last Sikh Gūrū.

S. No. 203

**S.H.R. : 2262 C**

*Title* : Bārā Māhā

*Author* : Dharm Singh Avdhūt

*Size* : 15 × 12 C.M.

*No. of Folios* : 1-8 Part II

*Lines per page* : 10

*Letters per Line* : 20

*Date of Compilation* : 1855 A.D.

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਬ ਬਾਰਾ ਮਾਸਾ ਕ੍ਰਿਤ ਕਵਿ ਧਰਮ ਸਿੰਘ ਅਬਧੂਤ ।  
ਦੋਹਰਾ  
ਚੇਤਹ ਸਾਸ ਸੁਹਾਵਨੋ ਚਲਨ ਕੰਤ ਪ੍ਰਭਾਤ ।  
ਉਠ ਕਾਮਨ ਅੰਚਰ ਗਹਿਓ ਸੁਨੋ ਪਿਯਾ ਮਮ ਬਾਤ । ੧ ।

*End :-*

ਸੋਹਠਾ  
ਦ੍ਰਿਗ ਨਭ ਨਵ ਸਸ ਇਕ ਜਾਨ ਸੰਮਤ ਬਿਕ੍ਰਮ ਜੀਤ ਨ੍ਰਿਪ ।  
ਧਰਮ ਸਿੰਘ ਕਵ ਮਾਨ ਦੁਵਾਦਸ ਮਾਸ ਸੰਜੋਗ ਰਚ ।  
ਇਤ ਬਾਰਾ ਸਾਸਾ ਸੰਜੋਗ ਕ੍ਰਿਤ ਧਰਮ ਸਿੰਘ ਅਬਧੂਤ ॥

This manuscript contains erotic verses in Bārā Māhā form. The last couplet gives the date of its compilation. The author is Dharm Singh "Avdhūt"

S. No. 204

**S.H.R. : 1593 B**

*Title :* Bārā Māhā Rām ji kā

*Size :* 17 × 13 C.M.

*No. of Folios :* 15

*Lines per Page :* 8

*Letters per Line :* 16

*Condition :* Old, written in good hand, within marginal lines. Complete.

*Beginning :-*

ੴ ਸਤਿ ਗੁਰ ਪ੍ਰਸਾਦਿ ।  
ਬਾਰਾ ਮਾਹਾ ਰਾਮ ਜੀ ਕਾ ।  
ਦੋਹਰਾ  
ਚੇਤਰੋ ਚਿੰਤਾ ਚਿਤਾਵਨੀ ਫੂਲ ਰਹੀ ਬਨਰਾਇ ।  
ਦਸਰਬ ਕਾ ਮਨ ਮੋਲਿਆ ਰਾਮ ਸਿੰਘਾਸਨ ਪਾਇ । ੧ ।

*End :-*

ਇਸ ਬਾਰਾ ਮਾਹਾ ਦੇ ਪੜਿਆ ਹਜ਼ਾਰ ਗਉ ਦਾ ਪੁੰਨ ਹੋਦਾ ਹੈ । ਜੋ ਸੁਵੇਰੇ ਉਠ ਕੇ ਇਸਨਾਨ ਕਰ ਕੇ ਪੜੇ ਜੇ ਪੰਜ ਇਸਨਾਨਾ ਹੋਇ ਆਵੇ ਤਾ ਕਰ ਕੇ ਪੜੇ । ਅਸਮੇਧ ਜਗ ਦਾਨ ਪੁੰਨ ਹੋਦਾ ਹੈ । ਰਾਮ ਜੀ ਲਛਮਣ ਦਾ ਦੁਸਨ ਹੋਦਾ ਹੈ । ੧ । ਇਤ ਬਾਰਾ ਮਾਹਾ ਸੰਪੂਰਨੇ ਸ੍ਰੀ ਰਾਮ ਜੀ ਦਾ ॥

This gives in brief the account of Rāmā, the hero of the Ramāyanā.

Its colophon gives the merits for its reading. It does not contain the last stanza which gives the name of Gurdas Singh as its author in the published work, *Punjabi Baran Mahai* edited by Piārā Singh page 72-79.



S. No. 205

S.H.R. : 2215 A

Title : Bārā Māhā

Author : Khairae Shāh

Size : 20 × 12 C.M.

No. of Folios : 11-17 b=7 Lines per Page : 15 Letters per Line : 22

Condition : Recent, written in a very beautiful hand, without margin, headings in red. It is written on the papers of different colours. Incomplete.

Beginning :-

.....ਉਮਡ ਚਲੇਜ ਜਲ ਨੀਰਾ ।

ਜੇ ਪੀਯ ਦਰਸਨ ਆਨ ਦੇਤਾ ਸੀਤਲ ਹੋਇ ਸਰੀਰਾ । ੫ ।

ਛੰਦ

ਸਾਵਨ ਅਜਾਇਬ ਮਾਸ ਮੈ ਸਮ ਤੀਜ ਰੁਤ ਪੀਯ ਕਿਯਾ ਭਲੀ ।  
ਸੇਜ ਪ੍ਰਲੈ ਸੰਗ ਸੌਤੀ ਗੁੰਦਤੀ ਚੰਪਾ ਕਲੀ ।  
ਹਿਤ ਪ੍ਰੇਮ ਡੇਰੀ ਬਾਧ ਪ੍ਰੀਤਮ ਸਭ ਸੁਹਾਗਨ ਝੁਲਤੀ ।  
ਹਮ ਏਕਲੀ ਕਿਉ ਤਰਫਤੀ ਜੋ ਨੇਹੁ ਲਾਇ ਨ ਭੁਲਤੀ ॥

End :-

ਦੋਹਰਾ

ਕਹੈ ਖੈਰਾ ਮੇਰਈ ਸੁਨ ਲੈ ਬਾਰਹਿ ਮਾਸ ।  
ਆਸ ਦਰਸ ਲਾਗੀ ਰਹੇ ਜਬ ਲਗ ਘਟ ਮੈ ਸਾਸ ॥ ੪੮ ॥ ੧੨ ।  
ਇਤਿ ਸ੍ਰੀ ਬਾਰਾ ਮਹਾ ਖੈਰੇ ਸ਼ਾਹਿ ਜੀ ਕਾ ਸਪੁਰਨੰ ॥

The first ten folios of this manuscript are missing.

It gives the description of twelve months in the dialogue form. The theme is, as usual, the pangs of separation. It has not been published.

S. No. 206

S.H.R. : 1604 D

Title : Bārā Māhā

Author : Māl Singh

Size : 17 × 12 C.M.

No. of Folios : 3 Lines per Page : 12 Letters per Line : 19

Condition : Very old, pages at places worm-eaten written in running hand within marginal lines, headings given in red. Complete.

Name of the parts with Pages : Included in No. 1604 A. From folio No. 94 to 96.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਬਾਰਾ ਮਾਹ ਮੂਲ ਸਿੰਘ ਜੀ ਕਾ ਲਿਖਤੇ ।  
ਚੇਤ ਮਹੀਨੇ ਚਲੇ ਸਾਮ ਜੀ ਮਥਰਾ ਉਰ ਸਿਧਾਰੇ ।  
ਸਾਰੇ ਬ੍ਰਿਜ ਦੀ ਰੋਵੈ ਲੁਕਾਈ ਬਹਿ ਬਹਿ ਜਮਨ ਕਨਾਰੇ ।  
ਹਾਰ ਸਿੰਗਾਰਿ ਉਤਾਰ ਚੋਲੀਆ ਚੀਰ ਗੋਪੀਆ ਫਾਰੇ ।  
ਬਾਝ ਸਿਯਾਮ ਦੇ ਮੂਲ ਸਿੰਘਾ ਸਭ ਸੁਵੇ ਮਹਿਲ ਚਬਾਰੇ । ੧ ।

*End :-*

ਦੋਹਿਰਾ

ਪ੍ਰਭ ਜੀ ਮਿਲਿਉ ਰਾਧ ਕੇ ਪਾਇਉ ਅਟਿਲ ਸੁਹਾਗ ।  
ਰਾਧ ਕੇ ਸਿਯਾਮ ਗਲ ਲਾਇ ਕੇ ਕਹਿਉ ਸੁਨਾਇ ਵੈਰਾਗੁ ।

Love of Rādhā and Krishnā is the subject of this manuscript. It describes the pangs of separation felt by Rādhā.

S. No. 207

**S.H.R. : 2291 C**

Title : Bārā Māhā

Author : Tej Singh

Size : 19 × 16 C.M.

No. of Folios : 74b-75b

Lines per Page : 13

Letters per Line : 30

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਬਾਰਾ ਮਹੀਨੇ ਬਯੋਗ ਲੀਹਲਾ ਕੇ ।.....  
ਚੇਤ ਚਰਨ ਕਮਲ ਬਲਿਹਾਰੀ ।  
ਸਾਵਰ ਸੁਦੰਰ ਸ੍ਰੀ ਬਨਵਾਰੀ ।  
ਆਵੋ ਬੇਗ ਮੋਹਨ ਗਿਰਧਾਰੀ ।  
ਮੈ ਤਾ ਸਿਕਦਿਆ ਰੈਨ ਗੁਜਾਰੀ ॥ ੧ ॥

*End :-*

ਬਾਰਾ ਮਾਹਿ ਸੰਪੂਰਨ ਭਏ ।  
ਜੋ ਕੋਈ ਪਹੜੇ ਪ੍ਰੇਮ ਕੋ ਲਏ ।  
ਈਹਾ ਸੁਖ ਸੁਗਪੁਨ ਜਏ ।  
ਤੇਜਾ ਸਿੰਘ ਬਿਰਾਮਨ ਕਹੈ ।  
ਸੁਖਨ ਫਕੀਰਾ ਦਾ ॥ ੧੩ ॥ ੫੫੨ । ਜੋੜ

Tej Singh, who was a Brahman by caste, appears to be a prolific

writer as he has written several works vide S.H.R. No. 2291. As stated there he belonged to Madhra, district Jehlum, Pakistān.

It has been published.

S. No. 208

**S.H.R. : 2291 E**

*Title :* Bārā Mahā Rasyae de

*Author :* Tej Singh

*Size :* 19 × 16 C.M.

*No. of Folios :* 175b-177b

*Lines per Page :* 13

*Letters per Line :* 30

*Beginning :-*

ਅਥ ਬਾਰਾ ਮਾਹ ਰਸੀਐ ਦੇ ਹੈ ਕ੍ਰਿਤ ਤੇਜ ਸਿੰਘ ਕੀ ।

ਛੰਦ

ਚੇਤਰ ਦੇ ਮਹੀਨੇ ਵੇ ਵੇਰਸੀਆ ਖੁਲੀਆਂ ਨੀ ਬਾਗ ਬਹਾਰ ਜੀ ।

ਜਿਨ ਘਰਿ ਕੰਤ ਸੁਹਾਵਾ ਵੇ ਵੇਰਸੀਆ ਸੇ ਸੁਖੀ ਸੇਜ ਭਤਾਰ ਜੀ ।

*End :-*

ਆਜ ਭਲਾ ਦਿਨ ਵੇ ਵੇਰਸੀਆ ਸਾਜਨ ਰੰਗ ਦੀਦਾਰ ਦੀਆ ।

ਜਿਸਦਾ ਰੋਜ ਫਿਰਾਕ ਵੇ ਵੇਰਸੀਆ ਸੇ ਘਰਿ ਆਪ ਨਿਹਾਰ ਕੀਆ ।

ਗਇਯੋ ਫਿਰਾਕ ਸਰੀਰੋ ਵੇ ਵੇਰਸੀਆ ਸਾਜਨ ਦੇਖ ਬਹਾਰ ਜੀਆ ।

ਤੇਜ ਸਿੰਘ ਮੈ ਆਜ ਸੁਹਾਗਨ ਵੇ ਵੇਰਸੀਆ ਪੂਰਨ ਮੇਘ ਮਲਾਰ ਹੀਆ ॥ ੧੪ । ੩੪੫ ਜੋੜ ॥

This calendar verse has its own peculiar style and diction. The subject as usual relates to the pangs of love.

It has also been published vide *Punjabi Bara Mahāi* page 258.

S. No. 209

**S.H.R. : 2293 C**

*Title :* Grykham Rāt Barnan

*Size :* 17 × 12 C.M.

*No. of Folios :* 23-96=74

*Lines per Page :* 16

*Letters per Line :* 18

*Condition :* Same as 2293 A. Complete.

*Beginning :-*

ੴ ਓ ਅਥ ਗ੍ਰੀਖਮ ਰੁਤ ਬਰਨਨੇ ॥

ਕਬਿਤ

ਰਾਵਣੀ ਉਸੀਰ ਭੀਰ ਫਿਰਕੀ ਗੁਲਾਬ ਨੀਰ ਬੀਰ ਘਨ ਸਾਰਨਿ ਸੋ ਰਾਖੀ ਕਰ ਤਰਿ ਤਰਿ ।

ਤਹਾ ਹੋਮ ਹੋਦ ਮੈ ਫੁਹਾਰੇ ਭਾਰੇ ਭੂਰ ਝਰ ਚਿਕਨਿ ਬਰੀ ਰਸੋ ਸਮੀਰ ਅਤ ਸਰਿ ਸਰਿ ॥

*End :-*

ਛੇਦ ਦਾ ਅੰਤਲਾ ਹਿਸਾ  
ਮ੍ਰਿਗਨਿ ਕੀ ਨਾਭਿ ਮੈ ਜੁ ਕੀਨੋ ਮ੍ਰਿਗ ਮਦ ਗੰਧ ਸੋ ਤੋ ਖਲ ਰਸਨਾ ਪੋ ਨੀਕੈ ਕੈ ਸੁਹਾਵਤੋ ।  
ਸਾਗਰ ਕੈ ਪਾਨੀ ਕੋ ਤੋ ਕਰਤੋ ਸੁਧਾ ਸੋ ਸੁਧਾ ਕਰ ਕੋ ਕਲੰਕ ਲੈ ਕੈ ਪਾਨੀ ਮੈ ਜਮਾਵਤੋ ।

This manuscript contains the description of summer season-comparing it with other seasons. At the end the poet exhorts man to resist evil temptations.

S. No. 210

**S.H.R. : 2291 B**

*Title :* Sapatwār

*Author :* Tej Singh

*Size :* 19 × 16 C.M.

*No. of Folios :* 73a-74b

*Lines per Page :* 13

*Letters per Line :* 30

*Beginning :-*

ਅਥ ਸਪਤਿ ਵਾਰ ਕ੍ਰਿਤ ਪੰਡਤਿ ਤੇਜ ਸਿੰਘ ਮਧਰੇ ਕੀ ।  
ਬਯੋਗਨਾਮਾ । ਛੇਦ । ੨੮ ।  
ਆਇਤ ਆਵੀ ਯਾਰ ਸਵੇਲੇ ।  
ਮੈ ਤਾ ਸੋਧਾ ਜੰਗਲ ਬੇਲੇ ।.....

*End :-*

ਬਾਹਮਨ ਯਾਰ ਦੀ ਸੁਨੀ ਪੁਕਾਰ ।  
ਸੀਨੇ ਨਾਲ ਲਗਾ ਕੇ ਠਾਰ ।  
ਏਹੀ ਅਰਜ ਮੇਰੀ ਕਰਤਾਰ ।  
ਚਾਹੋ ਤੇਰਾ ਰੋਜ ਦਿਦਾਰ ।  
ਦਰਸਨ ਦੇਵਨਾ ॥ ੨੯ ॥ ੫੩੯ ॥

In this verse poet craves for the union with God. All the works of Tej Singh like the present one have a spiritual tinge.

## 2. Kafi

S. No. 211

**S.H.R. : 1437 I**

*Title :* Kāfiān Shāh Hūssain

*Author :* Shāh Hūssain

*Size :* 14 × 9 C.M.

*No. of Pages :* 213-223=11

*Lines per Page :* 8

*Letters per Line :* 16

*Beginning :-*

ਕਾਫ਼ੀਆਂ ਸ਼ਾਹ ਹੁਸੈਨ ਕੀ ।  
 ਬਾਲਪਣੁ ਖੇਡ ਲੈ ਜਿੰਦੁ ਨੀ । ਖੇਨੂ ਨਾਲਿ ਖਿਡੰਦੀਏ ਕੁੜੀਏ ਕੰਨਿ ਤੇਰੇ ਨੀ ਸਾਵਾ ।  
 ਸਾਹੁਰੜੇ ਘਰਿ ਅਲਬਤਿ ਜਾਣਾ ਪੇਯੇ ਕੂੜਾ ਦਾਵਾ ।  
 ਬਾਰਿ ਅਸਾਡੇ ਧੂਆਂ ਧੁਖੇ ਅਸਕ ਮਚਾਇਆ ਆਵਾ ।  
 ਇਸ ਦੁਨੀਆ ਦਾ ਕੂੜਾ ਮਾਣਾ ਕਹੈ ਕਬੀਰ ਜੁਲਾਹਾ । ੧ ॥

*End :-*

ਸਗਲੇ ਦੀਪ ਮੈ ਫਿਰਿ ਫਿਰਿ ਥਾਕੀ ਅਸਥਿਰ ਦੀਪ ਨ ਕੋਈ ਰੇ ।  
 ਕਹਿਤ ਕਬੀਰ ਜੋ ਹਰਿ ਗੁਣ ਗਾਵੈ ਹਮਰਾ ਅਉਖਧੁ ਸੋਈ ਰੇ । ੪ । ੧੭ ।

This manuscript copy contains fourteen Kāfis of Shāh Hūssain with variations here and there. At the end, however, there are two verses in which the names of Gūrū Nānāk and Kābir occur.

Shāh Hūssain was a great mystic poet, who lived in Lāhore in 945 Hijri, that is, 1538 A.D. vide *Kāfiān Shāh Hūssain* published by Punjabi Adabi Academy Lāhore, Pākistan.

S. No. 212

**S.H.R. : 2291 D**

*Title :* Kāfiān

*Author :* Tej Singh

*Size :* 19 × 16 C.M.

*No. of Folios :* 80--84

*Lines per Page :* 13

*Letters per Line :* 30

*Beginning :-*

ੴ ਸਤਿਗੁਰ ਪ੍ਰਸਾਦਿ ॥  
 ਅਥ ਕਲੀਆਂ ਕ੍ਰਿਤ ਪੰਡਤਿ ਤੇਜ ਸਿੰਹੰ ਮਧਰੇ ਕੀ । ਕਾਫ਼ੀ ॥.....  
 ... ..

ਛੰਦ

ਮੈ ਬਲਹਾਰ ਸਦਾ ਮਿਹਰਵਾਨਾ,  
 ਲਖ ਲਖ ਵਾਰ ਘੁਮਾਵੇ ਮੈਂ ।  
 ਸਾਰੀ ਜਾਨ ਕਰਾਂ ਮੈਂ ਸਦਕੇ,  
 ਨਾਮ ਤੇਰੇ ਬਲ ਜਾਵਾਂ ਮੈਂ ।

*End :-*

ਹੋਇ ਵਿਦਾ ਸਭਿ ਤੇਰੇ ਪਾਸੁੰ,  
 ਹੋਇ ਅਮਲ ਤੇਰੇ ਸੰਗ ਜੀਯਾ ।  
 ਤੇਜ ਤ੍ਰਿੰਘੁ ਕਰ ਯਾਦ ਸਾਹਿਬ ਨੂੰ  
 ਜਿਨ ਤੁਮ ਅੰਤੁ ਛਡਾਇ ਲੀਯਾ ॥ ੩੬ ॥ ੬੪੦ ॥

ਇਤ ਛੰਤ ਕਾਫ਼ੀਆ ਸੰਪੂਰਨੰ ਹਰੇ ।

As Stated in the beginning this Kāfi has been composed by Tej Singh of Madhra, District Jhelum. As is the case with other works of the poet, it has also a spiritual colour.

### 3. Qissas--Versified Romances

S. No. 213

**S.H.R. : 1436**

*Title :* Heer Wāras Shāh

*Author :* Wāras Shāh

*Size :* 23 × 16 C.M.

*No. of Folios :* 140

*Lines per Page :* 23

*Letters per Line :* 16

*Condition :* Old, pages at places worm-eaten, written in running hand, within marginal lines. Incomplete. Published.

*Beginning :-*

... .. ਬਬਹਾਰ ਦਾ ਜੋੜਿਆ ਈ ।  
ਫਿਕਰ ਜੋਰ ਕੇ ਖੂਬ ਦੁਰਸਤ ਕੀਤਾ ਜੇਹਾ ਫੁਲ ਗੁਲਾਬ ਦਾ ਤੋੜਿਆ ਈ ।  
ਬਹੁਤ ਜੀਅ ਦੇ ਵਿਚ ਤਤਬੀਰ ਕਰਿਕੇ ਫਿਰਿਹਾਦ ਪਹਾੜ ਨੂੰ ਤੋੜਿਆ ਈ ।  
ਸਥਾਵੀਣ ਕੈ ਜੇਬ ਬਣਾਇ ਦਿਤਾ ਜੇਹਾ ਅਤਰ ਗੁਲਾਬ ਨਿਚੋੜਿਆ ਈ ॥ ੭ ॥

*End :-*

੪੨੨ ॥ ਜੋਗੀ ਰਖ ਕੇ ਅਣਖ ਤੇ ਨਾਲ ਗੁਸੇ ਕਢਿ ਅਖੀਆ ਰੋਹ ਤੇ ਫੁਟਿਆ ਈ ।  
ਇਹ ਹੀਰ ਦਾ ਵਾਰਸੀ ਹੋਇ ਵੈਠਾ ਚਾਇ ਡੇਰਿਓ ਸੁਆਹ ਵਿਚਿ ਸੁਟਿਆ ਈ ।  
ਸਣੇ ਜੁਤੀਆ ਚੋਕੇ ਵਿਚਿ ਆਇ ਵੜਿਓ ਸਾਡਾ ਧਰਮ ਤੇ ਨੇਮ ਸਭ ਪੁਟਿਆ ਈ ।  
ਬੁਰਾ ਬੋਲਦਾ ਨੀਰ ਪਲਟ ਅਖੀ ਜੇਹ ਸਹਰ ਵਿਚਿ ਬਾਣੀਆ ਲੁਟਿਆ ਈ ॥  
ਪਕੜ ਸੈਦੇ ਨੂੰ ਨਾਲਿ ਪਹੋੜੀਆਂ ਦੇ ਚੋਰ ਯਾਰ ਵਾਂਗ ਢਾਹਿ ਕੁਟਿਆ ਈ ।  
ਲੁਟ ਪੁਟ ਕੇ ਮਾਰਨਿ... ..

Waras Shāh was a great Punjābi poet who flourished during the middle of 18th Century. (vide Heer Edited by Dr. Mohan Singh Persian Script page 17). His work on Heer Ranjah is considered as one of the classics of Punjābi Literature. This manuscript contains only 516 stanzas from no. 7 to 522. The first folio and some folios at the end are missing.

S. No. 214

**S.H.R. : 1443**

*Title :* Heer Rānjāh

*Author :* Mūqbal

*Size :* 14 × 10 C.M.

*No. of Folios :* 135

*Lines per Page :* 7

*Letters per Line :* 19

*Date of Transcription :* 1838 A.D.

*Condition :* Good written in beautiful hand, within marginal lines. Complete.

*Beginning* :—

ੴ ਸਤਿਗੁਰ ਪ੍ਰਸਾਦਿ ॥

ਕਥਾ ਹੀਰ ਰਾਂਝੇ ਕੀ ਕਥਨੀ ਮੁਕਬਲ ਕੀ ਲਿਖਯਤੇ ।  
ਮਉਜੂ ਜਟ ਦਾ ਲਾਡਲਾ ਨਾਉ ਧੀਦੋ ਵਿਚ ਤਖਤ ਹਜ਼ਾਰੇ ਦੇ ਵਸਦਾ ਸੀ ।  
ਮੁਖੋ ਝੜਨ ਗੁਲਾਬ ਦੇ ਫੁਲ ਤਾਰੇ ਜਦੋ ਖੁਲ ਕੇ ਸੋਹਣਾ ਹਸਦਾ ਸੀ ।  
ਨੈਣਾ ਹੀਰ ਦਿਆ ਖਾਬ ਵਿਚ ਜਿਬਾ ਕੀਤਾ ਭੇਦ ਕਿਸੇ ਨੂ ਮੂਲ ਨ ਦਸਦਾ ਸੀ ।  
ਦਿਨੇ ਰਾਤ ਮਬੂਬ ਦੇ ਦੇਖਣ ਨੂ ਪਇਆ ਮੁਕਬਲ ਵਾਗ ਤਰਸਦਾ ਸੀ । ੧ ।

*End* :—

ਆਸਕ ਹੋਵਣਾ ਜਾਤ ਖੁਦਾਇ ਦੀ ਹੀ ਹੋਰ ਸੁਵਣਾ ਹੁਸਨ ਜਮਾਲ ਹੈ ਨੀ ।  
ਲਖ ਵਰੇ ਜੇ ਜੀਵਣਾ ਅੰਤ ਮਰਣਾ ਥਿਰ ਕਾਦਰ ਜਲ ਜਲਾਲ ਹੈ ਜੀ ।  
ਧੰਨ ਮਾਲ ਤੇ ਮਤਿ ਮਗਰੂਰ ਹੋਈ ਹੈ ਕਿਸੇ ਅੰਤ ਨ ਨਿਬਿਹਾ ਨਾਲ ਹੈ ਜੀ ।  
ਮੁਕਬਲ ਨਾਮ ਖੁਦਾਇ ਦਾ ਕੀਮੀਆ ਹੈ ਹੋਰ ਸੁਵਣਾ ਜਿ ਕਰ ਖਿਆਲ ਹੈ ਜੀ ।

ਹੀਰ ਤੇ ਰਾਂਝੇ ਦਾ ਪ੍ਰੇਮ ਸੰਪੂਰਣ । ੧ । ੩੬੧ । ਸੁਧ । ਸੰਮਤ ੧੮੯੫ ਮਿਤੀ ਚੇਤਰੋ ਦਿਨੋ ੧੬  
ਵਾਰ ਮੰਗਲ । ਪੋਥੀ ਸੰਪੂਰਣ ਹੋਈ ਪਿਸੌਰ ਕੇ ਮਧੁ । ਅਖਰ ਵਾਧਾ ਘਾਟਾ ਸੋਧ ਪੜਨਾ ॥

Hafiz Shāh Jehān Mūqbal flourished during the first half of the 18th Century. Wāras Shāh is said to have been influenced by this work on Heer Rānjāh. As noted in the colophon, this manuscript was transcribed in 1895 B.K. viz 1838 A.D.

S. No. 215

**S.H.R. : 2222**

*Title* : Heer Rānjāh

*Author* : Mūqbal

*Size* : 13 × 9 C.M.

*No. of Folios* : 194

*Lines per Page* : 8

*Letters per Line* : 14

*Condition* : Old, written in good hand, within rough marginal lines, headings given in red. Incomplete.

*Beginning* :—

ਪੰਜਾਂ ਪੀਰਾਂ ਨੇ ਰਾਂਝੇ ਨੂੰ ਵਿਦਾ ਕੀਤਾ ਰਾਹਿ ਝੰਗ ਸਿਆਲਾਂ ਦੇ ਪਾਇਕੇ ਜੀ ।  
ਜਿਥੇ ਬਣੇ ਭਾਰੀ ਕਰੇਂ ਯਾਦਿ ਸਾਨੂੰ ਤੇਰਾ ਕੰਮੁ ਨਿਬਾਹਾਂਗੇ ਆਏ ਕੇ ਜੀ ।  
ਪੰਧ ਟੁਰਦਿਆਂ ਰਾਂਝੇ ਨੂੰ ਰਾਤਿ ਪਈ ਦਰੀਆਉ ਦੀ ਕੰਢੀ ਤੇ ਜਾਇ ਕੇ ਜੀ ।  
ਸੀਹ ਬੁਕਦੇ ਬਿਸੀਅਰ ਫੂਕਦੇ ਨੀ ਮੁਕਬਲ ਨਸਿ ਨਹੀ ਖੋਫ ਖਾਇ ਕੇ ਜੀ । ੩੭ ।

*End :—*

ਹੀਰ ਝੰਗ ਸਿਆਲਾਂ ਦੇ ਜਾਇ ਪਹੁਤੀ ਮਿਲੀ ਪੇਕਿਆ ਨੂੰ ਖੁਸਹਾਲ ਹੋਈ ।  
ਘਰ ਜਾਂਵਦੇ ਹੀਰ ਨੂੰ ਤਾਪ ਚੜਿਆ ਨੰਦੀ ਹਾਲ ਥੋਂ ਬਹਤ ਬੇਹਾਲ ਹੋਈ ।  
ਦਾਰੂ ਕਾਰ ਨ ਆਵਦਾ ਖਾਇ ਰਹੀ ਆਖਰ ਜੁਮੇ ਦੇ ਰੋਜ ਵਿਸਾਲ ਹੋਈ ।  
ਜਾਰੀ ਰੋਇ ਕੇ ਮਾਪਿਆ ਦਫਨ ਕੀਤੀ ਮੁਕਬਲ ਹੀਰ ਦੀ ਪ੍ਰੀਤਿ ਕਮਾਲ ਹੋਈ । ੩੫੨ ।

This is an incomplete manuscript with some folios missing in the beginning as well as in the end. It contains only 315 stanzas.

S. No. 216

**S.H.R. : 2213**

*Title :* Heer Rānjāh

*Author :* Mūqbal

*Size :* 16 × 12 C.M.

*No. of Folios :* 126

*Lines per Page :* 8

*Letters per Line :* 20

*Name of Scribe :* Mānak Chand Brahman

*Date of Transcription :* 1858 A.D.

*Condition :* Old, written in good hand, without marginal lines, headings given in red. Complete.

*Beginning :—*

ੴ ਸਤਿਗੁਰ ਪ੍ਰਸਾਦਿ ॥

ਅਥ ਕਥਾ ਹੀਰ ਰਾਝੇ ਕੀ ਲਿਖਯਤੇ ।

ਇਸਕ ਹਕ ਨੂੰ ਜਾਇ ਮਿਲਾਵਦਾ ਹੀ ਇਸ ਇਸਕੇ ਦੇ ਵਾਰਨੇ ਜਾਈਐ ਜੀ ।  
ਭੁੰਨੇ ਇਸਕ ਦੇ ਨੂੰ ਨਹੀਂ ਮੌਤ ਮੂਲੋ ਤੇਗ ਇਸਕ ਦੀ ਮੁਹੋ ਮੁਹਿ ਖਾਈਏ ਜੀ ।  
ਇਸਕ ਬਰਨ ਹੈ ਅਉਲੀਆਂ ਅੰਬੀਆਂ ਦਾ ਮਜਾ ਇਸਕ ਦਾ ਫਕਰ ਥੀ ਪਾਈਐ ਜੀ ।  
ਰਲ ਆਖਿਆ ਆਸਕਾਂ ਮੁਕਬਲੇ ਨੂੰ ਸਾਨੂੰ ਹੀਰ ਦਾ ਇਸਕ ਸੁਣਾਈਏ ਜੀ ।

*End :—*

ਇਥੇ ਰਾਝੇ ਨੂੰ ਭਾਈਆਂ ਦਫਨ ਕੀਤਾ ਉਥੇ ਹੀਰ ਸਿਆਲ ਭੀ ਹੋਈ ਪੂਰੀ ॥  
ਦੋਵੇ ਰਾਹਿ ਮਕੇ ਦੇ ਵਿਚੁ ਰੰਮੇ ਸਾਥ ਸਹਕਦੇ ਵਿਚੁ ਪਾਈ ਉਸੁ ਪੂਰੀ ॥  
ਰਾਝਾ ਰਾਹੁ ਪੁਛਾਵਦਾ ਹਾਜੀਆ ਥੋ ਹੀਰ ਵੰਡਦੀ ਲੰਗਰੋਂ ਬੈਠ ਚੂਰੀ ॥  
ਡਿਠੇ ਹਾਜੀਆ ਮਕੇ ਦੇ ਰਾਹੁ ਜਾਦੇ ਤਿੰਨੇ ਹੀਰ ਰਾਝਾ ਅਤੇ ਮੰਝ ਬੂਰੀ ॥  
ਮੁਕਬਲ ਕਥਾ ਸੁਣਾਈ ਏ ਆਸਕਾਂ ਨੂੰ ਕਥਾ ਹੀਰ ਤੇ ਰਾਝੇ ਦੀ ਹੋਈ ਪੂਰੀ । ੩੬੩ ॥

ਇਤ ਕਥਾ ਹੀਰ ਰਾਝੇ ਕੀ ਸੰਪੂਰਨੰ । ਲਿਖੀ ਮਾਨਕ ਚੰਦ ਬਰਹਮਣ । ਮਿਤੀ ਮਘਰ ਸੁਦੀ  
ਨੌਮੀ ੯ । ਸਾਲ ਉਨੀ ਸੈ ਪੰਦਰਾਂ । ੧੯੧੫ ॥

This manuscript copy was transcribed in 1858 A.D. by one Mānak Chand Brāhman.



S. No. 217

**S.H.R. : 2259 B Part II**

*Title :* Mādhwā Nul

*Author :* Būdh Singh

*Size :* 17 × 12 C.M.

*No. of Folios :* 1 to 63

*Lines per Page :* 15

*Letters per Line :* 20

*Name of Scribe :* Diāl Anaimi

*Date of Compilation :* 1780 A.D.

*Condition :* Old, worm eaten throughout, written in good hand, without margin. Complete.

*Beginning .—*

ੴ ਸਤਿਗੁਰ ਪ੍ਰਸਾਦਿ ॥ ਅਥ ਮਾਧਵ ਨਾਲ ਲਿਖਯਤੇ ।

ਦੋਹਰਾ

ਗੁਰ ਗਣਪਤਿ ਗੋਬਿੰਦ ਕੋ ਨਯਾਇ ਸੀਸ ਸਬ ਸੰਤ ।

ਸ੍ਰੀ ਸਾਰਦ ਗਿਰਿ ਸੁਤਾ ਕੋ ਪ੍ਰਣਵੋ ਕਰੋ ਅਨੰਤ ॥

ਦੋਹਰਾ

ਸੁਖ ਨਿਧਾਨ ਦੁਰਮਤਿ ਦਹਿਨ ਸ੍ਰੀ ਰਘੁਬੀਰ ਸੁਦੇਸ ।

ਜਨਕ ਸੁਤਾ ਪਤਿ ਦੁਖ ਦਹਨ ਸੁੰਦਰ ਬਦਨ ਸੁਰੇਸ ।

*End :-*

ਮਾਧਵ ਨਲ ਕੀ ਕਥਾ ਯਹ ਬਿਕ੍ਰਮ ਕੀਰਤ ਚਾਰ ।

ਪਢ ਕੀਜੇ ਹਿਤ ਧਰਮ ਸੋ ਯਹੀ ਮੰਤ੍ਰ ਬਰ ਸਾਰ । ੫੭੧ ।

ਹਰਿ ਜਪ ਜਗ ਮੋ ਜਾਪੀਐ ਕੀਜੇ ਪਰਉਪਕਾਰ ।

ਭਵਜਲ ਤਰਤ ਨ ਬੇਰ ਹੁੈ ਸੰਤ ਸੁਨੋ ਚਿਤ ਧਾਰ ॥ ੫੭੨ ॥

ਇਤਿ ਸ੍ਰੀ ਪ੍ਰੇਮ ਸਾ ਪਾਇਨੇ ਮਾਧਵਨਲ ਕਥਾ ਸੰਪੂਰਣਮਾ ॥

This love story of Mādhwā and Kāmkaṅdlā has been translated from Sanskrit literature. It is versified translation in Punjābi by Būdh Singh.

This copy has been transcribed by Diāl Anaimi vide also *Punjabi Hath Likhtan di Suchi*, Language Department, Patiala, pages 495-96.

S. No. 218

**S.H.R. : 1604 B**

*Title :* Sassī Pānnū

*Author :* Hāsham Shāh

*Size :* 17 × 12 C.M.

*No. of Folios :* 29-53=25

*Lines per Page :* 12

*Letters per Line :* 19

*Condition :* Very old, pages at places worm-eaten, written in running hand, within simple margin. Complete.

*Name of the parts with Pages :* Included in No. 1604 A from folio No. 29 to 53.

*Beginning :-*

ੴ ਓ ਸਤਿਗੁਰ ਪ੍ਰਸਾਦਿ ॥  
ਅਥ ਸੱਸੀ ਪੁੰਨੂ ਕੀ ਵਾਰ ਲਿਖਤੇ ।  
ਹਿਕਮਿਤਿ ਉਸ ਖੁਦਾਵੰਦ ਵਾਲੀ ਮਾਲਿ ਮਲਿਕ ਮਲਕ ਦਾ ।  
ਲੱਖ ਕਰੋੜ ਕਰਨਿ ਚਤਰਾਈਆ ਕੋਈ ਪਛਾਣ ਨ ਸਕਦਾ ।  
ਕੁਦਰੁਤਿ ਨਾਲ ਰਹੇ ਸਿਰਗਰਿਦਾ ਦਾਇਮ ਚਰਖ ਫਲਕ ਦਾ ।  
ਹਾਂਸਮ ਖੂਬ ਹੋਇਆ ਗੁਲਕਾਰੀ ਫਰਿਸ ਫਨਾਹੁ ਖਲਕ ਦਾ । ੧ ।

*End :-*

ਇਸਕ ਜਿਨਾ ਦਾ ਪੂਰਾ ਹੋਇਆ ਤੇ ਅਮਰੇ ਜਗਿ ਮਾਂਹੀ ।  
ਹੋਤ ਪੁੰਨੂ ਤੇ ਸੱਸੀ ਦੋਵੇ ਮੁਏ ਜਾਣੇ ਨਾਹੀ ।  
ਗਏ ਬਹਿਸਤ ਇਕਠੇ ਦੋਵੇ ਤੇ ਅਮਰੇ ਜਗਤਿ ਕਹਾਹੀ ।  
ਹਾਂਸਮ ਜਗਤ ਜਿਨਾ ਜਸ ਗਾਵੇ ਤੇ ਜੀਵਦੇ ਜਗ ਮਾਹੀ । ੧੨੪ ।

Hāsham Shāh, the author of this manuscript flourished during the later half of 18th Century. His works were recognised in the court of Māhārājā Ranjit Singh 1799-1839 A.D. who is said to have granted him *Jagir*. *Sassi Pānnū* is considered to be one of his best works.

This manuscript copy was totally worm-eaten and it has recently been repaired with tissue paper. It contains 124 stanzās.

S. No. 219

**S.H.R. : 1604 A**

*Title : Sohni Māhiwāl*

*Author : Hāsham*

*Size : 17 × 12 C.M.*

*No. of Folios : 29*

*Lines per Page : 12*

*Letters per Line : 19*

*Condition : Very old, pages at places worm-eaten written in running hand, Complete.*

*Beginning :-*

ੴ ਓ ਸਤਿਗੁਰ ਪ੍ਰਸਾਦਿ ॥  
ਅਥ ਸੋਹਿਣੀ ਮੇਹੀਵਾਲ ਲਿਖਤੇ ।  
ਅਬਲ ਨਾਮ ਧਿਆਵੇ ਉਸ ਦਾ ਜਿਨ ਏਹੁ ਜਗਤ ਉਪਾਇਆ ।  
ਬਿਨ ਤਤ ਮਸਾਲੇ ਮਿਹਨਤਾ ਬਿਨ ਹਥਿਆਰ ਬਣਾਇਆ ।  
ਬੰਮਾ ਮੇਖ ਜਜੀਰਾਂ ਬਾਝੋ ਧਰਤ ਅਕਾਸ ਟਿਕਾਇਆ ।  
ਹਾਂਸਮ ਦੇਖ ਅਜੇਹਾ ਮਾਲਕ ਤੈ ਕਿਤ ਹੋਸ ਭੁਲਾਇਆ । ੧ ।

End :-

ਮਿਲਿਆ ਜਾਇ ਰੂਹਾ ਵਿਚ ਮੇਲਾ ਵਿਚ ਦਰਗਾਹਿ ਰਬਾਣੀ ।  
ਨੈ ਵਿਚ ਫੇਰ ਮਿਲੇ ਤੰਨ ਦੋਵੇ ਇਕਸੇ ਖਾਕ ਸਮਾਣੀ ।  
ਪੜਿਆ ਖਿਦਰਿ ਜਨਾਜਾ ਜਿਨਾ ਦਾ ਦਫਨ ਹੋਏ ਵਿਚ ਪਾਣੀ ।  
ਜਗ ਵਿਚ ਇਸਕ ਸੋਹਣੀ ਦਾ ਹਾਸਮ ਜੁਗ ਜੁਗ ਹੋਗੁ ਕਹਾਣੀ ॥ ੧੫੩ ॥  
ਸੋਹਣੀ ਮੇਹੀਵਾਲ ਕੀ ਵਾਰ ਸੰਪੂਰਨ ਹੋਈ ।

Hāsham is said to have first written *Sohni Māhiwāl* in a versified Punjābi. This manuscript contains 153 stanzas. It was totally worm-eaten and it has recently been repaired with tissue paper.

S. No. 220

S.H.R. : 1439

Title : Sherin Farhād

Author : Hāsham Shāh

Size : 14 × 9 C.M.

No. of Folios : 75

Lines per Page : 7

Letters per Line : 20

Name of Scribe : Dal Singh

Date of Transcription : 1842 A.D.

Condition : Very old, pages at places worm-eaten. Complete.

Beginning :-

ੴ ਸਤਿਗੁਰ ਪ੍ਰਸਾਦਿ ॥

ਅਬ ਸੀਰੀ ਫਰਹਾਦ ਕੀ ਬਾਰਤਾ ਲਿਖਯਤੇ । ਪ੍ਰਥਮੇ ਉਸਤੰਤ ਸਾਹਿਬ ਦੀ ।  
ਸਾਹਿਬ ਰਬ ਕਾਰੀਗਰ ਅਦਲੀ ਕੁਦਰਤਿ ਅਪਰ ਅਪਾਰਾ ।  
ਹਰਿ ਹਰਿ ਦੇ ਵਿਚ ਜਾਤ ਉਸੇ ਦੀ ਫਿਰ ਓਹੋ ਆਪਿ ਨਿਆਰਾ ।  
ਇਕੁ ਦਾਤਾ ਸਭੁ ਜਗਤ ਭਿਖਾਰੀ ਸਭੁ ਰਯਤੁ ਉਹੁ ਵਾਲੀ ।  
ਗਿਣ ਗਿਣ ਰਿਜਕ ਪੁਚਾਵੇ ਸਭਨਾ ਕੋਇ ਨ ਰਹਦਾ ਖਾਲੀ ।

-End :-

ਆਸਕ ਤੇ ਮਾਸੂਕ ਉਨਾ ਨੂੰ ਨਜਰਿ ਉਥਾਵੇ ਆਏ ।  
ਕਾਮਲ ਸਿਦਕੁ ਪਿਛੇ ਰਬ ਸਾਹਿਬ ਯਾਰਾ ਯਾਰ ਮਿਲਾਏ ।  
ਕਿਸੇ ਛਡ ਦਲੀਲੀ ਹਾਸਮੁ ਨਾ ਕਰੁ ਐਡ ਪਸਾਰੇ ।  
ਤੂ ਕੀ ਸਿਫਤ ਉਨਾ ਦੀ ਕਰਸੇ ਜੋ ਰਬ ਆਪਿ ਸਵਾਰੇ । ੧ ।

ਸੀਰੀ ਫਰਹਾਦ ਸੰਪੂਰਨ । ਸੰਮਤ ੧੮੯੯ ਲਿਖੀ ਦਲਿ ਸਿੰਘ ਮਨਿਹਾਲੇ ॥

Hāsham was the first to translate this romance tale of Iran, in versified Punjābi vide *Sassi Pānnū Hāshām Shāh* by Prof. Dewan Singh and Dr. R. L. Ahuja, page 33.

Folio No. 53, 62-70 appear to have been recently written and inserted in this manuscript.

## 4. Siharfi—Acrostic

S. No. 221

S.H.R. : 1604 F

Title : Siharfi

Author : Diāl Singh

Size : 17 × 12 C.M.

No. of Folios : 9

Lines per Page : 12

Letters per Line : 17

Condition : Very old, pages at places worm-eaten, written in good hand, within marginal lines. At few places headings in red. Complete.

Name of the parts with Pages : Included in 1604 A.  
from folio No. 119 to 127.

Beginning :—

ੴ ਸਤਿਗੁਰ ਪ੍ਰਸਾਦਿ ॥

ਸਿਹਰਫੀ ਦਿਆਲ ਸਿੰਘ ਕੀ ।

ਅਲਫ ਆਇ ਸਹੇਲੀਉ ਮੇਰੀਉ ਨੀ ਇਨਾਂ ਬਾਗਾਂ ਨੇ ਲਈ ਬਹਾਰੁ ਹੈ ਜੀ ।  
ਇਨਾਂ ਬਾਗਾਂ ਨੇ ਖਾਕ ਹੋ ਜਾਵਣਾ ਹੀ ਮੁੜ ਆਵਣਾਂ ਨਹੀ ਦੂਜੀ ਵਾਰ ਹੈ ਜੀ ।  
ਛਡ ਛਡਿ ਤਾਂ ਬਾਗੁ ਬਗੀਚੜੇ ਦੇ ਜਗਤ ਚਲਦਾ ਰਸਦ ਬਜਾਰ ਹੈ ਜੀ ।  
ਦਿਆਲ ਸਿੰਘ ਪੁਕਾਰਦਾ ਰੋਜ ਤੈਨੂੰ ਅਜ ਕਲ ਤਾਂ ਮਉਤ ਤਿਆਰ ਹੈ ਜੀ ॥ ੧ ।

End :—

ਯੇ ਯਾਰ ਪੁਕਾਰਦੇ ਨਿਤ ਤੈਨੂੰ ਉਤੋ ਦੇਹੁ ਲਥਾ ਰਾਤ ਆਈਆ ਜੀ ।  
ਕੁਝ ਕਰੇ ਜੋ ਕੰਮ ਕਮਾਵਣਾ ਈ ਵਿਚ ਖੇਡ ਦੇ ਉਮਰ ਵੰਢਾਈਆ ਜੀ ।  
ਜਿਸ ਵੇਲੜੇ ਸਦ ਤੂੰ ਪੁਛੀਐਗਾ ਤੈਨੂੰ ਆਵਦੀ ਗਲ ਨ ਕਾਈਆ ਜੀ ।  
ਦਿਆਲ ਸਿੰਘ ਏਹੋ ਕਹੈ ਚੁਕਿਆ ਜੀ ਬੁਹੇ ਵੜਦਿਆ ਵਸਤੁ ਮੁਹਾਈਆ ਜੀ । ੩੦ ॥

Acrostics were popular among the ancient Greek and Romans  
*Dictionary of World Librery Terms* by J.T. Shipley, page 2 Siharfi in Punjābi usually contains thirty stanzas beginning with first letter of Persian elphabet.

The poet, Dyal Singh, in this manuscript describes the transitory nature of this world and exhorts man to meditate on the name of God.

S. No. 222

S.H.R. : 2215 B

Title : Siharfi

Author : Kāhn Singh

Size : 20 × 12 C.M.

No. of Folios : 17b-22a=5

Lines per Page : 15

Letters per Line : 22

Condition : Same as noted in S.H.R. 2215 A. Complete.

*Beginning :-*

ੴ ਓ ਸਤਿਗੁਰ ਪ੍ਰਸਾਦਿ ।

ਅਥ ਸਿਹਰਫੀ ਕਾਨ ਸਿੰਘ ਰਾਧੀ ਕੀ ਲਿਖਯਤੇ ॥

ਅਲਫ ਆਇ ਕੇ ਮੁਖ ਵਿਖਾਲ ਮੈਨੂੰ ਸੁਣ ਰਾਧੀਏ ਕਾਮਣ ਹਾਰੀਏ ਨੀ ।  
ਸੋਹਣੇ ਹੁਸਨ ਦਾ ਮਤ ਗੁਮਾਨ ਕਰੀਏ ਛਡ ਜਾਵੀਗਾ ਜੋਬਨ ਡਾਰੀਏ ਨੀ ।  
ਆਸਕ ਕੁਠੇ ਨੀ ਦੇਖ ਦੀਦਾਰ ਤੇਰਾ ਨਜਰ ਕਹਿਰ ਦੀ ਨਾਲ ਨ ਮਾਰੀਏ ਨੀ ।  
ਕਾਨ ਸਿੰਘ ਉਡੀਕਦਾ ਰਾਹੁ ਤੇਰਾ ਰਾਧੀਏ ਦੇਹੁ ਦੀਦਾਰ ਪਯਾਰੀਏ ਨੀ ।

*End :-*

ਯੇ ਯਾਦਗੀ ਤੇਰੀ ਹੈ ਨਿਤਿ ਮੈਨੂੰ ਇਕ ਘੜੀ ਨ ਮੂਲ ਭੁਲਾਵਸਾਂ ਮੈਂ ।  
ਜਿਚਰੁ ਜੀਵਸਾਂ ਰਹਾਂ ਗੁਲਾਮ ਤੇਰੀ ਤੇਰੀ ਬੰਦੀ ਹਾਂ ਤੈਨੂੰ ਧਿਆਵਸਾਂ ਮੈਂ ।  
ਆਸ ਰਖ ਤੂੰ ਆਪਣੇ ਗੁਰੂ ਉਤੇ ਜਿਥੇ ਆਖਸੇ ਤਿਥੇ ਚਲੀ ਆਵਸਾਂ ਮੈਂ ।  
ਕਾਨ ਸਿੰਘ ਮੈ ਯਾਰ ਗੁਲਾਮ ਤੇਰੀ ਤੇਰੇ ਦੁਖ ਤੇ ਦਰਦ ਗਵਾਵਸਾਂ ਮੈਂ ॥ ੩੦ ॥ ਸੰਪੂਰਨ ॥

As usual in case of *Siharfi* this manuscript contains thirty stanzas.

This has been addressed to Rādhi, an imaginary beloved to whom the poet narrates his pangs of separation.

S. No. 223

**S.H.R. : 2215 D**

*Title : Siharfi Karim di*

*Author : Karim*

*Size : 20 × 12 C.M.*

*No. of Folios : 27b-32b=5*

*Lines per Page : 15*

*Letters per Line : 22*

*Condition : Same as noted in S.H.R. 2215 A. Complete.*

*Beginning :-*

ੴ ਓ ਸਤਿਗੁਰ ਪ੍ਰਸਾਦਿ ॥

ਅਥ ਸਿਹ ਹਰਫੀ ਕਰੀਮ ਕੀ ਲਿਖਯਤੇ

ਅਲਫ ਇਕ ਜੋ ਹਿੰਦਣੀ ਨਜਰ ਆਈ ਉਸਦੀ ਸਿਤਫ ਕੀ ਆਖ ਸੁਣਾਈਏ ਜੀ  
ਓ ਤਾਂ ਪੂਤਲੀ ਨਜਰ ਨਿਆਜ਼ ਵਾਲੀ ਰਬ ਮਿਹਰ ਦੇ ਨਾਲ ਬਣਾਈਏ ਜੀ  
ਉਸ ਦੀ ਸਾਨੀ ਨਾ ਦੂਸਰਾ ਹੋਰੁ ਕੋਈ ਭਾਵੇ ਕੁਲ ਜਹਾਨ ਢੂੰਡਾਈਏ ਜੀ  
ਬੇਲਾ ਪਾਇ ਕਰੀਮ ਨੇ ਕਹਿਆ ਉਸ ਨੂੰ ਸਾਨੂੰ ਭੀਖ ਦੀਦਾਰ ਦੀ ਪਾਈਏ ਜੀ । ੧ ।

*End :-*

ਯੇ ਯਾਦ ਕਰੀਏ ਰਬਾ ਆਪਣੇ ਨੂੰ ਜੀ ਬੈਠੇ ਰਬ ਦਾ ਨਾਓ ਧਿਆਈਏ ਜੀ  
ਪੜ ਕੇ ਰੂਹ ਰਸੂਲ ਕਬੂਲ ਦੇ ਨੂੰ ਦੰਮ ਦੰਮ ਦਰੂਦ ਪਹੁਚਾਈਏ ਜੀ  
ਅਵਾ ਬਕਰ ਤੇ ਉਮਰ ਅਸਮਾਨ ਅਲੀ ਅਗੇ ਤਿਨਾ ਦੇ ਸੀਸ ਨਿਵਾਈਏ ਜੀ  
ਦਸਤਗੀਰ ਦੀ ਸਿਫਤ ਕਰੀਮ ਕੀਤੀ ਖੁਲੇ ਮਤਵਲੋਂ ਹਾਸਲ ਪਾਈਏ ਜੀ । ੩੦ ॥  
ਸਿਹਰਫੀ ਕਰੀਮ ਕੀ ਸਪੂਰਨ ॥

This manuscript has got thirty stanzas. The poet, Karim has addressed these stanzas to his beloved – a Hindu woman.

It resorts frequently to Islamic terminology and diction.

S. No. 224

**S.H.R. : 1579 F**

*Title : Siharfi*

*Author : Miran Shāh*

*Size : 17 × 12 C.M.*

*No. of Folios : 308—312=5    Lines per Page : 11    Letters per Line : 25*

*Condition : Same as in S.H,R. 1579 A.*

*Beginning :-*

ੴ ਸਤਿਗੁਰ ਪ੍ਰਸਾਦਿ ।

ਅਲਿਫੁ ਆਇ ਕੈ ਇਸ਼ਕ ਲਿਖਾਇ ਕੀਤਾ ਮੈ ਤਾਂ ਮੰਜੜੇ ਚਾਇ ਭੀ ਮਾਰ ਸੁਟੀ ।  
ਦੁਖਾ ਦਰਦਾ ਨੇ ਮਾਰ ਹੈਰਾਨ ਕੀਤੀ ਚੰਦਨ ਜੇਹੀ ਮੈ ਰੋਂਦੀ ਦੀ ਦੇਹ ਘਟੀ ।  
ਮਾਪੇ ਲਖ ਤਬੀਬਾ ਦੇ ਢੋਇ ਥਕੇ ਦਾਈ ਦੇਇ ਰਹੀ ਸਾਨੂੰ ਜਨਮ ਘੁੰਟੀ ।  
ਮੀਰਨ ਆਇਕੈ ਮੇ ਦੁਖਆਰੜੀ ਦੀ ਕਿਸੈ ਲਖੀ ਨ ਵੇਦਨਾ ਹਾਇ ਮੁਠੀ ।

*End :-*

ਯੇ ਜੁਲਮ ਨ ਕਰ ਜਾਨ ਆਪਣੀ ਤੇ ਇਸਕੁ ਖੇਡਣਾ ਤੇ ਰੜਾ ਮਾਣ ਨਾਹੀ ।  
ਬੰਦ ਬੰਦ ਕਟਾਇਕੇ ਬਾਵਰੀਏ ਨੀ ਨਿਰਾਧਾਰ ਦਾ ਸਾਂਗ ਹਸਾਨੁ ਨਾਹੀ ।  
ਜਿਨਾ ਨੇਹੁ ਕਜੀਇੜੇ ਝਲਿ ਲੀਤੇ ਮੇਰੀ ਜਾਨ ਤਿਨਾ ਵਿਚਿ ਜਾਨਿ ਨਾਹੀ ।  
ਮੀਰਨ ਚਲੁ ਘਰਾਂ ਨੂੰ ਕੀ ਮੰਗਨਾ ਹੈ ਕੋਈ ਇਸੁਕ ਪਨੀਰ ਤੇ ਨਾਨੁ ਨਾਹੀ ॥ ੩੧ ॥

This has thirty one stanzas. As usual it has a love theme. It emphasizes that love requires sacrifice and it is not a child's play.

S. No. 225

**S.H.R. : 2215 C**

*Title : Siharfi*

*Author : Pir Baksh*

*Size : 20 × 12 C.M.*

*No. of Folios : 22a-27b=5    Lines per Page : 15    Letters per Line: 22*

*Condition : Same as noted in S.H.R. 2215 A. Complete.*

*Beginning :-*

ੴ ਸਤਿਗੁਰ ਪ੍ਰਸਾਦਿ

ਅਥ ਸਿਹਰਫੀ ਪੀਰ ਬਖਸ਼ ਕੀ ਲਿਖਯਤੇ ।

ਅਲਫ ਆਣ ਜਦੋ ਸਾਨੂੰ ਇਸ਼ਕ ਲਗਾ ਗਲ ਤੁਰੀਆ ਨੀ ਵਿਚਿ ਸੰਸਾਰ ਦੇ ਜੀ ।  
ਸੋਣੇ ਯਾਰ ਦੇ ਪਿਛੇ ਬਹਾਰ ਛਡੀ ਸੈਲ ਛਡੇ ਨੀ ਸਹਿਰ ਬਿਜਾਰ ਦੇ ਜੀ ।  
ਇਕ ਆਖਦੇ ਬਿਹੋ ਦੀ ਚਾਟ ਲਗੀ ਇਕ ਹੋਰ ਵਿਚਾਰ ਵਿਚਾਰਦੇ ਜੀ ।  
ਰਹੇ ਆਖ ਮਹਿਬੂਬ ਨੂੰ ਪੀਰ ਬਖਸ਼ਾ ਅਸੀ ਭੁਖੇ ਹਾਂ ਤੇਰੇ ਦੀਦਾਰ ਦੇ ਜੀ ॥ ੧ ॥

*End :-*

ਯੇ ਯਾਰ ਦੇ ਨਾਲ ਪਿਆਰ ਤੇਰਾ ਹੁਣ ਲਈ ਬਹਾਰ ਸੰਸਾਰ ਵਿਚੋਂ ।  
ਗੋਰੀ ਹਾਰ ਸੰਗਾਰ ਤਿਯਾਰ ਕੀਤਾ ਆਈ ਲਟਕਦੀ ਖੂਬ ਭੰਡਾਰ ਵਿਚੋਂ ।  
ਘਰ ਆਵਦੀ ਨੂੰ ਪੀਰ ਬਖਸ ਮਿਲਿਆ ਉਸ ਦੇ ਖੁਲੇ ਨੀ ਕਰਮ ਸੰਸਾਰ ਵਿਚੋਂ ।  
ਪੀਰ ਬਖਸ ਨੇ ਭੀ ਗਲ ਲਾਇ ਲੀਤੀ ਸੁਖ ਪਾਇਆ ਹੀ ਓਨ ਸੰਸਾਰ ਵਿਚੋਂ । ੩੦ । ਸਪੁਰਨੰ ॥

This manuscript also contains thirty stanzas of love leading to union.

S. No. 226

**S.H.R. : 2291 A (a)**

*Title :* Siharfi I (Jiv Brahm kā bhaid)

*Author :* Tej Singh

*Size :* 19 × 16 C.M.

*No. of Folios :* 1-7a Part II

*Lines per Page :* 13

*Letters per Line :* 30

*Beginning :-*

ਅਬ ਬੈਂਤੋ ਕੀ ਪ੍ਰਿਥਮ ਸਿਹਰਫੀ ਜੀਵ ਬ੍ਰਹਮ ਕਾ ਅਭੇਦ ਅਬ ਵੀਤਾ ।  
ਅਲਫ ਆਪਨੇ ਆਪ ਸਾਰੂਪ ਤਾਂਈ ਸਦੋ ਬੰਦਨਾ ਲਾਖ ਕਾਰੋਰ ਵਾਰੀ ।  
ਪੁੰਨਾ ਕੋਟ ਅਨੰਤ ਜੁਹਾਰ ਗੁਰ ਕੇ ਜਹਿੰਦੇ ਭੇਟਿਆ ਭੇਟਿਯੋ ਭੋਰ ਵਾਰੀ ।  
ਮੋਹਿ ਨੀਦ ਸੇ ਪਲਕ ਜਾਗਾਇਓ ਜੀ ਆਈ ਜਾਗ ਮੈ ਜਾਗ ਗਹਿ ਚੋਰ ਵਾਰੀ ।  
ਪੂਰਬ ਗਈ ਨੂੰ ਪੇਖ ਆਨੰਦ ਕਵ ਜੀ ਔਸਰ ਪੇਖ ਆਨੰਦ ਲੈ ਹੋਰ ਵਾਰੀ । ੧ ॥

*End :-*

ਯੇ ਯਾਰ ਸਿਰਦਾਰ ਦਿਲਦਾਰ ਮੇਰੇ ਨਿਗਮ ਸ੍ਰਾਸ ਜੀਹ ਜਾਨ ਭਗਵਾਨ ਦੇ ਹੈ ।  
ਜੋਤਸ ਬਿਦਿਆ ਜਾਨ ਕਾਟਾਖ ਸ੍ਰਾਮੀ ਆਤ ਮਧ ਤੇ ਅੰਤ ਪਛਾਨ ਦੇ ਹੈ ।  
ਵਿਦਿਆ ਸੁਧ ਵਿਦਾਂਤ ਹਰਿ ਆਤਮਾ ਹੈ ਸਰਬ ਏਕ ਮਈ ਨਿਗਮ ਬਾਖਾਨ ਦੇ ਹੈ ।  
ਤੇਜ ਸਿੰਘ ਖਟਿ ਸਾਸਤ੍ਰ ਪੂਰਾਨ ਅਠ ਦਸ ਬ੍ਰਹਮ ਗਾਤ ਯੇ ਸੁੱਧ ਮੁਨ ਭਾਨ ਦੇ ਹੈ ।

The first five Siharfis, -acrostics- by Pandit Tej Singh have been compiled at the instance of Bhāi Gūrbaksh Singh. As stated in the beginning by the editor of the anthology vide S.H.R. 2291, the subject of these acrostics is the spiritual elevation. At places the explanation of difficult words has been given in the margin.

The first acrostic contains 47 couplets contrary to the usual practice of 30 couplets or stanzas.

S. No. 227

**S.H.R. : 2291 A (b)**

*Title :* Siharfi II

*Author :* Tej Singh

*Size :* 19 × 16 C.M.

*No. of Folios :* 7b-11 Part II

*Lines per Pages :* 13

*Letters per Line :* 30

*Beginning :-*

ੴ ਸਤਿਗੁਰ ਪ੍ਰਸਾਦਿ ।

ਅਥ ਦੂਸਰੀ ਸਿਹਰਫੀ ਵਿਦਾਂਤ ਕੀ ਸੂਖਮ ਤਤ ਅਰ ਅਸਥੂਲ ਕੀ ਉਤਪਤ ਕਾ ਨਿਰੂਪਨ ।

ਆਦਿ ਮਧ ਅੰਤ ਬ੍ਰਹਮ ਕੀ ਏਕਤਾ ਆਗਮ ਪ੍ਰਿਤਪਾਦਨ ਕਰਤੇ ਹੈ ॥ ੧ ॥

ਅਲਫ ਆਓ ਖਾ ਯਾਰ ਸਿਰਦਾਰ ਮੇਰੇ ਗੋਸੇ ਬੈਠ ਕੇ ਤੁਧ ਸਮਝਾਵਨਾ ਹਾਂ ।

ਏਕੋ ਬਾਤ ਹੈ ਬਾਤ ਨਾ ਹੋਰ ਕਾਈ ਦਿਸਟ ਫੇਰ ਕਰ ਹੋਰ ਬਤਾਵਨਾ ਹਾਂ ।

ਤਤ੍ਵੇ ਅਸੀਯੇ ਗਿਆਨ ਬਿਗਿਆਨ ਸਮਝੀ ਏਕਾ ਧਾਤ ਅਵਦਾਤ ਅਲਾਵਨਾ ਹਾਂ ।

ਬਾਹਮਨ ਯਾਰ ਕਹੈ ਚਾਰ ਵੀਚਾਰ ਪੂਰਨ ਸ੍ਰਯੰਦਿ ਪਤਿ ਤੂੰ ਤ੍ਰਿਪਤ ਸੂਨਾਵਨਾ ਹਾਂ । ੧ ।

*End :-*

ਕਹਿਨ ਮਾਤ੍ਰ ਹੀ ਨਾਮ ਤੇ ਰੂਪ ਆਸ੍ਰਮ ਮ੍ਰਿਖਾ ਜਾਨ ਬਿਗਯਾਨ ਬਿਨ ਗਿਆਨ ਜੋਈ ।

ਮੈਲੇ ਚੀਰ ਨੂ ਮੈਲ ਨ ਲਗੇ ਰਾਈ ਜੂਠੀ ਬਸਤਿ ਨੂ ਜੂਠ ਕਿਆ ਮਾਨ ਕੋਈ ।

ਸੁਕਲ ਚੀਰ ਨੂ ਤ੍ਰਾਸ ਹੈ ਦਾਗ ਦਾ ਜੀ ਸੁਚੀ ਬਸਤਿ ਨੂ ਜੂਠ ਦਾ ਤ੍ਰਾਸ ਹੋਈ ।

ਤੇਜ ਸਿੰਘ ਨਾ ਜਾਵਦਾ ਕੁਫਰ ਤਿਸ ਦਾ ਭਿੰਨ ਆਪ ਖੁਦਾਇ ਥੀ ਜਾਨ ਜੋਈ । ੩੩ ।

ਇਤੀ ਦੂਸਰੇ ਅੰਕ ਸੰਪੂਰਨ ਹਰੇ ।

This acrostic deals with Vedānt – It establishes that God is an all prevailing force.

S. No. 228

**S.H.R. : 2291 A (c)**

*Title :* Siharfi III

*Author :* Tej Singh

*Size :* 19 × 16 C.M.

*No. of Folios :* 12-17b Part II

*Lines per Page :* 13

*Letters per Line :* 30

*Beginning :-*

ੴ ਸਤਿਗੁਰ ਪ੍ਰਸਾਦਿ ।

ਅਥ ਤ੍ਰਿਤੀਆ ਸਿਹਰਫੀ ਵਿਦਾਂਤ ਦੀ

ਪ੍ਰਮਾਤਮਾ ਕੋ ਬਿਸੇਸ ਆਸ੍ਰਮ ਆਗਮ ਪ੍ਰਿਤ ਪਾਦਨ ਕਰੀਯਾਤ । ੧ ।

ਅਲਫ ਅਸਲ ਇਹ ਕੁਫਰ ਸਰੀਰ ਅੰਦਰ ਆਪ ਹੋਰ ਤੇ ਹੋਰ ਖੋਦਾਇ ਕਹਿਨਾ.....

*End :-*

ਨਾਨਾ ਅੰਨ ਮਿਲਾਇ ਕੇ ਏਕ ਮਾਨੀ,

ਆਤਮ ਏਕ ਬਾਬੇਕ ਅਭਿਨਾਕ ਭਈਯਾ ।

ਤੇਜ ਸਿੰਘ ਘਿਉ ਚੂਨ ਗੁੜ ਮੇਲ ਮਿਸਰੀ,

ਮੋਹਨ ਭੋਗ ਯੇ ਗੁਰਾਂ ਦੇ ਬਾਕ ਜਈਆ । ੩੯ ।

It also deals with Vedāntic thought with regard to creation of this world.



S. No. 229

**S.H.R. : 2291 A (d)**

*Title : Siharfi IV*

*Author : Tej Singh*

*Size : 19 × 16 C.M.*

*No. of Folios : 17b-24a Part II*

*Letters per Line : 30*

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਬ ਚਤੁਰਥੋ ਵਿਦੰਤ ਕੋ ਅੰਕ ।

... ..  
ਅਲਫ ਆਸ ਤੇ ਯਾਰ ਦੀਦਾਰ ਦੀ ਹੈ,  
ਦਿਨ ਰਾਤ ਮੇ ਆਸ ਬਿਸਵਾਸ ਅੰਦਰ ।.....

*End :-*

..... ਨੈਨੀ ਪੇਖ ਕੇ ਸਿੰਘ ਨ ਸਮਝਦਾ ਈ,  
ਪ੍ਰੇਰਿਓ ਮੌਤ ਨੇ ਬਯੋਤ ਭਰਮਾਇ ਗਈਯੈ ।  
ਧੋਨ ਪਕੜ ਜਬ ਕੇਹਰ ਨੇ ਹੇਠ ਦੀਨਾ,  
ਲਗਾ ਕਰਨ ਪਛਤਾਇ ਵਿਹਾਇ ਗਈਯੈ । ੪੪ ॥ ੧੫੬ ॥

This manuscript deals with significance of meditation of God's name and transitory nature of this life.

S. No. 230

**S.H.R. : 2291 A (e)**

*Title : Siharfi V*

*Author : Tej Singh*

*Size : 19 × 16 C.M.*

*No. of Folios : 24a-39a Part II*

*Lines per Page : 13*

*Letters per Line : 30*

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਬ ਪੰਚਮ ਸਿਹਰਫੀ ।

ਮਹਾਵਾਕ ਮਹਾ ਪੁਰਖ ਪ੍ਰਿਤਪਾਦਨ ਕਰਤੇ ਹੈ.....  
ਅਲਫ ਆਪਨੇ ਆਪ ਵਿਚਾਰ ਕਰਕੇ ਪੇਖ,  
ਆਪਣੇ ਆਪ ਕਿਆ ਰੂਪ ਹੈ ਤੂੰ ।.....

*End :-*

ਭਨੇ ਤੇਜ ਮ੍ਰਿਗ ਰਾਜ ਆਦੇਸ ਤਿਸ ਕੋ,  
ਆਦ ਰੂਪ ਆਨਾਦ ਆਥਾਇ ਉਸ ਨੇ ॥ ੩੩ ॥ ੧੮੯ ॥

It contains 33 stanzas. It deals with spiritual aspects of life.

S. No. 231

**S.H.R. : 2291 A (f)**

*Title : Siharfi VI*

*Author : Tej Singh*

*Size : 19 × 16 C.M.*

*No. of Folios : 29a-34a Part II*

*Lines per Page : 13*

*Letters per Line : 30*

**Beginning :-**

ੴ ਓ ਸਤਿਗੁਰ ਪ੍ਰਸਾਦਿ ॥

ਅਥ ਖਸਟੀ ਸ੍ਰਫੀ ਜਵੀ.....  
ਅਲਫ ਆਇਓ ਵਾਸਤੇ ਧਿਆਵਨ ਦੇ,  
ਅਗੇ ਹੋਰ ਵੀਚਾਰ ਵੀਚਾਰਓਈ।  
ਮਾਤਾ ਗਰਭਿ ਦੇ ਵਿਚ ਜੋ ਕੋਲ ਕੀਤੋ,  
ਬਾਹਰ ਆਇਕੇ ਕੋਲ ਵੀਸਾਰਓਈ। ... ..

**End :-**

ਦੁਧ ਪੁਤ੍ਰ ਤੇ ਧੰਨ ਦੀ ਤੋਟ ਨਾਹੀ,  
ਜਿਹੜੇ ਭਾਵਾਂਦੇ ਭਾਵਾਂਦੇ ਰਾਮ ਤਾਈ।  
ਤੇਜ ਸਿੰਘ ਸੋ ਸੁਖੀ ਹੈ ਜਗਤ ਅੰਦਰ,  
ਵੰਡ ਖਾਵਦੇ ਖਾਵਦੇ ਗਮ ਤਾਈ।  
ਇਤ ਖਸਟੀ ਸ੍ਰਫੀ ਸੰਪੂਰਨ ਹਰੇ ॥ ੩੬ ॥ ੨੨੬ ॥

It contains didactic verses exhorting man to rise above from his environment and make efforts to achieve spiritual elevation.

S. No. 232

**S.H.R. : 2291 A (g)**

*Title : Siharfi VII*

*Author : Tej Singh*

*Size : 19 × 16 C.M.*

*No. of Folios : 34a-39a Part II*

*Lines per Page : 13*

*Letters per Line : 30*

**Beginning :-**

ੴ ਓ ਸਤਿਗੁਰ ਪ੍ਰਸਾਦਿ ॥

ਅਥ ਸਰਫੀ ਸਪਤਿਮੀ ਚਲੀ।  
.... ..  
ਅਲਫ ਆਓ ਖਾ ਯਾਰ ਸਿਰਦਾਰ ਮੇਰੇ,  
ਤੈਥੁ ਵਾਰਨੇ ਲਖ ਕੁਰਬਾਨ ਵਾਰੀ।.....

*End :-*

ਭਲੇ ਬੁਰੇ ਦਾ ਕਦਰ ਸਾਮਾਨ ਹੋਇਆ,  
ਨੀਚ ਉਚ ਦੀ ਅਕਲ ਸਭ ਠੱਗ ਹੋਈ ।  
ਤੇਜ ਸਿੰਘੁ ਤੂ ਰਖ ਲਈ ਲਾਜ ਮੇਰੀ,  
ਇਸ ਜਗ ਦੀ ਬਾਤ ਤੋਂ ਝਗ ਹੋਈ ॥ ੩੪ ॥ ੨੬੦ ॥

The subject of this verse is an exhortation to achieve spiritual bliss.

S. No. 233

**S.H.R. : 2291 A (h)**

*Title : Siharfi VIII*

*Author : Tej Singh*

*Size : 19 × 16 C.M.*

*No. of Pages : 39a-44a Part II*

*Lines per Page : 30*

*Letters per Line : 13*

*Beginning :-*

ੴ ਸਤਿਗੁਰ ਪ੍ਰਸਾਦ ।  
ਅਥ ਅਸਟਮੀ ਸਰਫੀ ਲਿਖਯਤੇ ।  
ਆਸ । . . . . .  
ਮੈ ਤਾ ਲਖ ਕੁਰਬਾਨ ਬਲਿਹਾਰ ਸੋਹਨੇ,  
ਗਲ ਲਾਵਨਾ ਲਾਵਨਾ ਪਿਆਰੀਏ ਨੀ ।  
ਤੇਰੇ ਮੁਖ ਦੀਦਾਰ ਦੀ ਪਿਆਸ ਮੈਨੂੰ,  
ਝੋਂਦੇ ਆਵਨਾ ਆਵਨਾ ਪਿਆਰੀਏ ਨੀ ।

*End :-*

ਬਾਹਮਨ ਯਾਰ ਨੂੰ ਰਬਿ ਨਿਹਾਲ ਕੀਤਾ,  
ਮਿਲੈ ਯਾਰ ਜੇਹੜੇ ਦਿਲ ਯਾਰ ਦੇ ਨੀ ।  
ਰਾਵੀ ਪਾਰ ਹੈ ਇਕ ਸਰਦਾਰ ਮੇਰਾ,  
ਬਾਗ ਵਿਚ ਜਿਓ ਬੂਟੇ ਅਨਾਰ ਦੇ ਨੀ ।  
ਦਿਆਲ ਦਾਸ ਨਾਮ ਮਹਾਨ ਜਿਸਦਾ,  
ਜਨਮ ਧਾਰ ਕੇ ਜਗਤਿ ਉਬਾਰ ਦੇ ਨੀ ॥ ੩੮ ॥ ੨੬੮ ॥

The subject of this acrostic verse relates to the love pangs leading to union. In the last line the poet mentions his spiritual guide.

S. No. 234

**S.H.R. : 2291 A (i)**

*Title : Siharfi IX*

*Author : Tej Singh*

*Size : 19 × 16 C.M.*

*No. of Folios : 44b-49a Part II*

*Lines per Page : 13*

*Letters per Line : 30*

**Beginning :-**

ੴ ਓ ਸਤਿਗੁਰ ਪ੍ਰਸਾਦਿ ॥  
ਅਥ ਨੌਮੀ ਸਰਫੀ ਲਿਖਯਤੇ । ਮਸੂਕ ਕੀ ॥.....  
... ..  
ਅਲਫ ਆਉ ਖਾ ਯਾਰ ਸਿਰਦਾਰ ਮੇਰੇ,  
ਤੇਰੇ ਬਾਝ ਨ ਪਲਕ ਵਿਹਾਂਵਦੀ ਹੈ ।.....

**End :-**

ਤੇਰੀ ਖੁਸ਼ੀ ਨੂੰ ਵੇਖ ਕੇ ਖੁਸ਼ੀ ਹੋਵਾਂ,  
ਇਹੋ ਸਜਨਾ ਦੀ ਰੀਤ ਜਾਨ ਵਾਰੀ ।  
ਤੇਜ ਸਿੰਘ ਕੀ ਕਰਾਂ ਤਾਰੀਫ ਤੇਰੀ,  
ਤੇਰੇ ਡਿਠਿਆ ਆਂਵਦਾ ਗਿਆਨ ਵਾਰੀ । ੩੩ ॥ ੩੩੧ ॥

This verse has been dedicated to his beloved, *Mehshuq*. As usual the subject is pangs of separation.

S. No. 235

**S.H.R. : 2291 A (j)**

*Title : Siharfi X*

*Author : Tej Singh*

*Size : 19 × 16 C.M.*

*No. of Folios : 49b-54a Part II*

*Lines per page : 13*

*Letters per Line : 30*

**Beginning :-**

ੴ ਓ ਸਤਿਗੁਰ ਪ੍ਰਸਾਦਿ ।  
ਅਥ ਸਰਫੀ ਦਸਮ ਕਵ ਬਿਲਾਸ ਲਿਖਯਤੇ । .....  
ਅਲਫ ਆਉ ਖਾ ਯਾਰ ਸਿਰਦਾਰ ਮੇਰੇ,  
ਗੋਸੇ ਬੈਠ ਕੇ ਤੁਧਿ ਸਮਝਾਵਨਾ ਹਾਂ ।

**End :-**

ਮੈ ਤਾਂ ਭੁਲਨੇਹਾਰ ਕੁੜਿਆਰ ਬੰਦਾ,  
ਬਖਸ਼ਣਹਾਰਾ ਤੂੰ ਧੋਇ ਕੇ ਬਾਢ ਕਰਨੈ ।  
ਤੇਜ ਸਿੰਘ ਜਨ ਆਪ ਕੀ ਸਰਨ ਆਇਆ,  
ਸਰਨ ਆਇ ਕੋ ਦੇਖ ਕਰ ਰਾਢ ਕਰਨੈ ॥ ੩੯ ॥ ੩੯੮ ॥

This acrostic verse contains a *Bārā Maha* (calendar verse) within itself. The subject relates to Vedānt and Bhāgai.

S. No. 236

**S.H.R. : 2291 A (k)**

*Title : Siharfi XI*

*Author : Tej Singh*

*Size : 19 × 16 C.M.*

*No. of Folios : 54b-59a Part II*

*Lines per Page : 13*

*Letters per Line : 30*

**Beginning :-**

ੴ ਸਤਿਗੁਰ ਪ੍ਰਸਾਦਿ ॥  
 ਅਬ ਯਾਰਵੀ ਸਰਫੀ ਲਿਖਤੇ ।  
 ਔਸਰ ਸਿਖਯਾਦਾਇਕ.....  
 ਪਾਲਨ ਹਾਰ ਕਰਤਾਰ ਕੋ ਵੰਦਨਾ ਹੈ,  
 ਜਹਿਦੇ ਆਸਰੇ ਸਰਬ ਸੰਸਾਰ ਹੈ ਜੀ ।

**End :-**

ਤੇਜ ਸਿੰਘ ਇਕ ਬਾਪ ਦੇ ਪੰਜ ਪੁਤਰਿ,  
 ਕਰਮ ਆਪੋ ਹੀ ਆਪ ਵਾਪਾਰ ਹੈ ਜੀ ॥ ੩੭ ॥ ੪੦੫ ॥

This contains didactic verses exhorting man not to forget God who is eternal in this world of transitory nature.

S. No. 237

**S.H.R. : 2291 A (l)**

*Title : Siharfi XII*

*Author : Tej Singh*

*Size : 19 × 16 C.M.*

*No. of Folios : 59 b-63 b Part II*

*Lines per Page : 13*

*Letters per Line : 30*

**Beginning :-**

ੴ ਸਤਿਗੁਰ ਪ੍ਰਸਾਦਿ ॥  
 ਅਬ ਬਾਰਵੀ ਸ੍ਰਫੀ ਲਿਖਤੇ ।  
 ਮਹਾਤਮਾ ਪੁਰਖੋ ਕਾ ਸੰਬੋਧ ਸੰਸਾਰ ਕੇ.....  
 ਅਲਫ ਆਉ ਖਾ ਯਾਰ ਸਿਰਦਾਰ ਮੇਰੇ,  
 ਸੀਨੇ ਨਾਲ ਲਗਾਇ ਕੇ ਠਾਰ ਮੈਨੂੰ ।... ..

**End :-**

ਸੁਖੀ ਆਜ ਮੈ ਯਾਰ ਦੀਦਾਰ ਦਿਤਾ,  
 ਮਿਲਨ ਆਜ ਮੁਭਾਰਖਾ ਦੁਆਰ ਮੇਰੇ ।  
 ਤੇਜ ਸਿੰਘ ਮੈ ਆਜ ਨੀਹਾਲ ਹੋਈ,  
 ਵਜਨ ਢੋਲ ਨਗਾਰੇ ਦਰਬਾਰ ਮੇਰੇ ॥ ੩੨ ॥ ੪੩੬ ॥

This manuscript contains verses addressed to the worldly people by the saints.

S. No. 238

**S.H.R. : 2291 A (m)**

*Title : Siharfi XIII*

*Author : Tej Singh*

*Size : 19 × 16 C.M.*

*No. of Folios : 64a-69a Part II*

*Lines per Page : 13*

*Letters per Line : 30*

**Beginning :-**

ੴ ਸਤਿਗੁਰ ਪ੍ਰਸਾਦਿ ॥  
ਅਥ ਤੇਰਵੀ ਸੁਫੀ ਲਿਖਯਤੇ ।  
ਯੇ ਖਤਿ ਬੈਤੋਂ ਵਿਖੇ ਲਿਖਿਆ ਹੈ ਬਾਵਾ ਕਿਸ਼ਨ ਗਿਰ ਕੇ ਪ੍ਰਿਤੀ.....  
ਅਲਫ ਆਓ ਖਾ ਯਾਰ ਸਿਰਦਾਰ ਮੇਰੇ,  
ਸੋਹਨੇ ਯਾਰ ਦੇ ਨਾਲ ਕੋਈ ਬਾਤ ਕਰੀਐ ।.....

**End :-**

ਉਸ ਦੇ ਨਾਲ ਹੈ ਪ੍ਰੀਤ ਅਪਾਰ ਮੇਰੀ,  
ਤਿਸ ਦਾ ਸੰਗ ਕਰ ਸੰਗ ਸਿਧਾਰ ਦੇ ਨੀ ।  
ਤੇਜ ਸਿੰਘ ਪਰਸਦੋ ਕ੍ਰਿਪਾਲ ਸਵਾਮੀ,  
ਪਾਪ ਦੂਰ ਕਰ ਅੰਗਿ ਸੁਧਾਰਦੇ ਨੀ ॥ ੩੯ ॥ ੪੭੬ ॥ ਜੋੜ ॥

This contains verses in *Baint* form addressed to Bāwā Krishangir. The subject is the pangs of love and yearning for union.

S. No. 239

**S.H.R. : 2291 A (n)**

*Title : Siharfi XIV*

*Author : Tej Singh*

*Size : 19 × 16 C.M.*

*No. of Folios : 69a-73b Part II*

*Lines per Page : 13*

*Letters per Line : 30*

**Beginning :-**

ੴ ਸਤਿਗੁਰ ਪ੍ਰਸਾਦਿ ॥  
ਅਥ ਚੌਧਵੀ ਸੁਫੀ ਲਿਖਯਤੇ । ਭਗਵਤਿ ਕੇ ਪ੍ਰਿਤੀ ਪ੍ਰਾਰਥਨਾ ਕਰਨੀ .....  
ਅਲਫ ਆਦੇਸ ਪਰਮਾਤਮਾ ਕੋ,  
ਜਿਸ ਦੇ ਰੰਗ ਮੈ ਰੰਗ ਹੈ ਰੰਗ ਸਾਰਾ ।.....

End :—

ਜਿਹੜੀ ਆਸ ਕਰ ਪਹੜੇ ਇਸ ਗ੍ਰੰਥ ਤਾਈ,  
ਕ੍ਰਿਪਾ ਰੂਪ ਹੋਇ ਤਿਸ ਨੂੰ ਤਾਰ ਅੰਦਰ ।  
ਤੇਜ ਸਿੰਘ ਦੀ ਇਹਾ ਅਸੀਸ ਪਿਯਾਰੇ,  
ਨਾਮ ਦਾਨ ਦਾ ਦੇਹ ਵਾਪਾਰ ਅੰਦਰ ॥ ੩੩ ॥ ੫੦੯ ॥

This contains verses relating to sufferings in love, leading to ultimate union.

## 5—Kāv - Sangreh - Anthologies

S. No. 240

S.H.R. : 2246

Title : Kāv-Sangreh

Size : 26 × 14 C.M.

No. of Folios : 100

Lines per Page : 12

Letters per Line : 15

Condition : Old, written roughly, without marginal lines. Incomplete.

Beginning :—

... .. ॥ ੧੬ ॥ ਸਿੰਭੁ ਕਬਿ ।  
ਕਬਿੱਤ ।

ਬਿਧਿ ਬੰਧੁ ਕੋਰਾ ਮੇ ਚਕੋਰਾ ਕੋ ਸੋਜੋਰਾ ਕਿਧੋਂ ਕਿਧੋਂ ਬਾਲ ਮ੍ਰਿਗ ਦ੍ਰਿਗ ਹਿਤ ਕੈ ਬਢਾਇ ਹੈਂ ।  
ਕੈਧੋਂ ਮੀਨ ਕੇ ਤਕੇ ਜੁਗਲ ਮੀਨ ਜੰਗ ਜੁਰੇ ਕਿਧੋਂ ਖੰਜ ਰੀਟ ਏਕ ਪਿੰਜਰਾ ਪਢਾਏ ਹੈਂ ।  
ਮਿਲਤ ਜਿਵਾਇਵੇ ਕੋਂ ਬਿਡੁਤਤ ਮਾਰਵੇ ਕੋਂ ਬਾਨ ਕੈ ਪਿਜੂਖ ਬਿਖ ਸਿੰਭ ਲੈ ਬੁਝਾਏ ਹੈਂ ।  
ਕੈਧੋਂ ਬਿਧ ਪੁਰਨ ਮਯੋਕ ਮੁਖ ਪੁਜਾ ਕਰੀ ਅਲਿਨ ਸਹਿਤ ਨੈਨ ਨਲਿਨ ਚਢਾਏ ਹੈ । ੧੭ ॥

End :—

ਗੁਪਾਲ ਮਸਕਰੇ ਕੋ ਕਬਿੱਤ ।  
ਪਨਿਯਾਂ ਭਰਨ ਜਮੁਨਾ ਤਟ ਗਈ ਹੀ ਆਜ ਆਪ ਲੇਈ ਹਾਥ ਭਰੀ ਗਾਗਰ ਉਠਾਈ ਹੈ ।  
ਤਬ ਹੀ ਤੈਂ ਪਾਂਸੁਰੀ ਕੋ ਦੁਖ ਨ ਸੰਭਾਰਯੋ ਜਾਤ ਆਂਸੁਰੀ ਕਢਤ ਤਨ ਸੁਧਿ ਬਿਸਰਾਈ ਹੈ ।  
ਇਤਨੇ ਮੈ ਨੰਦ ਜੂ ਕੇ ਨੰਦਨ ਗੁਪਾਲ ਆਏ ਉਦਰ ਕੇ ਮਲਤੇ ਠਿਕਾਨੇ ਨੈਕ ਆਈ ਹੈ ।  
ਅਧਰਨ ਆਂਗੁਰੀ ਦੈ ਹਸਤ ਕਹਾ ਹੈ ਠਾਢੀ ਧਰਨ ਮੈ ਪਰ ਮੈ ਧਰਨ ਕਢਵਾਈ ਹੈ । ੩੫੭ ॥

This anthology contains selections on the life of Lord Krishnā from the works of Būdh Singh, Nāgar Mal, Akbar Shāh, Gūjrāti Mal etc. The name of the poet is given in the beginning of every poem.

S. No. 241

**S.H.R. : 2291**

*Title :* Phool Mālā

*Size :* 21 × 14 C.M.

*No. of Folios :* 305

*Lines per Page :* 19

*Letters per Line :* 20

*Date of Compilation :* 1852 A.D.

*Condition :* Old, pages at places worm-eaten, written in beautiful hand, within marginal lines, headings given in red. Complete.

**Beginning :-**

ੴ ਸਤਿਗੁਰ ਪ੍ਰਸਾਦਿ ॥  
 ਅਥ ਫੂਲ ਮਾਲਾ ਨਾਮ ਗ੍ਰੰਥ ਲਿਖਯਤੇ ।  
 ਪ੍ਰਿਥਮ ਗੁਰੁ ਬੰਦਨਾ । ਭਾਈ ਦਰਬਾਰੀ ਜੀ ।  
 ਸਵੈਯਾ ।

ਆਦਿ ਕਰੋਂ ਗੁਰੁ ਦੇਵ ਕੋਂ ਬੰਦਨ ਵਾਹਿਗੁਰੂ ਮੁਖ ਮਾਹਿ ਉਚਾਰੀ ।  
 ਦ੍ਰੈ ਕਰ ਜੋਰਿ ਧਰੋਂ ਚਰਨੀ ਸਿਰੁ ਜਾਉ ਸਦਾ ਗੁਰ ਕੇ ਬਲਿਹਾਰੀ ।  
 ਕਾਨ ਸੁਨੋਂ ਗੁਰੁ ਕੀ ਉਪਮਾ ਗੁਰੁ ਰੂਪ ਅਨੂਪ ਸਦਾ ਉਰੰਧਾਰੀ ।  
 ਵਾਹਿਗੁਰੂ ਗੁਰੁ ਨਾਨਕ ਸਾਹਿਬੁ ਸੇਵਕ ਸਾਮ ਗਹੀ ਦਰਬਾਰੀ ॥

**End :-**

ਦੋਹਾ

ਜੇਠ ਮਾਸ ਦ੍ਰਿਤਿਯਾ ਬਿਮਲ ਕਵਿ ਦਿਨ ਸੁਖ ਦਰ ਸਾਲ ।

ਪੂਰਨ ਭਯੋ ਗ੍ਰੰਥ ਇਹੁ ਨਿਧਿ ਨਭ ਗੁਰ ਮਹਿ ਸਾਲ ॥ ੨੧੫ ॥

ਇਤ ਸ੍ਰੀ ਸੁਕਵਿ ਸਮੂਹ ਬਾਨੀ ਰਸ ਖਾਨੀ ਕਰਿ ਸ੍ਰੀ ਰਘੁਬਰ ਚਰਿਤ ਬਿਮਲ ਮਤਿ ਦਾਸ ਕਵਿ  
 ਬਿਰਚਿਤਾ ਯਾਂ ਫੂਲ ਮਾਲੇ ਗ੍ਰੰਥੇ ਉਤਰ ਕਾਂਡੇ ਸਮਾਪਤ ਸੁਭ ਮਸਤ । ਜੇਠ ਸੁਦੀ ਦੋ । ੨ । ਬ੍ਰਹਸਪਤਿ  
 ਬਾਸਚੇ ।

The subject of this anthology is that of Ramāyanā viz valiant, deeds of Rāmā. The index of the names of the poets is given on folio nos. 303b, 304, 305.

The date of its compilation, as given in the colophon, is 1909 B.K. viz 1852 A.D. It contains 2421 verses as per detail given on folio 303b.

S. No. 242

**S.H.R. : 2294 A**

*Title :* Rasāl Kāv Granth

*Size :* 14 × 12 C.M.

*No. of Folios :* 1-140=140

*Lines per Page :* 7

*Letters per Line :* 18

*Condition :* Old, written in good hand, within marginal lines, headings given in red, first few folios worm eaten. Incomplete.



*Beginning :-*

ੴ ਸਤਿਗੁਰ ਪ੍ਰਸਾਦਿ ॥  
ਅਬ ਨੇਤ੍ਰ ਬਰਨਨੰ ॥ ਕ ॥

ਜਾਗੇ ਕਿ ਲਾਗੇ ਕਿਧੋ ਹਿਤ ਅਨੁਰਾਗੇ ਹੈ ਕਿ ਪ੍ਰੇਮ ਰਸੁ ਪਾਗੇ ਹੈ ਕਿ ਅਧਰ ਰੰਗ ਚਾਖੇ ਹੈ ।  
ਨਿਸਿ ਦਿਨ ਸੋਏ ਹੈ ਕਿ ਨੈਨ ਲਗ ਰੋਏ ਹੈ ਕਿਛੁ ਕੇ ਸੇ ਛਬੀਲੀ ਛਬਿ ਪਾਨ ਅਭਿਲਾਖੇ ਹੈ ।  
ਕੋਕਿਲ ਸੇ ਹਿਲ ਕੇ ਚਕੋਰਨਿ ਸੇ ਮਿਲ ਕੇ ਕਮਲ ਦਲ ਖਿਲ ਕੇ ਬੰਧੂਕ ਤੋਰਿ ਨਾਖੇ ਹੈ ।  
ਹਿਰਦੇ ਸੰਜੋਗੀ ਕਿਧੋ ਮੋਹਨੀ ਬਿਯੋਗੀ ਪਿਯਾਰੇ ਨੰਦ ਲਾਲ ਲੋਚਨ ਗੁਲਾਬ ਭਰਿ ਰਾਖੇ ਹੈ ।

*End :-*

(ਅੰਤਲੇ ਕਬਿਤ ਦਾ ਅੰਤ)

ਦੇਖੋ ਜਿਹਡਾ ਸਨ ਟਰਯੋ ਨ ਜਾਇ ਆਸਨ ਸੁਬਾਸਨ ਕੋ ਜਲ ਜਮ ਹੋਤ ਜੈਸੇ ਡੀਮ ਹੈ ।  
ਪੌਨ ਝੋਕ ਝੰਕਾ ਤਾ ਤੇ ਬਾਢੇ ਤੀਰੁ ਸੰਕਾ ਨਿਸ ਲਾਗੇ ਲਘੁ ਸੰਕਾ ਹੋਤ ਲੰਕਾ ਕੀ ਮੁਹੀਮ ਹੈ ।

This anthology with folios 31-40 & 120 & 121 missing, contains verses of Senāpat, Behārī, Parvīn Rāi etc in *Kabit* and *Swayya* metres in mixed diction of Punjābī and Brājī. It contains more than 124 verses.

S. No 243

**S.H.R. : 2294 B**

*Title :* Rattan Hazār

*Size :* 14 × 12 C.M.

*No. of Folios :* 140-336=197

*Lines per Page :* 7

*Letters per Line :* 18

*Condition :* Same as S.H.R. 2294 A. Incomplete.

*Beginning :-*

ੴ ਸ੍ਰੀ ਰਾਧਾ ਨਾਗਰ ਸਹਾਯ ॥  
ਅਬ ਰਤਨ ਹਜਾਰ ਲਿਖਯਤੇ ।  
ਕਬਿੱਤੁ ।

ਆਦਿ ਬ੍ਰਹਮ ਬਿੱਦਯਾ ਬੇਦ ਕਹਤ ਪ੍ਰਕ੍ਰਿਤ ਜਾਸੋ ਜੋਗ ਮਾਯਾ ਜਾਨਿ ਜੋਈ ਜੋਗਿ ਨ ਸਮਾਧੀ ਹੈ ।  
ਭਾਰਤੀ ਭਵਾਨੀ ਭੁਵਨੇਸ਼ੁਰੀ ਮਾਤੰਗੀ ਮਾਤਾ ਕਾਲੀ ਅਨ ਪੂਰਨਾ ਕਪਾਲੀ ਅੰਗ ਆਧੀ ਹੈ ।

*End :-*

(ਅੰਤਲੇ ਕਬਿਤ ਦਾ ਅੰਤ)

ਗੁਲ ਕਵਿ ਮਾਨੋ ਸ੍ਰੀ ਗੁਰੂ ਕੋ ਥਾਨ ਜਾਨ ਕਰ ਦਰਸ ਕੋ ਆਈ ਸੁਰੀ ਆਦਿ ਹੁਮਕਤ ਹੈ ।  
ਤਿਨ ਹੀ ਕੇ ਆਨਨ ਕੀ ਅੰਗਨ ਔਚ ਕਾਕੀ ਭੂਖਨ ਜੜਾਉਯਨ ਕੀ ਤੈ ਦਮਕਤ ਹੈ ।

This anthology with folios nos. 190-91 missing contains 415 verses in *Kabit* and *Swayya* meters by Senāpat, Gawāl in mixed diction of Punjābī and Brājī.

S. No. 244

**S.H.R. : 2186**

*Title : Sudhāsar*

*Size : 32 × 24 C.M.*

*No. of Folios : 416*

*Lines per Page : 15*

*Letters per Line : 24*

*Date of Compilation : 1908 A.D.*

*Condition : Good, but pages at places worm-eaten, written in good hand, within marginal lines. Complete.*

**Beginning :-**

ੴ ਸਤਿਗੁਰ ਪ੍ਰਸਾਦਿ ॥

ਓ ਸ੍ਰੀ ਰਾਧਾ ਰਮਣੋ ਜਯਤਿ । ਅਥ ਪ੍ਰਾਚੀਨ ਕਵਿ ਸਮੂਹ ਬਾਨੀ ਰਸ ਸਾਨੀ ਮਯ ਨਿਵੀਨ ਕ੍ਰਿਤ ਸੁਧਾਸਰ ਨਾਮ ਲਿਖਯਤੇ ।

ਦੋਹਾ । ਨਵੀਨ ਕੋ ।

ਜੁਗਲ ਚਰਨ ਬੰਦਨ ਕਰੋਂ ਸਭ ਦੇਵਨ ਸਮੁਦਾਯ ।  
ਜਯੋਂ ਹਾਥੀ ਕੇ ਖੋਜ ਮੈਂ ਸਭ ਕੋ ਖੋਜ ਸਮਾਯ ॥

**End :-**

ਸੰਬਤ ਤਿਥ ਵਾਰ । ਦੋਹਾ ।

ਪ੍ਰਭੁ ਸਿਧਿ ਕਵਿ ਰਸ ਤਤ੍ਰ ਗਿਨ ਸੰਬਤ ਸਰ ਅਵਰੇਖ ।  
ਅਰਜਨ ਸੁਕਲਾ ਪੰਚਮੀ ਸੋਮ ਸੁਧਾ ਸਰ ਲੇਖ । ੧ ।

ਇਤਿ ਸ੍ਰੀ ਨਵੀਨ ਬਿਰਚਤਾਯੇ ਸੁਧਾਸਰ ਨਾਮ ਗ੍ਰੰਥ ਕਵਿ ਨਾਮ ਬੰਧ ਦਾਨ ਲੀਲਾ ਗ੍ਰੰਥ ਸੰਪੂਰਨੰਤਾ ਪ੍ਰਸੰਗ ਖਸਮੋ ਤਰੰਗ ਸੰਪੂਰਣੇ ॥ ੬ ॥

ਇਤਿ ਸ੍ਰੀ ਮਨਿ ਮਹਾਰਾਜ ਰਾਜਾਧਿ ਰਾਜ ਅਤਿ ਜਾਨ ਬਲਵਾਨ ਛਿਤਕੰਤ ਬਹਾਰ ਬੰਸ ਸਿਰਮੌਰ ਸ੍ਰੀ ਜਸਵੰਤ ਸਿੰਘ ਜੁਮਾਲ ਵਿੰਦੂ ਬਹਾਦਰ ਚਿਤ ਬਿਲਾਸ ਹਿਤ ਆਗਯਾ ਪ੍ਰਤਿ ਨਵੀਨ ਕ੍ਰਿਤ ਪਰਾਚੀਨ ਪਰਬੀਨ ਕਵਿ ਸਮੂਹ ਬਾਨੀ ਸੁਖ ਸਾਨੀ ਸੁਧਾ ਸਰ ਨਾਮ ਗ੍ਰੰਥ ਖਟ ਤਰੰਗ ਬਰਨਨੰ ਸੰਪੂਰਣੇ ।

This is an anthology of poems on love and beauty etc. This appears to have been written for Raja Jaswant Singh of Nābhā (1783-1840 A.D.) who used to patronise lavishly scholars and writers in his court. (Vide *Maha Kosh* by Bhāi Khān Singh).

S. No. 245

**S.H.R. : 2187**

*Title : Sūdhāsar Granth*

*Size : 32 × 17 C.M.*

*No. of Folios : 290*

*Lines per Page : 13*

*Letters per Line : 45*

*Date of Compilation : 1854 A.D.*

*Condition : Old, at places pages worm-eaten, written in running hand, without margin. Complete.*

*Beginning :-*

ੴ ਸ੍ਰੀ ਗਣੇਸਾਯਨਮ ।

ਅਤ ਪ੍ਰਾਚੀਨ ਕਵਿ ਸੰਬੂਹ ਬਾਨੀ ਰਸ ਸਾਨੀ ਮਯ ਨਵੀਨ ਕ੍ਰਿਤ ਸੁਧਾਸਰ ਨਾਮ ਗ੍ਰੰਥ ਲਿਖਯਤੇ ।  
ਦੋਹਾ ਨਵੀਨ ਕੋ

ਚਰਨ ਜੁਗਲ ਬੰਦਨ ਕਰੋਂ ਸਬ ਦੇਵਨ ਸਮੁਦਾਇ ।  
ਜਯੋ ਹਾਥੀ ਕੇ ਖੋਜ ਮੈ ਸਬ ਕੋ ਖੋਜ ਸਮਾਇ ॥ ੧ ॥  
ਪ੍ਰੇਮ ਮਗਨ ਬਿਹਰੈ ਬਿਪਨ ਰਾਧਾ ਨੰਦ ਕਿਸੋਰ ।  
ਦੋਉਨ ਕੇ ਮੁਖ ਚੰਦ ਕੇ ਦੋਉ ਨੈਨ ਚਕੋਰ ॥ ੨ ॥

*End :-*

ਦੋਹਰਾ

ਪ੍ਰਭ ਸਿਧ ਕਵਰ ਸਤੱਤੁ ਗਿਨ ਸੰਮਤ ਸਰ ਅਬਰੇਖ ।  
ਅਰਜਨ ਸੁਕਲਾ ਪੰਚਮੀ ਸੋਮ ਸੁਧਾਸਰ ਲੇਖ । ੩੦ ।

ਇਤਿ ਸ੍ਰੀ ਨਵੀਨ ਬਿਰਚ ਤਾਯਾਂ ਸੁਧਾਸਰ ਨਾਮ ਗ੍ਰੰਥੇ ਕਵਿ ਨਾਮੁ ਬੰਧ ਦਾਨ ਲੀਲਾ ਗ੍ਰੰਥ ਸੰਪੂਰਣਤਾ ਪ੍ਰਸੰਗਹਿ । ੧ । ੧੫੨੩੨ ।

ਇਤਿ ਸ੍ਰੀ ਮਨ ਮਹਾਰਾਜਾਧਿ ਰਾਜ ਅਤ ਜਾਨ ਬਲਵਾਨ ਛਿਤ ਕੰਤ ਬਗਰ ਬੰਸ ਸਿਰ ਮੋਰ ਸ੍ਰੀ ਜਸਵੰਤ ਸਿੰਘ ਜੀ ਮਾਲਵੇਂਦ੍ਰ ਬਹਾਦਰ ਚਿਤ ਬਿਲਾਸ ਹਿਤ ਆਗਯਾ ਪ੍ਰਿਤ ਨਵੀਨ ਕਵਿ ਸਮੂਹ ਬਾਨੀ ਰਸ ਸਾਨੀ ਸੁਧਾਸਰ ਨਾਮੁ ਗ੍ਰੰਥ ਖਟ ਤਰੰਗ ਬਰਨਨੰ ਸੰਪੂਰਨੰ ਮਸਤ ਸੁਭ ਮਸਤ । ਸਾਲ ੧੯੧੧ ਭਾਂਦੋਂ ਸੁਦੀ ੧੧ । ਆਦਿੱਤਵਾਰ ਪੋਥੀ ਸਮਾਪਤੰ ।

This manuscript was written for Rājā Jaswant Singh of Nābhā. It has very lengthy table of contents giving minute details of the description contained in the manuscript. Its first portion deals with various parts of the body of a woman and the second deals with the various aspects of life.

It appears that the editor has collected the poems of various poets whose names he has not mentioned.

S. No. 246

**S.H.R. : 2291**

*Title :* Ūpban Kānj Bahār Granth

*Editor :* Manū Rām

*Size :* 19 × 16 C.M.

*No. of Folios :* 304

*Lines per Page :* 13

*Letters per Line :* 30

*Condition :* Very old, pages at places worm-eaten, written in good hand, without margin. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਉਪਬਨ ਕੰਜ ਬਹਾਰ ਗ੍ਰੰਥ ਲਿਖਤੇ ਹੈ । ਇਸ ਗ੍ਰੰਥ ਮੈ ਕਈ ਰੰਗ ਕੀ ਲੀਲਾ ਹੈ ।

ਸੰਪੂਰਨ ਦੇਵਤਿਯੋ ਕੇ ਇਸਤੋਹਰ ਹੈਂ । ਸੰਸਕ੍ਰਿਤ ਸੇ ਪਰਤ ਕਰ ਭਾਸ਼ਾ ਮੈ ਕੀਏ ਹੈਂ । ਜੈਸੀ ਮਨਸਾ ਕਰ ਕੇ ਕੋਈ ਪੜੈ ਸੋ ਫਲ ਕੋ ਪਾਵੈ । ਇਸ ਬਾਗ ਮੈ ਹਰਿ ਰੰਗ ਕੇ ਫੂਲ ਹੈ । ਕੋਈ ਰੰਗ ਕੀ ਕਵਿਤਾ ਹੈ ।

*End :-*

ਔਰ ਜੇ ਜੋ ਉਪਬੰਠ ਕੰਜ ਬਹਾਰ ਕਿਤਾਬ ਹੈ ਸੋ ਸਵੇ ਮਹੀਨੇ ਮੈ ਬਨ ਕਰ ਤਈਯਾਰ ਹੂਈ ਹੈ । ਸੋ ਉਪਬੰਠ ਕੰਜ ਬਹਾਰ ਕਿਤਾਬ ਦੋ ਤਰਫੀ ਹੈ । ਏਕ ਬਡੀ ਹੈ ਏਕ ਛੋਟੀ ਹੈ । ਜੇ ਛੋਟੀ ਹੈ ਔਰ ਦੂਸਰੀ ਕਛ ਇਸ ਥੀ ਬਡੀ ਹੈ । ਜਿਸ ਨੇ ਸੁਰਗ ਦੇਖਨਾ ਹੋਇ ਸੋ ਪੁਰਖ ਇਸ ਕਿਤਾਬ ਕਾ ਸੈਲ ਕਰੈ । ਜਿਸ ਸੁਰਗ ਕਾ ਅੰਮ੍ਰਿਤ ਪੀਵਨਾ ਹੋਵੈ ਸੋ ਵਿਦਾਤ ਕੋ ਵਿਚਾਰੈ । ਜਿਸ ਅੰਮ੍ਰਿਤ ਫਲ ਖਾਨਾ ਹੋਇ ਹਰ ਲੀਹਲਾ ਬ੍ਰਹਮ ਕਵਚ ਪੜੈ ॥

As stated on folio 227 the title means "the garden of the flowers of spring". The title indicates that it is the collection of various works mostly by Pandit Tej Singh whose name has been mentioned very frequently. This manuscript contains the following :-

1. Dheodae Sri Krishan Mahārāj	1- 26 folios
2. Fourteen Sīharfī by Pandit Tej Singh	1- 72 „
3. Satwārā by Pandit Tej Singh	73- 75 „
4. Bāra Māhā	75- 75 „
5. Beyog Nāmāh	76- „
6. Bāwan Akhari	77- 80 „
7. Kāfiān	80- 82 „
8. Trih Rose (Thirty days)	84- 87 „
9. Hanūmān Ji	87- 93 „
10. Artī	93- 94 „
11. Shiv Nāmāh	95-100 „
12. Dūrgā Nāmāh	101-108 „
13. Janam Sākhi Sri Ganesh Ji	108-112 „
14. Sri Gangā Ji Stotar	112-115 „
15. Stotar	115 „
16. Stotar—Sūraj Māhārājā kā	118 „
17. Mehmā—Chāro Dhām	121 „
18. Stotar Gūrū Nānāk	124 „
19. Stotar Gūrū Gobind Singh	130 „
20. Sri Nāmā	142 „
21. Brāhm Stotar	152 „
22. Krishan Lilā	154 „
23. Bābā Bhuman Dān Stotar	161 „
24. Bārā Māhā	175 „
25. Nasihat Nāmāh by Pandit Tej Singh	177 „

26. Brahm Jāp Ūstat	199	folios
27. Harihar Lilā	210	„
28. Yog Nāmāh	216	„
29. Sri Nāmā	220	„
30. Karm Nāmāh	223	„
31. Honi Nāmāh	231	„
32. Sota Nāmāh	246	„
33. Bīr Nāmāh	257	„
34. Dhīraj Nāmāh	261	„
35. Bimal Nāmāh	262	„
36. Priyatan Prabhā	274	„
37. Kāfiān	276	„

As stated in the last pages, this anthology has been compiled by Manā Rām, who has related it to four subjects—religious, economic, success in this world and salvation in the next—*Dharm, Arth, Kām, Moksh.*

## B. MISCELLANEOUS

### 1—Poetics

S. No. 247

**S.H.R. : 2227**

*Title :* Alankār Sāgar Sūdhā

*Author :* Kavi Tehal Singh

*Size :* 22 × 17 C.M.

*No. of Folios :* 83

*Lines per Page :* 17

*Letters per Line :* 21

*Date of Compilation :* 1855 A.D.

*Condition :* Old, pages at places worm-eaten, written in beautiful hand, within margin. Complete.

*Beginning .—*

ੴ ਸ੍ਰੀ ਗਣੇਸ਼ਾ ਯਨਮ ।  
ਅਥ ਅਲੰਕਾਰ ਸਾਗਰ ਸੁਧਾ ਲਿਖਯਤੇ ।  
ਦੋਹਰਾ

ਸ੍ਰੀ ਗੁਰ ਗਨਪਤਿ ਗੌਰ ਜਾ ਸੁਨ ਬਿਨਤੀ ਮੁਹਮਾਨ ॥

ਕਰ ਧਰ ਸਿਰ ਪਰ ਬਿਘਨ ਹਰ ਮਨ ਮੈ ਪ੍ਰਗਟਹੁ ਆਨ ॥ ੧ ॥

End :-

ਦੋਹਰਾ

ਨਿਪਤੁ ਵਰਿ ਪਹਿ ਮਦਰਿ ਦੁਰੇ ਕੰਪ ਪੁਲਕ ਯੁਤ ਅੰਗ ।

ਯੋ ਹੂੰ ਜੋ ਤੋ ਨਾ ਲਖਤ ਤਿਨ ਕੋ ਕੋਭੈ ਰੰਗ । ੫੬੯ ।

ਟੀਕਾ — ਹੇ ਰਾਜਨ ਤੇਰੇ ਡਰ ਤੇਰੇ ਸਤ੍ਰੁ ਹਿਮਾਲੈ ਵਿਖੈ ਛਿਪਨੇ ਵਾਲੇ ਸੀਤ ਕਾਰਨ ਤੇ ਜੋ ਕੰਪ ਅਰੁ ਰੋਮਾਂਚ ਹੈਂ ਅਰੁ ਭੈ ਕਰਕੇ ਜੋ ਕੰਪ ਰੋਮਾਂਚ ਭਏ ਸੋ ਛਿਪਾਏ ਹੈਂ ॥ ੧ ॥

As stated on folio 1 b this manuscript was written in 1912 B.K. viz 1855 A.D. This manuscript relates to the art of similes and metaphors in poetry. Explanation in prose has also been given at places.

S- No. 248

**S.H.R. : 2237 C**

*Title :* Chhand Ratnāwli

*Author :* Har Rām Dās Niranjnī

*Size :* 18 × 10 C.M.

*No. of Folios :* 111-157=47

*Lines per Page :* 13

*Letters per Line :* 11

*Condition :* Old, worm-eaten, throughout written in beautiful hand, within marginal lines. Complete.

*Beginning :-*

ੴ ਸ੍ਰੀ ਵਾਹਗੁਰੂ ਜੀ ਕੀ ਫਤੇ ।

ਅਥ ਛੰਦ ਰਤਨਾਵਲੀ ਲਿਖਯਤੇ ।

ਦੋਹਰਾ

ਗੁਰੁ ਗਨ ਪਤਿ ਗੋਵਿੰਦ ਕੋ ਨਾਯ ਸੀਸ ਹਰਿ ਰਾਮ !

ਪਿੰਗਲ ਮਤ ਭਾਖਾ ਬਿਖੈ ਰਚਤ ਰੁਚਿਰ ਪਰ ਕਾਮ । ੧ ।

*End :-*

ਗ੍ਰੰਥ ਛੰਦ ਰਤਨਾਵਲੀ ਸਾਰਥ ਯਾ ਕੋ ਨਾਮ ।

ਭੂਖਨ ਭਰਤੀ ਤੈ ਭਯੋ ਕਹੈ ਦਾਸ ਹਰਿ ਰਾਮ । ੧੧੦ ।

ਸੰਬਤ ਸਰਨਵ ਮੁਨਿ ਸਸੀ ਨਭ ਨਵਮੀ ਗੁਰੁ ਮਾਨਿ ।

ਡਿਡ ਵਾਨਾ ਦਿਢ ਕੂਪ ਜਹਿ ਗ੍ਰੰਥ ਜਨਮ ਸਥਲ ਜਾਨਿ । ੧੧੧ ।

ਇਤ ਸ੍ਰੀ ਹਰਿ ਰਾਮ ਦਾਸ ਨਿਰੰਜਨੀ ਕ੍ਰਿਤ ਛੰਦ ਰਤਨਾਵਲੀ ਸਮਾਪਤੰ ਸੁਭੰ ।

ਸ੍ਰੀ ਰਾਮਾਯਨਮੋ ਨਮਰ । ਸ੍ਰੀ ਕ੍ਰਿਸ਼ਨਯ ਨਮੋ ਨਮ ।

This manuscript deals with prosody. Its date of compilation has been given in the colophon. It was compiled at Didwana near Jodh Pur in Rājasthān. Vide also *Punjabi Hath Likhtan di Suchi* pages 557-59.

S. No. 249

**S.H.R. : 2286 C**

*Title : Chhand Ratnāwli*

*Author : Har Rām Dass Niranjni*

*Size : 22 × 16 C.M.*

*No. of Folios : 1-22=22*

*Lines per Page : 18*

*Letters per Line : 26*

*Name of Scribe : Bhāi Dargāh Singh*

*Date of Transcription : 1914 A.D.*

*Beginning :-*

ੴ ਸਤਿਗੁਰ ਪ੍ਰਸਾਦਿ ॥

ਸ੍ਰੀ ਗਣੇਸਾਯਨਮ: ਸ੍ਰੀ ਸ੍ਰਵਤੀ ਯਨਮ: । ਅਥ ਰੂਪ ਦੀਪ ਪਿੰਗਲ ਲਿਖਯਤੇ ।  
ਦੋਹਰਾ

ਸਾਰਦ ਮਾਤਾ ਤੁਮ ਬਰੀ ਸਬੁਧ ਦੇਹੁ ਦਰ ਹਾਲ ।

ਪਿੰਗਲ ਕੀ ਛਾਇਆ ਲੀਏ ਬਰਨੋ ਬਾਵਨ ਚਾਲ ॥ ੧ ॥

*End :-*

ਗ੍ਰਿਥ ਛੰਦ ਰਤਨਾਵਲੀ ਸਾਰਥ ਯਾਕੋ ਨਾਮ ।

ਭੂਖ ਨ ਭਰਤੀ ਤੈ ਭਯੋ ਕਹੈ ਦਾਸ ਹਰਿ ਰਾਮ ॥ ੧੦੯ ।

ਸੰਬਤਿਸਰ ਨਵ ਮੁਨਿ ਸਸੀ ਨਭ ਸੀ ਗੁਰਮਾਨ ।

ਡਿਡਵਾਨਾ ਦ੍ਰਿਦ ਕੂਪ ਜਹਿ ਗ੍ਰਿਥ ਜਨਮਬੁਲ ਜਾਨਿ ॥ ੧੧੦ ।

ਇਤਿ ਸ੍ਰੀ ਹਰਿ ਰਾਮ ਦਾਸ ਨਿਰੰਜਨੀ ਕ੍ਰਿਤਾ ਛੰਦ ਰਤਨਾਵਲੀ ਸੰਪੂਰਣੇ ॥

S. No. 250

**S.H.R. : 2237 B**

*Title : Rūp Dip Pingāl Bhākhā*

*Author : Jai Krishen*

*Size : 18 × 10 C.M.*

*No. of Folios : 91 to 108=18*

*Lines per Page : 13*

*Letters per Line : 10*

*Date of Compilation : 1719 A.D.*

*Condition : Old, worm eaten throughout, written in beautiful hand, within marginal lines. Complete.*

*Beginning :-*

ੴ ਸ੍ਰੀ ਗਣੇਸਾਯ ਨਮ : ਸ੍ਰੀ ਸਰੰਸ੍ਰੁਤੈ ਨਮ :

ਅਥ ਰੂਪ ਦੀਪ ਪਿੰਗਲ ਭਾਖਾ ਲਿਖਯਤੇ ।

ਦੋਹਰਾ ।

ਸਾਰਦ ਮਾਤਾ ਤੁਮ ਬਰੀ ਸੁਬੁਧਿ ਦੇਹ ਦਰਹਾਲ ।

ਪਿੰਗਲ ਕੀ ਛਾਯਾ ਲੀਏ ਬਰਨੋ ਬਾਵਨ ਚਾਲ ।

*End :-*

ਬਾਵਨ ਵਰਨੀ ਚਾਲ ਸਭ ਜੈਸੀ ਮੋ ਪੈ ਬੁੱਧ ।  
ਭੂਲ ਭੇਦ ਜਾਂ ਕੋ ਕਹਯੋ ਕਰੋ ਕਬੀਸੁਰ ਸੁੱਧ । ੬੭ ।  
ਸੰਮਤ ਸਤ੍ਰਾਂ ਸੈ ਬਰਖ ਔਰ ਛਿਹਤਰ ਪਾਇ ।  
ਭਾਦ੍ਰੋਂ ਸੁਦਿ ਦੁਤੀਯਾ ਗੁਰੂ ਭਯੋ ਗ੍ਰੰਥ ਸੁਖ ਦਾਇ । ੬੮ ।

ਇਤ ਸ੍ਰੀ ਪਿੰਗਲ ਰੂਪ ਦੀਪ ਭਾਖਾ ਜੈ ਕ੍ਰਿਸ਼ਨ ਭੋਜਗ ਕ੍ਰਿਤ ਸੰਪੂਰਣੇ । ੧ । ਸ੍ਰੀ ਰਾਮਾਯ ਨਮੋ ਨਮਹ ।

This manuscript relates to prosody. As noted in the colophon it was compiled in 1776 B.K. viz 1719 A.D. by Jai Krishan vide also *Hath Likhtan di Suchi*, page 561.

S. No. 251

**S.H.R. : 1333**

*Title :* Lulat Lulām

*Author :* Pandit Matti Rām

*Size :* 29 × 13 C.M.

*No. of Folios :* 31

*Lines per Page :* 10

*Letters per Line :* 42

*Name of Scribe :* Sant Margind Ji

*Date of Compilation :* 1868 A.D.

*Condition :* Old, pages at places worm eaten. Complete.

*Beginning :-*

ੴ ਸ੍ਰੀ ਗਣੇਸਾਯਨਮ : ।  
ਅਥ ਲਲਿਤ ਲਲਾਮ ਲਿਖਯਤੇ ।  
ਦੋਹਰਾ

ਸੁਖ ਦਸਾ ਧੁਜਨ ਕੋਂ ਸਦਾ ਗਜ ਮੁਖ ਬਦਨ ਉਦਾਰ ।  
ਸੇਵਨੀਯ ਸਬ ਜਗਤ ਕੋ ਜਗ ਮਾਬਾਯੁ ਕੁਮਾਰ । ੧ ।  
ਕਬਿ ਮਤਿ ਰਾਮ ਗਣੇਸ ਕੋ ਸੁਮਿਰਤ ਸੁਖਸਰ ਸਾਤ ।  
ਸ੍ਰੋਨ ਪੋਨ ਲਾਗੇ ਬਿਘਨ ਤੂਲ ਤੂਲ ਉਡ ਜਾਤ ॥ ੨ ॥

*End :-*

ਦੋਹਰਾ

ਕੰਠ ਕਰੈ ਸੋਭਨ ਮੈ ਸੋਹੈ ਅਤਿ ਅਭਿ ਰਾਮ ।  
ਸਕਲ ਭਯੋ ਸੰਸਾਰ ਹਿਤ ਕਬਿੱਤ ਲਲਿਤ ਲਲਾਮ । ੪੦੨ ॥

ਇਤਿ ਸ੍ਰੀ ਮਤੀ ਰਾਮ ਸੁਕ ਬਿਬਿਰਚਿਤਾਯਾਂ ਲਲਿਤ ਲਲਾਮ ਗ੍ਰੰਥ ਸਮਾਪਤੰ । ਸੁਭੰ ।

This manuscript deals with use of metaphors. It has got four hundred and two couplets.



S. No. 252

**S.H.R. : 1624**

*Title :* Tikā Rās Raj

*Size :* 18 × 10 C.M.

*No. of Folios :* 126

*Lines per Page :* 10

*Letters per Line :* 24

*Date of Compilation :* 1826 A.D.

*Condition :* Very old, being soaked its folios are worn out, most'y 1st part, written in beautiful hand, within beautiful marginal lines, headings given in red. Incomplete.

*Beginning :—*

ਦੋਹਰਾ

ਛਾਯਾ ਕਰ ਕਵਿ ਰਾਜ ਸੌਂ ਤਿਹ ਮਹੀਪ ਕਰ ਪ੍ਰੀਤ ।  
ਕਹਯੋ ਸਕਲ ਜਾਨਯੋ ਚਹਤ ਹੋ ਸਿੰਗਾਰ ਕੀ ਰੀਤਿ ॥ ੫ ।  
ਤਾ ਤੇ ਤੁਮ ਰਸ ਰਾਜ ਕੀ ਟੀਕਾ ਦੇਹੁ ਬਨਾਇ ।  
ਸਕਲ ਨਾਯਕਾ ਭੇਦ ਕੀ ਕਥਾ ਸੁਗਮ ਹੂੰ ਜਾਇ ॥ ੬ ॥

*End :—*

ਦੋਹਰਾ

ਯਹ ਟੀਕਾ ਰਸ ਰਾਜ ਕੀ ਨਿਪ ਕਟੋਚ ਕੇ ਹੇਤ ।  
ਛਾਯਾ ਕਰ ਕਵ ਜੁ ਕਰੀ ਸਮਝੈ ਸਕਲ ਸਚੇਤ ॥ ੫੨ ।  
ਇਤਿ ਸ੍ਰੀ ਮਹਾਰਾਜ ਕੁਮਾਰ ਸੰਸਾਰ ਚੰਦ ਵਿਰਚਤੇ ਛਾਯਾ ਕਰ ਕ੍ਰਿਤੇ ਟੀਕਾ ਰਸ ਰਾਜੇ । ਦਸ,  
ਬਰਨਨੰ । ਨਾਮ ਅਸਟਮੋ ਪ੍ਰਕਾਸ ॥ ਸੰਮਤ ੧੮੮੩ । ਮਿਤੀ ਅਸੂ ਵਦੀ ੫ ਵਾਰ ਵੀਰ ਸੁਭ ਦਿਨ ।

Originally this manuscript was written by Matti Rām in Brāj. It is well known work on poetics and allied subject in poetry. This appears to be the commentry of the original. This manuscript was written for Rājā Sansār Chand of Kangrā, whose name has been mentioned after every chapter. It was written in 1883 B.K. viz 1826 A.D. This appears to have been copied in three different hands.

## 2—General

S. No. 253

**S.H.R. : 2221**

*Title :* Adhbhāt Bilās

*Author :* Harjas Rai

*Size :* 16 × 11 C.M.

*No. of Folios :* 81

*Lines per Page :* 7

*Letters per Line :* 22

*Condition :* Old, written in running hand, without marginal lines, worm eaten. Incomplete.

*Beginning :-*

ੴ ਸਤਿਗੁਰ ਪ੍ਰਸਾਦਿ ।

ਅਥ ਅਧਭੁਤ ਬਿਲਾਸ ਲਿਖਤੇ ।

ਛਪਯਾ

ਸ੍ਰੀ ਈਸ਼ੀ ਨੰਦ ਚੰਦ ਪਟ ਅਧਭੁਤ ਨੰਦਨੁ ।

ਅਰਨ ਬਰਨ ਸੁਖ ਕਰਨ ਦਰਨ ਦੁਖ ਕਲੰਖ ਨਿਕੰਦਨ ।

ਏਕ ਰਦਨ ਰਾਜ ਬਦਨ ਸਦਨ ਬੁਧ ਕੁਮਤ ਬਿਨਾਸਨ ।

ਧੂਮੁ ਨੈਨ ਬਰ ਦੈਨ ਸੈਨ ਸੁਭ ਗਿਰ ਕਈਲਾਸਨ ॥

ਸਿਰ ਕ੍ਰੀਟ ਸੁਭਗ ਸੁਰਤ ਕ੍ਰਿਤ ਸਰਵ ਚਤ ਬੇਦ ਸੁਭ ਚਤਰ ਕਰ ।

ਤਿਨ ਚਰਨ ਬੰਦ ਹਰ ਜਸ ਸਦਾ ਸ੍ਰੀ ਲੰਬੋਦ੍ਰ ਸਭ ਬਿਘਨ ਹਰ । ੧ ।

*End :-*

ਸੋਰਠਾ

ਪੁਰੀ ਭਦੋੜ ਸਥਾਨ ਭੂਪਤ ਨਾਮ ਗੁਲਾਵ ਸਿੰਘ ।

ਤਿਨ ਹਿਤ ਕੀਯੋ ਬਖਾਨ ਕਵ ਜਨ ਹਰ ਜਸ ਨਾਮ ਕਹਿ ॥

This manuscript with the last page missing appears to have been written to entertain Rājā Gulāb Singh of Bhadour with spiritual instructions.

The poet employs numerous metres with emphasis on alliteration and foreful diction.

S. No. 254

**S.H.R. : 2237 D**

*Title :* Bhākhā Bhākhan

*Size :* 18 × 10 C.M.

*No. of Folios :* 161 to 194 = 34

*Lines per Page :* 13

*Letters per Line :* 13

*Condition :* Old, worm-eaten throughout written in beautiful hand, within marginal lines. Complete.

*Beginning :-*

ਰਾਜਾ ਜਸਵੰਤ ਸਿੰਘ ਕ੍ਰਿਤ

ੴ ਸ੍ਰੀ ਗਣੇਸਾਯਨਮ :

ਅਥ ਭਾਖਾ ਭੂਖਣ ਲਿਖਯਤੇ ।

ਦੋਹਰਾ ।

ਵਿਘਨ ਹਰਨ ਤੁਮ ਹੋ ਸਦਾ ਗਣ ਪਤਿ ਹੋਹੁ ਸਹਾਇ ।

ਬਿਨਤੀ ਕਰ ਜੋਰੇ ਕਰੋ ਦੀਜੈ ਗ੍ਰੰਥ ਬਨਾਇ । ੧ ।

**End :-**

ਭਾਖਾ ਭੂਖਨ ਗ੍ਰੰਥ ਕੋ ਜੋ ਦੇਖੇ ਚਿਤ ਲਾਇ ।  
ਬਿਬਿਧਿ ਅਰਥ ਪਦ ਸਹਿਤ ਰਸ ਸਮੁਝੈ ਸਬੈ ਬਨਾਇ । ੨੧੬ ।

ਇਤਿ ਸ੍ਰੀ ਮਹਾਰਾਜ ਜਸਵੰਤ ਸਿੰਘ ਕ੍ਰਿਤ ਭਾਖਾ ਭੂਖਨ ਸਮਾਪਤੰ ਸੁਭੰ । ੧੧੧੧ । ਸ੍ਰੀ ਰਾਮਾਯ ਨਮੋ  
ਨਮ । ਕ੍ਰਿਸ਼ਨਾਯ ਨਮੋ ਨਮ ।

This manuscript is attributed to Rājā Jaswant Singh – most probably the ruler of Nabhā State (1783–1840 A.D.) who was a great patron of scholars (vide *Mahakosh – Bhai Kahn Singh* page 372). It appears that some poet of this court wrote and attributed it to his master.

The subject matter of this manuscript is *Naikā Varnan* portrayal of different kinds of ladies. It contains 216 couplets.

S. No. 255

**S.H.R. : 2210 B**

*Title :* Bhākhā Bhūkhan

*Size :* 15 × 12 C.M.

*No. of Pages :* 1-30 folios Part II

*Lines per Page :* 9

*Letters per Line :* 20

*Date of Compilation :* 1777 A.D.

*Condition :* Old, written in beautiful hand, within marginal lines, headings given in red. Complete.

**Beginning :-**

ੴ । ਸ੍ਰੀ ਗਣੇਸ਼ਾਇਨਮ ॥

ਅਥ ਭਾਖਾ ਭੂਖਣ ਰਾਜਾ ਜਸਵੰਤ ਸਿੰਘ ਕ੍ਰਿਤ ਲਿਖਯਤੇ ।

ਦੋਹਰਾ

ਵਿਘਨ ਹਰਨ ਤੁਮ ਹੋ ਸਦਾ ਗਣਪਤਿ ਹੋਹੁ ਸਹਾਇ ।

ਬਿਨਤੀ ਕਰ ਜੋਰੋ ਕਰੋ ਦੀਜੈ ਗ੍ਰੰਥ ਬਨਾਇ ॥ ੧ ॥

ਜਿਹ ਕੀਨੋ ਪ੍ਰਪੰਚ ਸਬ ਅਪਨੀ ਇਛਾ ਪਾਇ ॥

ਤਾ ਕੋ ਹੋ ਬੰਦਨ ਕਰੋ ਹਾਥ ਜੋਰ ਸਿਰ ਨਾਇ ॥ ੨ ॥

**End :-**

ਭਾਖਾ ਭੂਖਨ ਗ੍ਰੰਥ ਕੋ ਜੋ ਦੇਖੇ ਚਿਤ ਲਾਇ,  
ਬਿਬਿਧ ਅਰਥ ਸਹਿ ਤਰ ਸਮੁਝੈ ਸਬੈ ਬਨਾਇ ॥ ੨੧੬ ॥

ਇਤਿ ਸ੍ਰੀ ਮਹਾਰਾਜ ਜਸਵੰਤ ਸਿੰਘ ਬਿਰਚਤੇ ਭਾਖਾ ਭੂਖਨ ਸਮਾਪਤੰ ਸੁਭ ਮਸਤ ।

S. No. 256

**S.H.R. : 2294 C**

*Title :* Bir Ras Barnan

*Size :* 14 × 12 C.M.

*No. of Folios :* 1-26=26

*Lines per Page :* 7

*Letters per Line :* 18

*Condition :* Same as S.H.R. 2294 A. Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਥ ਬੀਰ ਰਸ ਬਰਨਨੰ ।  
ਕਬਿੱਤੁ ।

ਗਰੜ ਕੋ ਦਾਵਾ ਸਦਾ ਨਾਗਨ ਸਮੂਹ ਪਰ ਦਾਵੋ ਨਾਗ ਜੂਹ ਪਰ ਸਿੰਘ ਸਿਰਤਾਜ ਕੋ ।  
ਦਾਵੋ ਪੁਰ ਹੂਤ ਜੈਸੇ ਸਕਲ ਪਹਾਰ ਪਰ ਦਾਵੋ ਔਰਿ ਪਛੀ ਨਿਪੈ ਜੈਸੇ ਬਰ ਬਾਜ ਕੋ ।

*End :-*

ਗੰਜ ਗੰਜ ਬਖਸ ਮਹੀਪ ਰਘੁਨਾਥ — ਵਯਾਹਿ ਗੰਜ ਧੋਖੇ ਕਹੂ ਕਾਹੂ ਦੈ ਡਾਰੈ ਨਾ ॥  
ਯਾ ਤੇ ਗੌਰਿ ਗਿਰਜਾ ਗੰਜਾਨਨ ਕੋ ਗੋਇ ਰਹੀ ਸਿਰ ਤੇ—ਤੇ ਨਿਜ ਗੋਦ ਤੇ ਉਤਾਰੈ ਨਾ । ੪੪ ।

This manuscript contains verses, which were meant to arouse chivalry.

S. No. 257

**S.H.R. : 2289**

*Title :* Basant Bahār

*Size :* 22 × 17 C.M.

*No. of Folios :* 124 to 222=99

*Lines per Page :* 10

*Letters per Line :* 27

*Date of Compilation :* 1615 A.D.

*Condition :* Old, written in very beautiful hand, without marginal lines, headings given in red. Incomplete.

*Beginning :-*

ਦੋਹਰਾ

ਕਹਯੋ ਮਲਾਹ ਹੈ ਨ ਬਸ ਮੇਰੋ । ਅਬ ਡੂਬਯੋ ਚਾਹਤ ਯਹ ਬੇਰੋ ।  
ਬਲੀ ਹੋਇ ਤੁਮ ਮੈ ਨਰ ਕੋਈ । ਚਢ ਹੈ ਜਾਇ ਖੰਡ ਪਰ ਸੋਈ । ੮੧ ।  
ਗਹ ਕਰ ਲਾਉ ਨਾਉ ਕੋ ਖੀਚੈ । ਤੋ ਏ ਲੋਗ ਬਚੈ ਸਬ ਮੀਚੈ ।  
ਜਬ ਮਲਾਹ ਇਹ ਭਾਤ ਉਚਾਰਾ । ਭਯੋ ਤ੍ਰਾਸ ਸਬ ਕੇ ਉਰ ਭਾਰਾ । ੮੨ ॥

*End :-*

ਬੈਨ ਕਾਨਪੁਰ ਮੈ ਗਯੋ ਮੈ ਇਕ ਪੰਡਤ ਪਾਸ ।  
ਕਹਯੋ ਤਾਹਿ ਅਗਯਾਨ ਮੁਹਿ ਕਰੋ ਬੇਗ ਹੀ ਨਾਸ । ੭੪ ।

This manuscript with 1-23 folios in the beginning and some folios in the end missing contains the didactic verses. The title is given on the folios 132 and 142.

S. No. 258

**S.H.R. : 2237 A**

*Title :* Brind Binod Satsyā

*Author :* Kavi Brind

*Size :* 18 × 10 C.M.

*No. of Folios :* 83

*Lines per Page :* 13

*Letters per Line :* 13

*Date of Compilation :* 1614 A.D.

*Condition :* Old, worm-eaten throughout written in beautiful hand, within marginal lines. Complete.

*Beginning :-*

ੴ ਸ੍ਰੀ ਗਣੇਸਾਯ ਨਮ ।  
ਅਥ ਬ੍ਰਿੰਦ ਸਤਸਈ ਕ੍ਰਿਤ ਕਵਿ ਬ੍ਰਿੰਦ ਲਿਖਯਤੇ ।  
ਦੋਹਰਾ  
ਸ੍ਰੀ ਗੁਰ ਨਾਥ ਪ੍ਰਭਾਵ ਹੈ ਹੋਤ ਮਨੋਰਥ ਸਿੱਧਿ ।  
ਘਨ ਤੈਂ ਜਯੋਂ ਤਰ ਬੇਲਿ ਦਲਿ ਫੂਲ ਫਲਨ ਕੀ ਬ੍ਰਿੰਦਿ ॥ ੧ ॥

*End :-*

ਸਮੇ ਸਾਰ ਦੋਹਾਨ ਕੋ ਸੁਨਤ ਹੋਤ ਮਨ ਮੋਦ ।  
ਪ੍ਰਗਟ ਭਯੋ ਯਹ ਸਤਸਈ ਭਾਖਾ ਬ੍ਰਿੰਦ ਬਿਨੋਦ । ੬੯੬ ।  
ਸੰਬਤ ਸਸਿ ਰਸ ਬਾਰ ਸਸਿ ਕਾਤਿਕ ਸੁਦਿ ਸਸਿ ਵਾਰ ।  
ਤਾਂ ਤੇ ਢਾਕਾ ਸਹਰ ਮੇ ਉਪ ਜਯੋ ਪੁਹਮ ਪ੍ਰਚਾਰ । ੬੯੭ ।  
ਇਤਿ ਸ੍ਰੀ ਕਵਿ ਬ੍ਰਿੰਦ ਕ੍ਰਿਤ ਬ੍ਰਿੰਦ ਬਿਨੋਦ ਸਤਸਯਾਂ ਸੰਪੂਰਨੰ ਸਮਾਪਤੰ । ਸੁਭੰ ਭੂਯਾਤਾ । ਸ੍ਰੀ ਭਗਵਤੀ  
ਏਨਮ । ਸ੍ਰੀ ਰਾਮਾਯ ਨਮ ।

As noted in the colophon this manuscript was written at Dacca, East Pakistan. Its title indicates that it has seven hundred couplets—*Satsya*.

S. No. 259

**S.H.R. : 2244 A**

*Title :* Nām Manjri Nām Mālā

*Author :* Nand Dāss

*Size :* 10 × 7 C.M.

*No. of Folios :* 1-90

*Lines per Page :* 7

*Letters per Line :* 19

*Condition :* Old, pages at places worm-eaten, written in beautiful hand within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਸ੍ਰੀ ਗਣੇਸਾਏ ਨਮਹ ।  
ਅਥ ਨਾਮ ਮੰਜਰੀ ਨਾਮ ਮਾਲਾ ਕ੍ਰਿਤ ਕਵਿ ਨੰਦ ਦਾਸ ਲਿਖਯਤੇ ।  
ਦੋਹਰਾ ।  
ਤੰਨ ਮਾਮਿ ਪਦ ਪਰਮ ਗੁਰ ਕ੍ਰਿਸਨ ਕਮਲ ਦਲ ਨੈਨ ।  
ਜਗ ਕਾਰਨ ਕਰ ਨਾਰ ਨਵ ਗੋਕੁਲ ਜਿਨ ਕੋ ਐਨ ॥ ੧ ॥

*End :-*

ਅਥ ਭੀਮ ਕੇ ਨਾਮ ।  
ਭੀਮ ਦਕੋਦਰ ਬਾਇ ਸੁਤ ਅੰਤਕ ਭ੍ਰਿਤਕ ਪ੍ਰਮਾਨ ।  
ਸਮ ਬਰਤ ਯਮ ਕਹਤ ਹੈ ਕੀਚਕ ਕਾਲ ਪ੍ਰਮਾਨ । ੪੦ ।  
ਸਰਨ ਹੋ ਸਵਾਮੀ । ਸ੍ਰੀ ਰਾਮੋ ਸਰਨ ਹੋ ਸੁਆਮੀ ।

Nand Dāss was a prominent Hindi Poet during Akbar's time later half of the 16th century. He is the author of various works. Every couplet in this manuscript has its own subject.

S. No. 260

**S.H.R. : 2286 D**

*Title :* Nām Manjri—Nām Mālā

*Author :* Kavi Nand Dāss

*Size :* 23 × 16 C.M.

*No. of Folios :* 22-36=15 Part III

*Lines per Page :* 18

*Letters per Line :* 26

*Name of Scribe :* Bhāi Dargāh Singh

*Beginning :-*

ੴ ਸੁਅਸਤਿ ਸ੍ਰੀ ਗਣੇਸਾਯ ਨਮ ॥

ਅਥ ਨਾਮ ਮੰਜਰੀ ਨਾਮ ਮਾਲਾ ਲਿਖਯਤੇ । ਕ੍ਰਿਤ ਕਵਿ ਨੰਦ ਦਾਸ ।  
ਦੋਹਰਾ

ਤੰਨ ਮਾਮਿ ਪਰ ਪਰਮ ਗੁਰ ਕ੍ਰਿਸ਼ਨ ਕਮਲ ਦਲ ਨੈਨ ।  
ਜਗ ਕਾਰਨ ਕਰੁ ਨਾਰ ਨਵ ਗੋਕਲ ਜਿਨ ਕੋ ਐਨ । ੧ ॥

*End :-*

ਅਥ ਮਾਲਾ ਕੇ ਨਾਮ

ਮਾਲਾ ਸ੍ਰਕ ਜੋਗੁ ਨਵ ਤੀਯਹ ਜੁ ਨਾਮ ਕੀ ਦਾਮ ।  
ਜੁ ਨਰ ਕੰਠ ਕਰਿ ਹੈ ਸੁ ਨਰ ਹ੍ਰੈ ਹੈ ਛਬ ਕੇ ਧਾਮ ॥ ੨੬੯ ॥  
ਇਤ ਨਾਮ ਮਾਲਾ ਸਪੂਰਨੰ ॥

It has 269 couplets in all.

S. No. 261

**S.H.R. : 2230**

*Title :* Madan Chandrodyā

*Size :* 23 × 15 C.M.

*No. of Folios :* 70

*Lines per Page :* 19

*Letters per Line :* 15

*Condition :* Old, pages at places worm-eaten written in good hand within marginal lines. Complete.

*Beginning :-*

ੴ ਸਤਿਗੁਰ ਪ੍ਰਸਾਦਿ ॥

ਅਥ ਮਦਨ ਚੰਦ੍ਰੋਦਯ ਲਿਖਯਤੇ ।  
ਕਬਿਤ

ਲਲਤ ਸੁ ਮਨ ਧਨੁ ਅਲਿਨ ਪਨਚ ਭਨਿ ਬਿਹਰਤ ਉਪਬਨ ਸੁਖਮਾਂ ਸਮਾਜ ਜੂ ।  
ਰਤਨ ਜਟਤ ਸੁਘਟਤ ਹੁੰ ਮੁਕਟ ਸੀਸ ਕਟਿ ਪੈ ਨਿਖੰਗ ਪੰਚ ਬਾਨਨ ਬਿਰਾਜ ਜੂ ।  
ਸਕਲ ਸਿੰਗਾਰ ਸੁਖ ਸਾਰ ਮਧੁ ਹਿਤਕਾਰਿ ਪ੍ਰਮਲ ਸੁਧਾਰ ਤਰੁ ਨਾਈਤਰ ਬਾਜ ਜੂ ।  
ਕਮਲਾ ਅਨੰਦ ਸੁਖ ਕੰਦ ਨੰਦ ਨੰਦ ਨੰਦ ਜੈ ਜੈ ਸੰਬਰਾਰਿ ਬੀਰ ਜੈ ਜੈ ਰਿਤ ਰਾਜ ਜੂ ।

*End :-*

ਇਤ ਸ੍ਰੀ ਮਦਨ ਚੰਦ੍ਰੇਦਯ ਤੰਤ੍ਰ ਬੈਦ ਕੋ ਸਾਰ ।  
ਚਤੁਰ ਪ੍ਰਕਰਣ ਸੁ ਗ੍ਰੰਥ ਸੁਠ ਪੂਰਨ ਭਯੋ ਬਿਚਾਰੁ । ੨੨੪ ।

This manuscript contains erotic poetry dealing with the beauty of the beloved etc. This manuscript copy contains 224 verses.

S. No. 262

**S.H.R. : 2232**

*Title :* Ras Rang Granth

*Author :* Gopāl Singh

*Size :* 23 × 16 C.M.

*No. of Folios :* 155

*Lines per Page :* 16

*Letters per Line :* 15

*Condition :* Old, pages at places worm-eaten. •Complete.

*Beginning :-*

ਸ੍ਰੀ ੧ ਓ ਸਤਿਗੁਰ ਪ੍ਰਸਾਦਿ ॥  
ਸੀ ਜਗਦੰਥਾਯੋ ਨਮ । ਅਥ ਰਸ ਰੰਗ ਲਿਖਯਤੇ ।

ਕਬਿਤ

ਯੇ ਰੇ ਮਨ ਮੇਰੇ ਤੇਰੇ ਕਾਜ ਸਬ ਸਿਧ ਹੋਇ ਸਿਧਿ ਨਿਧਿ ਸਾਜ ਹੋਇ ਸੋ ਇਲਾਜ ਕਰਿਯੈ ।  
ਕੋਟਿ ਕੋਟਿ ਚੰਦ ਜਾਕੀ ਦੁਤਿ ਕੇ ਸਮਾਨ ਹੈਂਨ ਪਿਤਾ ਬ੍ਰਖਭਾਨ ਜਾਕੇ ਐਸੇ ਧਯਾਨ ਧਰਿਯੈ ।  
ਰਕਾਲਕ ਵਿਤ੍ਰਿ ਭੁਵਨ ਪਤਿ ਕੀ ਪਰਮੁ ਪ੍ਰਿਯਾ ਬਿਧਿ ਬਿਧਿ ਬ੍ਰਜ ਲੀਲਾ ਹੇਤੁ ਉਰ ਭਰਿਯੈ ।  
ਮਹਿਮਾ ਅਗਾਧਾ ਪਲ ਆਧਾ ਹੁਨ ਬਾਧਾ ਰਖੇ ਐਸੀ ਸ੍ਰੀ ਰਾਧਾ ਸ੍ਰੀ ਰਾਧਾ ਸ੍ਰੀ ਰਾਧਾ ਜੂ ਰਰਿਯੈ ।

*End :-*

ਦੋਹਾ

ਗੁਪਾਲ ਸਿੰਘ ਪੂਰਨ ਕਿਯੋ ਲਿਖ ਕਰ ਕੇ ਰਸ ਰੰਗ ।  
ਪੈਂਤੀ ਸਾਲ ਸੁਹਾਵਨਾ ਜੇਠ ਮਾਸ ਸਸਿ ਅੰਗ ।

There is a different in style in the main book and in the appendix. The appendix appears to have been added to the volume subsequently.

It has two parts.

(i) folio 1-155 Ras Raug Granth

(ii) Appexdix folio 1-24. The appendix contains the verses in praize of Gūrū Gobind Singh and the ruler of Nābhā by Brij Rāj Singh (1878).

S. No. 263

**S.H.R. : 2288**

*Title :* Sūndar Singār

*Author :* Sūndar Kavi

*Size :* 25 × 16 C.M.

*No. of Folios :* 58

*Lines per Page :* 16

*Letters per Line :* 18

*Name of Scribe :* Nand Lāl

*Date of Compilation :* 1631 A.D.

*Condition :* Old, written in good hand, within marginal lines, pages at places worm eaten headings given in red. Incomplete.

*Beginning :-*

ਅਬ ਸੁੰਦਰ ਸਿੰਗਾਰ ਲਿਖਯਤੇ ।  
ਜਬ ਕਵ ਕੋ ਮਨਯੋ ਬਦੋ ਤਬ ਯਿਹ ਕਿਯੋ ਬਿਚਾਰ ।  
ਬਰਨਤ ਨਾਯਕ ਨਾਯਕਾ ਰਕਯੋ ਗੁੰਥ ਬਿਸਥਾਰ ।  
ਸੁੰਦਰ ਕ੍ਰਿਤ ਸਿੰਗਾਰ ਹੈ ਸਕਲ ਰਸਨ ਕੋ ਸਾਰ ।  
ਨਾਮ ਧਰਯੋ ਯਾ ਗੁੰਥ ਕੋ ਯਹ ਸੁੰਦਰ ਸਿੰਗਾਰ । ੧੪ ॥  
ਜੋ ਸੁੰਦਰ ਸਿੰਗਾਰ ਕੋ ਪਢੈ ਸੁਨੈ ਸੁ ਗਯਾਨ ।  
ਤਿਨ ਮਾਨੋ ਸੰਸਾਰ ਮੈ ਕਿਯੋ ਸੁਯਾ ਰਸ ਪਾਨ । ੧੫ ॥  
ਸੰਬਤ ਸੋਰਹ ਸੈ ਬਰਸ ਬੀਤੇ ਅਠਾਸੀਤ ।  
ਕਾਤਕ ਸੁਦੀ ਖਸੰਟਮੀ ਗੁਰੋ ਰਚਯੋ ਗੁੰਥ ਕਰ ਪ੍ਰੀਤ । ੧੬ ॥

*End :-*

ਯਹ ਸੁੰਦਰ ਸਿੰਗਾਰ ਕੀ ਪੋਥੀ ਰਚੀ ਬਿਚਾਰ ।  
ਚੁਕੋਯ ਹੋਇ ਕਹੁੰ ਕਛੁ ਲੀਜੋ ਸੁ ਕਵਿ ਬਿਚਾਰ ॥ ੫੩ ॥  
ਇਤੀ ਸ੍ਰੀ ਸੁੰਦਰ ਸਿੰਗਾਰ ਮਹਾ ਕਵਿ ਰਾਈ ਕ੍ਰੀਤ ਸੰਪੂਰਨ ।  
ਦੋਹਰਾ  
ਨੰਦ ਲਾਲ ਨੇ ਲਿਖੇ ਹੈ ਯਹ ਸੁੰਦਰ ਸਿੰਗਾਰ ।  
ਸੇਵਾ ਸਿੰਘ ਨਰੇਸ ਨੇ ਲੀਖਵਾਯੋ ਕਰ ਪਯਾਰ ।

This manuscript was transcribed at the instance of one Sewā Singh. In the Colophon it has been stated that it was transcribed by Nand Lāl.

The subject of this manuscript is *Naykā bhed*, portrayal of female beauty. Its first portion is didactic in nature.

S. No. 264

**S.H.R. : 2286 B**

*Title : Sāndar Singār*

*Author : Kāvi Sundar*

*Size : 23 × 16 C.M*

*No. of Folios : 1-33=33*

*Lines per Page : 18*

*Letters per Line : 26*

*Name of Scribe : Bhāi Dargāh Singh*

*Date of Compilation : 1631 A.D.*

*Condition : Same as of A.*

*Beginning : -*

ੴ ਸਤਿਗੁਰ ਪ੍ਰਸਾਦਿ ॥  
ਅਬ ਸੁੰਦਰ ਸਿੰਗਾਰ ਲਿਖਯਤੇ । ਕ੍ਰਿਤ ਕਬਿ ਸੁੰਦਰੁ ।  
ਦੋਹਰਾ  
ਦੇਵੀ ਪੂਜਿ ਸਰਸੁਤੀ ਪੂਜਉ ਹਰਿ ਕੇ ਪਾਇ ।  
ਨਮਸਕਾਰ ਕਰ ਜੋਰਿ ਕੈ ਕਹੈ ਮਹਾਂ ਕਵਿ ਰਾਇ । ੧ ।



End :—

ਦੋਹਰਾ

ਯਹ ਸੁੰਦਰ ਸਿੰਗਾਰ ਕੀ ਪੋਥੀ ਰਚੀ ਬਿਚਾਰਿ ॥  
ਚੂਕੋ ਹੋਇ ਕਹੂੰ ਜਹਾ ਲੀਜੈ ਸੁ ਕਬਿ ਸੁਧਾਰਿ ॥ ੩੫੫ ॥  
ਇਤਿ ਸੁੰਦਰ ਸਿੰਗਾਰੁ ਸਮਾਪਤੰ ॥ ੧ ॥

S. No. 265

**S.H.R. : 2210 A**

*Title : Sabhā Parkāsh*

*Author : Harcharn Dāss*

*Size : 15 × 12 C.M.*

*No. of Folios : 207*

*Lines per page : 9*

*Letters per Line : 21*

*Date of transcription : 1841 A.D.*

*Condition : Old, written in beautiful hand, within marginal lines, headings given in red. Complete.*

*Beginning :—*

ੴ ਸਤਿਗੁਰ ਪ੍ਰਸਾਦਿ ।  
ਅਥ ਸਭਾ ਪ੍ਰਕਾਸ ਲਿਖਯਤੇ ।  
ਦੋਹਰਾ

ਗੌਰ ਸਯਾਮ ਜੋ ਬਪੁ ਧਰੈ ਵਸਰੂ ਵਿਚਾਰੈ ਏਕ ।  
ਜਯੋ ਬਿਸਰਗ ਸੋ ਰਾਖਿ ਹੈ ਨਿਜ ਜਨ ਮਨ ਕੀ ਟੇਕ ।

End :—

ਦੋਹਰਾ

ਦੂਰ ਕਰਤ ਜੋ ਬਿਕਰਮ ਗਤਿ ਮਨ ਦਯਾਲੁ ਸੁਭ ਗੀਤ ।  
ਰਾਧਾ ਹਰਿ ਯਹ ਗ੍ਰੰਥ ਸੋ ਕਰੈ ਸਦਾ ਸੁਭ ਪ੍ਰੀਤ ॥ ੪੬ ॥  
ਬੇਦ ਇੰਦ ਗਜ ਭੂਗ ਨਿਤ ਸੰਬਤ ਸਰ ਕਵਿ ਵਾਰ ।  
ਸਾਵਨ ਸੁਕਲ ਤ੍ਰਿਯੋਦਸੀ ਰਚਯੋ ਗ੍ਰੰਥ ਸਬਿਚਾਰ ॥

ਇਤ ਸ੍ਰੀ ਹਰਿ ਚਰਣ ਦਾਸ ਕ੍ਰਤੇ ਸਭਾ ਪ੍ਰਕਾਸ ਦਸਮੋ ਲਾਸ । ੧੦ । ਪੋਥੀ ਸੰਪੂਰਣ ਮਸਤ ਸੁਭ ਮਸਤੁ । ਸੰਬਤ ੧੮੯੮ ।

It contains erotic verses describing various kinds of females and their characteristics.

S. No. 266

**S.H.R. : 2210 C**

*Title : Tikā Bhākhā Bhūkhan*

*Author : Harcharn Dāss*

*Size : 15 × 12 C.M.*

*No. of Folios : 30b-157a*

*Lines per Page : 9*

*Letters per Line : 20*

*Condition : As in S.H.R. 2210 A. Headings in red. Complete.*

*Beginning :-*

੧ ਓ ਸਤਿਗੁਰ ਪ੍ਰਸਾਦਿ ॥

ਸੀ ਗਣੇਸਾਇ ਨਮ : ਸ੍ਰੀ ਗੁਰਚਰਨ ਕਮਲੇ ਭਯੋ ਨਮ :  
ਦੋਹਰਾ

ਤੁਲਸੀ ਸੋਭਤਿ ਚਰਨ ਮੈ ਗਲ ਤੁਲਸੀ ਦਲ ਮਾਲਾ ।  
ਬਿਹਰਤ ਰਾਧਾ ਸੰਗ ਮੈ ਜਮਨਾ ਤਟ ਨੰਦ ਲਾਲਾ । ੧ ॥  
ਲਲਿਤ ਮਾਲ ਲਲਿਤਾ ਰਚੈ ਸ੍ਰੀ ਰਾਧਾ ਕੇ ਹੇਤਾ ।  
ਮਹਲ ਟਹਲ ਬਿੰਦਾ ਕਰਤਿ ਮਧੁ ਮੰਗਲ ਸੁਸਮੇਤ ॥ ੨ ॥

*End :-*

ਕਬਿੱਤ

ਧਰ ਧਯਾਨ ਜਿਨੈ ਕਰਤਾ ਲਖਿ ਹੈ ਨਿਰਖੈ ਸਿਵ ਜਾਹਿ ਉਪਾਸਨ ਮੈ  
ਛਿਨ ਏਕ ਛਮਾਨ ਕਰੈ ਕਬ ਹੀ ਨਿਜ ਦਾਸ ਪਰੈ ਜਹ ਤ੍ਰਾਸਨ ਮੈ  
ਚਿਤ ਚਾਹ ਪੁਰੈ ਹਿਯ ਕੋ ਤਮ ਘੋਰ ਹਰੈ ਨਖ ਚੰਦ ਉਜਾਸਨ ਮੈ  
ਤੁਲਸੀ ਹਰਿ ਪਾਯ ਪਯੋ ਜਮੈ ਸੋਹਤ ਜਯੋ ਕਮਲਾ ਕਮਲਾਸਨ ਮੈ । ੬੫ ।  
ਸੰਬਤ ਅਠਾਰਹ ਸੋ ਬਿਤੇ ਤਾ ਪਰ ਚੋਤਿਸ ਜਾਤ ।  
ਟੀਕਾ ਕੀਨੀ ਪੂਰ ਦਿਨ ਗੁਰ ਦਸਮੀ ਅਵਦਾਤ ॥ ੪੮੬ ।

ਇਤ ਹਰਚਰਨ ਦਾਸ ਕ੍ਰਿਤ ਭਾਖਾ ਭੂਖਨ ਟੀਕਾ ਸੰਪੂਰਨ ।

This manuscript contains the versified commentary on *Bhākhā Bhūkhan* of Rājā Jaswant Singh by Harchan Dass. (vide folio 31 b) in mixed Puniābī and Brajī diction. As noted in the colophon it was written in 1834 B.K. vix.. 1777 A.D. It contains 426 couplets in all. At places Punjābī explanation of the couplets has also been given.

# MISCELLANEOUS

# A. POLITICS—Rajneeti

S. No. 267

S.H.R. : 2899 B

Title : Chānākā Shāstar

Author : Senāpat

Size : 18 × 13 C.M.

No. of Folios : 2-18=17

Lines per Page : 10

Letters per Line : 22

Condition : Old, written in running hand, without any margin. Complete.

Beginning :—

ੴ ਸਤਿਗੁਰ ਪ੍ਰਸਾਦ ।  
ਅਥ ਚਿਣਾਕਾ ਸਾਸਤ੍ਰ ਭਾਖਾ ਲਿਖਤੇ ।  
ਦੋਹਰਾ

ਪ੍ਰਣਵਤ ਹੋ ਸ੍ਰੀ ਬਿਸਨ ਕੋ ਜੋ ਤਿਲੋਕ ਕੋ ਰਾਉ ।  
ਚਾਣਾਕੇ ਭਾਖਾ ਕਰੋ ਜੋ ਤੁਮ ਹੋਹ ਸਹਾਇ ॥ ੧ ॥  
ਬਹੁ ਸਾਸਤ੍ਰ ਅਵਲੋਕ ਕੈ ਸੁੰਦਰ ਬਚਨ ਨਿਕਾਰ ।  
ਰਾਜਨੀਤ ਸੰਬੁਹ ਕੋ ਬਰਨਨ ਕਰੋ ਬਿਚਾਰ ॥ ੨ ॥

End :—

ਦੋਹਰਾ  
ਸਾਸਤ੍ਰ ਸਕਲ ਬਿਚਾਰ ਕੈ ਮਥ ਕਾਢਿਓ ਯਹ ਸਾਰ ।  
ਨਾਰਾਇਣ ਭਜੀਐ ਸਦਾ ਕਰੀਐ ਪਰਉਪਕਾਰ । ੧੦ ।  
ਗੁਰ ਗੋਬਿੰਦ ਕੀ ਸਭਾ ਮੈ ਲੇਖਕ ਪਰਮ ਸੁਜਾਨ ।  
ਚਾਣਾਕੇ ਭਾਖਾ ਕੀਏ ਕਵਿ ਸੈਨਾ ਪਤਿ ਨਾਮ । ੧੧ । ੨੦੨ ॥

ਇਤ ਬ੍ਰਿਧ ਚਾਣਾਕੇ ਭਾਖਾ ਖੋੜਸ ਧਿਆਇ ਸਮਾਪਤੰ ॥ ੧੬ ॥

It is a versified translation of Vishnū Gūpt - Chānākā's Arth Shāstar done by the Court poet of Guru Gobind Singh (1666-1708 A.D.) Senāpat, well-known for his work *Sirī Gūr Sobhā*.

S. No. 268

S.H.R. : 1435

Title : Chānāk Shāstrā

Author : Senāpat

Size : 15 × 9 C.M.

No. of Folios : 310-328=19

Lines per Page : 9

Letters per Line : 25

Condition : Very old, written in good hand, within marginal lines, leaves worm-eaten. Complete.

*Beginning :-*

ੴ ਸਤਿਗੁਰ ਪ੍ਰਸਾਦਿ ।  
ਅਥ ਚਾਣਾਕ ਸਾਸਤ੍ਰ ਭਾਖਾ ਲਿਖਤੇ ।  
ਦੋਹਰਾ  
ਪ੍ਰਣਵਤ ਹੋ ਸ੍ਰੀ ਬਿਸਨ ਕੋ ਜੋ ਤਿਲੋਕ ਕੋ ਰਾਉ ।  
ਚਾਣਾਕੇ ਭਾਖਾ ਕਰੋ ਜੋ ਤੁਮ ਹੋਹੁ ਸਹਾਇ ॥ ੧ ॥

*End :-*

ਦੋਹਰਾ  
ਸਾਸਤ੍ਰ ਸਕਲ ਬਿਚਾਰਿ ਕੈ ਮਥਿ ਕਾਢਿਓ ਯਹਿ ਸਾਰ ।  
ਨਰਾਇਣ ਭਜੀਐ ਸਦਾ ਕਰੀਐ ਪਰਉਪਕਾਰ । ੧੧ ॥  
ਗੁਰ ਗੋਬਿੰਦ ਕੀ ਸਭਾ ਮੈ ਲੇਖਕ ਪਰਮ ਸੁਜਾਨ ।  
ਚਾਣਾਕੇ ਭਾਖਾ ਕੀਏ ਕਵਿ ਸੈਨਾਪਤਿ ਨਾਮ । ੧੨ ॥  
ਇਤਿ ਸ੍ਰੀ ਬ੍ਰਿਧ ਚਾਣਾਕੇ ਭਾਖਾ ਖੋੜਸੋ ਧਿਆਇ ॥ ਸਮਾਪਤੰ ਸੁਭ ਮਸਤ ॥

S. No. 269

**S.H.R. : 2244 B**

*Title :* Chānākā Shāstar

*Author :* Senāpat

*Size :* 10 × 7 C.M.

*No. of Folios :* 90-122=33

*Lines per Page :* 7

*Letters per Line :* 18

*Condition :* Old, written in beautiful hand, within marginal lines, headings given in red. Complete.

*Beginning :-*

ੴ ਸਤਿਗੁਰ ਪ੍ਰਸਾਦਿ ।  
ਸ੍ਰੀ ਗਣੇਸਾਏ ਨਮ: ਅਥ ਚਾਣਾਕਾ ਸਾਸਤ੍ਰ ਭਾਖਾ ਲਿਖਤੇ ।  
ਦੋਹਰਾ ।  
ਪ੍ਰਣਵਤ ਹੋ ਸ੍ਰੀ ਬਿਸਨ ਕੋ ਜੋ ਤਿਲੋਕ ਕੋ ਰਾਇ ।  
ਚਾਣਾਕੇ ਭਾਖਾ ਕਰੋ ਜੋ ਤੁਮ ਹੋਹਿ ਸਹਾਇ ।

*End :-*

ਦੋਹਰਾ ।  
ਸਾਸਤ੍ਰ ਸਕਲ ਵਿਚਾਰ ਕੈ ਮਥਿ ਕਾਢਿਓ ਯਹ ਸਾਰ ।  
ਨਾਰਾਇਣ ਭਜੀਐ ਸਦਾ ਕਰੀਐ ਪ੍ਰਉਪਕਾਰ । ੧੦ ।  
ਗੁਰ ਗੋਬਿੰਦ ਕੀ ਸਭਾ ਮੈ ਲੇਖਕ ਪ੍ਰਮ ਸੁਜਾਨ ।  
ਚਾਣਾਕੇ ਭਾਖਾ ਕੀਏ ਕਵਿ ਸੈਨਾਪਤ ਨਾਮ । ੨੦੬ ।  
ਇਤਿ ਬ੍ਰਿਧ ਚਾਣਾਕੇ ਭਾਖਾ ਖੋੜਸੋ ਧਿਆਇ । ੧੬ । ਸਮਾਪਤ ਮਸਤੁ ਸੁਭ ਮਸਤੁ । ੧ ।

S. No. 270

**S.H.R. : 1583**

*Title : Hit Updesh*

*Size : 17 × 12 C.M.*

*No. of Folios : 370*

*Lines per Page . 9*

*Letters per Line : 16*

*Name of Scribe : Tansūkh*

*Condition : Very old, some folios worn-out, written in running hand, within marginal lines, headings given in red, first page torn out. Complete.*

**Beginning :-**

ੴ ਸਤਿਗੁਰ ਪ੍ਰਸਾਦਿ ॥

ਅਬ ਹਿਤ ਉਪਦੇਸ਼ ਰਾਜਨੀਤ ਭਾਖਾ ਲਿਖਤੇ ।

ਚੌਪਈ

ਪ੍ਰਿਥਮ ਅਰਾਧੋ ਏਕੰਕਾਰਾ । ਜਗਤ ਸਾਜ ਜਿਹ ਕੀਆ ਪਸਾਰਾ ।

ਤੀਨ ਭਾਂਤ ਕਰ ਸ੍ਰਿਸਟ ਉਪਾਈ । ਉਤਮ ਮਧਮ ਅਧਮ ਕਹਾਈ ॥

**End :-**

ਦੋਹਿਰਾ

ਜੈਸੀ ਹਿਰਦੇ ਬਧ ਹੀ ਤੈਸੇ ਕਹੋ ਸੁਨਾਇ ।

ਅਫਰ ਕੀ ਜਿਹ ਟੂਟ ਹੁਇ ਪੜੀਅਹੁ ਗੁਨੀ ਬਨਾਇ । ੩੩੩ ।

ਇਤ ਹਿਤ ਉਪਦੇਸ਼ ਸੰਪੂਰਨੰ ॥

This manuscript is a versified translation of the World famous Sanskrit work *Hit Updesh*, originally written to teach statesmanship to princes. It contains discourses on benefits of friendship, kinds of friendship, conflict and compromise.

S. No. 271

**S.H.R. : 2209**

*Title : Hit Ūpdesh*

*Size : 14 × 8 C.M.*

*No. of Folios : 349*

*Lines per Page : 7*

*Letters per Line : 20*

*Condition : Very old, worm-eaten, written in beautiful hand, within marginal lines. Complete.*

**Beginning :-**

ੴ ਸਤਿਗੁਰ ਪ੍ਰਸਾਦਿ ॥

ਅਬ ਹਿਤ ਉਪਦੇਸ਼ ਸੁਰਜੀਤ ਭਾਖਾ ਲਿਖਤੇ ।

ਚੌਪਈ

ਪ੍ਰਿਥਮ ਅਰਾਧੋ ਏਕੰਕਾਰਾ । ਜਗਤੁ ਸਾਜਿ ਜਿਹ ਕੀਆ ਪਸਾਰਾ ।

ਤੀਨਿ ਭਾਂਤਿ ਕਰਿ ਸ੍ਰਿਸਟਿ ਉਪਾਈ । ਉਤਮ ਮਧਮ ਅਧਮ ਕਹਾਈ ।

ਸੂਛਮ ਔ ਅਸਥੂਲ ਬਨਾਈ । ਸਭ ਘਟ ਮੋ ਪ੍ਰਭ ਰਹਿਓ ਸਮਾਈ ।

End :—

ਦੋਹਰਾ  
ਜੈਸੀ ਹਿਰਦੇ ਬੁਧਿ ਥੀ ਤੈਸੇ ਕਹੇ ਸੁਨਾਇ ॥  
ਅਫਰ ਕੀ ਜਹ ਟੂਟਿ ਹੁਇ ਪੜੀਅਹੁ ਗੁਨੀ ਬਨਾਇ ॥ ੩੩੩ ॥ ੧੩੧੦ ।  
ਇਤਿ ਹਿਤ ਉਪਦੇਸ਼ ਸੰਪੂਰਣੰ । ਸਤਿ ਬਾਬਾ ਨਾਨਕ ਜੀ ਸਤਿ ॥

S. No. 272

S.H.R. : 2899 C

Title : Hit Ūpdesh

Author : Pandit Bishan Sharmā

Size : 18 × 13 C.M.

No. of Folios : 18 to 216

Lines per Page : 10

Letters per Line : 22

Condition : As in S.H.R. 2899 A.

Beginning :—

ੴ ਸਤਿਗੁਰ ਪ੍ਰਸਾਦਿ ॥  
ਰਾਜਨੀਤ । ਚੋਪਈ ।  
ਪ੍ਰਥਮ ਅਰਾਧੋ ਏਕੰਕਾਰਾ ।  
ਜਗਤ ਸਾਜ ਜਿਹ ਕੀਆ ਪਸਾਰਾ ।  
ਤੀਨ ਭਾਤਿ ਕਰ ਸ੍ਰਿਸਟ ਉਪਾਈ ।  
ਸੂਫਮ ਔ ਅਸਥੂਲ ਬਨਾਈ ।

End :—

ਚੋਪਈ  
ਤਨਸੁਖ ਖਤ੍ਰੀ ਬਸੈ ਲਾਹੌਰ । ਕਰਮ ਰੇਖ ਆਯੋ ਥੰਭੋਰ ।  
ਸੁਤ ਪੁਨਿ ਤਾਂ ਕੈ ਅਹੈ ਜੀ ਤੀਨ । ਇਕ ਨਾਨਾ ਦੋ ਬਡੇ ਪ੍ਰਬੀਨ ।  
ਤੇ ਭੀ ਸੇਵਾ ਗੁਰ ਕੀ ਕਰੈ । ਨਿਸਬਾਸੁਰ ਗੁਰ ਗੁਨ ਉਚਰੈ ।  
ਤਿਨ ਸੋ ਪੋਥੀ ਦੇਇ ਪਠਾਈ । ਰਣਥੰਭੋਰ ਤਨਸੁਖ ਪੈ ਆਈ ।  
ਦੇਖਤ ਤਾਂਕੋ ਮਨ ਮੈ ਆਈ । ਕੀਜੈ ਯਹਿ ਦੋਹਾ ਚੋਪਾਈ ।

ਦੋਹਰਾ

ਜੈਸੀ ਹਿਦੈ ਬੁਧ ਥੀ ਤੈਸੇ ਕਹਿਓ ਸੁਨਾਇ ।  
ਅਫਰ ਕੀ ਜਿਹ ਟੂਟ ਹੋਇ ਪੜੀਓ ਗੁਨੀ ਬਨਾਇ ॥ ੩੨੦ ॥  
ਇਤ ਸੰਧ ਕਥਾ ਸਮਾਪਤੰ ॥

As stated in the colophon this manuscript is a versified translation from a Sanskrit work *Hit Updesh*, the copy of which had been brought from Ranthambore.

S. No. 273

**S.H.R. : 1572 B**

*Title :* Neāh Nibāh Granth

*Author :* Gwāl Kavī

*Size :* 25 × 18 C.M.

*No. of Folios :* 20-24=5

*Lines per Page :* 19

*Letters per Line :* 20

*Name of Scribe :* Dharam Singh

*Date of Compilation :* 1873 A.D.

Complete.

**Beginning :—**

ੴ ਸਤਿਗੁਰ ਪ੍ਰਸਾਦਿ ॥ ਸ੍ਰੀ ਕ੍ਰਿਸ਼ਨਯ ਨਮ ।

ਅਥ ਨੇਹ ਨਿਬਾਹ ਗ੍ਰੰਥ ਲਿਖਯਤੇ ।

ਦੋਹਰਾ

ਸ੍ਰੀ ਗੁਰ ਪਦ ਪੰਕਜ ਵਿਮਲ ਭਲ ਸੁਖ ਸੁਖਮਾਦਾਇ ।

ਤਿਨ ਕੋ ਵੰਦਤਿ ਗੁਲ ਕਵਿ ਪਾਨ ਜੋਰ ਸਿਰ ਨਾਯ ॥ ੧ ॥

**End :—**

ਇਤਿ ਸ੍ਰੀ ਨੇਹ ਨਿਬਾਹ ਗ੍ਰੰਥ ਗੁਲ ਕਵੀ ਕ੍ਰਿਤ ਸੰਪੂਰਨੰ ॥

ਚੌਪਈ

ਸ੍ਰੀ ਅੰਮ੍ਰਿਤਸਰ ਜੀ ਸੁਭ ਥਾਨ । ਜਿਸ ਤਟ ਲੇਖਕ ਰਹਤ ਮਹਾਨ ।

ਤਿਨ ਮੈ ਧਰਮ ਸਿੰਘ ਅਨਜਾਨ । ਲਿਖਨ ਪਠਨ ਕੀ ਇੱਛਾ ਠਾਨ ॥

ਰਾਜਨੀਤ ਔ ਨੇਹ ਨਿਬਾਹ । ਸੰਕਰ ਦਿਜ ਹਿਤ ਲਿਖਯੋ ਸੁਚਾਹ ।

ਸੁੰਨ ਰਾਮ ਨਿਧਿ ਆਤਮ ਅਹੈ । ਸੰਮਤ ਬਿਕ੍ਰਮ ਜੀਤ ਸੁ ਕਹੈ ।

ਦੋਹਰਾ

ਸੁਕਰ ਵਾਰ ਥਿਤਿ ਤਰੋਦਸੀ ਆਸਨ ਵਦਿ ਕੀ ਆਹ ।

ਭੂਲ ਚੁਕ ਸਭ ਬਖਸਿਯੋ ਜੋ ਹੈ ਲੇਖਕ ਮਾਹ ॥ ੨ ॥

This relates to politics and deals with the methods of continuing friendship. It is in a verse written by Gwāl. The date of compilation as recorded in colophon is 1930 B.K. viz. 1873 A.D.

S. No. 274

**S.H.R. : 1572 A**

*Title :* Rājneet

*Author :* Kavi Devi Dāss

*Size :* 25 × 18 C.M.

*No. of Pages :* 20

*Lines per Page :* 19

*Letters per Line :* 21

*Name of Scribe :* Dharam Singh

*Condition :* Very old, written in beautiful hand, the half with red marginal lines, and the other half without margin. Complete.



*Beginning :—*

ੴ ਓ ਸਤਿਗੁਰ ਪ੍ਰਸਾਦਿ ॥  
ਅਬ ਰਾਜ ਨੀਤ ਕ੍ਰਿਤ ਕਵਿ ਦੇਵੀ ਦਾਸ ਲਿਖਯਤੇ ।  
ਕਬਿੱਤ

ਨੀਤ ਹੀ ਤੈ ਧਰਮ ਧਰਮ ਹੀ ਤੇ ਸਿੱਧ ਸਬ ਨੀਤ ਹੀ ਤੈ ਆਦਰ ਸਭਾਨਿ ਬੀਚ ਪਾਇਯੇ ।  
ਨੀਤ ਸੈਂ ਅਨੀਤ ਛੂਟੈ ਨੀਤ ਹੀ ਤੈ ਸੁਖ ਲੂਟੈ ਨੀਤਿ ਲੀਯੇ ਬੋਲੈ ਭਲੋ ਬਕਤਾ ਕਹਾਇਯੇ ।  
ਨੀਤ ਹੀ ਤੈ ਰਾਜ ਰਾਜੈ ਨੀਤ ਹੀ ਤੈ ਪਾਤਸਾਹੀ ਨੀਤ ਹੀ ਕੋ ਨਵਖੰਡ ਮਾਹਿ ਜਸੁ ਗਾਇਯੇ ।  
ਛੋਟਨਿ ਕੋ ਬਡੇ ਕਰੈ ਬਡੇ ਮਹਾਂ ਬਡੇ ਕਰੇ ਤਾਂ ਤੇ ਸਭ ਹੀ ਕੋ ਰਾਜਨੀਤ ਹੀ ਸੁਨਾਇਯੇ ।

*End :—*

ਕਬਿੱਤ  
ਜਬ ਜਬ ਗਾਢ ਪਰੀ ਦਾਸਨਿ ਕੋ ਦੇਵੀ ਦਾਸ ਤਬ ਤਬ ਹੀ ਸਹਾਇ ਹਰਿ ਜੂ ਨੇ ਕੀਨੋ ਹੈ ।  
ਜੈਸੇ ਕਛੂ ਨਰ ਹਰਿ ਦੇਵ ਜੂ ਦਯਾ ਨਿਧਾਨ ਐਸੇ ਕੋਨ ਅਵਤਾਰ ਦਯਾ ਰਸ ਭੀਨੋ ਹੈ ।  
ਮਾਤਨਿ ਕੇ ਪੇਟ ਤੈ ਸੁਰੂਪ ਧਰੈ ਠੋਰ ਠੋਰ ਸੋ ਡੋਹੈ ਉਚਿਤ ਐਸੇ ਔਰ ਕੋ ਪ੍ਰਬੀਨੋ ਹੈ ।  
ਪ੍ਰਹਿਲਾਦ ਹੇਤ ਜਾਨਿ ਨਾਬਰ ਕੇ ਕਾਧੇ ਆਪੁ ਪਾਬਰ ਕੇ ਪੇਟ ਮੈ ਤੈ ਅਵਤਾਰ ਲੀਨੋ ਹੈ ।  
ਇਤਿ ਸ੍ਰੀ ਦੇਵੀ ਦਾਸ ਕ੍ਰਿਤ ਕਬਿੱਤੁ ਰਾਜਨੀਤ ਸੰਪੂਰਣੰ ॥

This manuscript contains verses on politics. In the opening lines the poet establishes the importance of politics as a practical way of success. It contains 118 verses in all.

## B. PREDICTORY LITERATURE— Palmistry etc. (Shagan Shastar etc.)

S. No. 275

S.H.R. : 1590 L

Title : Ang Phurnē kā Vichār

Size : 18 × 13 C.M.

No. of Folios : 55-56=2 Part II

Lines per Page : 10

Letters per Line : 22

*Beginning :—*

ੴ ਓ ਸ੍ਰੀ ਗਣੇਸਾਯ ਨਮ : ।  
ਅਬ ਅੰਗ ਫੁਰਨ ਵੀਚਾਰੁ ਲਿਖਯਤੇ ।  
ਪੁਰਖ ਕੇ ਲਖਣ । ਜੋ ਸਿਰ ਕਾ ਤਾਲੂ ਫੁਰੇ ਤੋ ਬਡੀ ਉਚੀ ਪਦਵੀ ਪ੍ਰਾਪਤੇ ਹੋਵੇ । ਅਰ ਸੱਜਾ ਪਾਸਾ  
ਫੁਰੇ ਤੋ ਮਿਤਰੁ ਮਿਲੇ ।

*End :—*

ਇਹੁ ਅੰਗ ਫੁਰਨ ਕਾ ਬੀਚਾਰ ਕਹਾ ਹੈ । ਜੋ ਕੋਈ ਪੁਰਖ ਇਸ ਕਾ ਪਾਠ ਕਰੇਗਾ ਤਿਸ ਕੋ ਸੁਖ ਹੋਵੇਗਾ । ਤਿਸ ਕੇ ਅੰਗ ਸੁਭ ਫੁਰੇਗੇ । ਅਸੁਭ ਨਹਿ ਫੁਰੇਗੇ । ਤਿਸ ਕੋ ਸੁਭ ਫਲ ਪ੍ਰਾਪਤ ਹੋਵੇਗਾ । ਇਤ ਅੰਕ ਫੁਰਨ ਸਮਾਪਤੰ । ਮਸਤਮ ਸੁਭ ਮਸਤ । ਸਮਸਤੰ ਮਸਤ ।

This manuscript deals with predictive meanings of subtle movements of various parts of body of man as well as that of woman.

S. No. 276

**S.H.R. : 2286 A**

*Title :* Prichhā Garg Rikhī kā

*Author :* Garg Rikhī

*Size :* 23 × 16 C.M.

*No. of Folios :* 15

*Lines per Page :* 18

*Letters per Line :* 26

*Name of Scribe :* Bhāi Dargāh Singh

*Date of Compilation :* 1778 A.D.

*Condition :* Old, pages at places worm-eaten, written in beautiful hand, within marginal lines, headings given in red. Complete.

*Beginning .—*

ੴ ਸਤਿਗੁਰ ਪ੍ਰਸਾਦਿ ॥

ਓਅੰ ਨਮੋ ਭਗਵਨ ਸੁਭ ਮਾਂਡਨੀ ਦੇਵੀ ਸ੍ਰਵ ਕਾਰਜ ਪ੍ਰਸਾਦਿਨੀ ।

ਸੂਬ ਨਿਮਿਤ ਪ੍ਰਕਾਸਨੀ । ਸ੍ਰੀ ਗੋਵਿੰਦਾ ਇਨਮਹ ।

ਪਾਸਾ ਡਾਲਨਾ ਸਤਿ ਨਾਮਾ ਗਰਗ ਕਹਿ ਕੇ ਨਮਸਕਾਰ ਕਰਨੇ ਕੇ ਜੋਗ ਹੈ । ਗਰਗ ਨਾਮਾ ਮਨ ਤਿਸ ਨੇ ਇਹ ਪ੍ਰੀਛਾ ਬਨਾਇਆ ਹੈ ।

*End :—*

ਏਕ ਪਤਾ ਸੁਨ ਰਾਤ ਕੇ ਗੁਰਦੇਵ ਸੁਪਨੇ ਕੇ ਮਾਹਿ ਕਾ ਯਾ ਭਗਵਾਨ ਕਾ ਦਰਸਨ ਯਾ ਕੁਲਦੇਵ ਕਾ ਦਰਸਨ ਹੋਵੇਗਾ ਯਾ ਹੋਇਆ ਹੈ । ਤੋ ਫਾਲ ਸਤਿ ਕਰਿ ਜਾਨੀਓ । ਇਤ ਸ੍ਰੀ ਪ੍ਰੀਛਾ ਗਰਗ ਰਿਖੀ ਕਾ ਭਾਖਯਾ ਬੰਧਨ ਸਮਾਪਤੰ । ਮਿਤੀ ਭਾਦੋ ਸੁਦੀ ੧੩ । ਸੰਮਤ ੧੮੩੫ । ਦਿਨ ਸੋਮਵਾਰ ਕੋ ਪੂਰਾ ਕੀਆ ।

ਦਸਖਤ ਭਾਈ ਦੁਗਾਹ ਸਿੰਘ ਮਹੰਤ ਭਾਈ ਰੂਪੇ ਲੰਗਰ ਜੀ ਕਾ । ਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ।

This manuscript deals with good and evil omens. It is attributed to Garg who is considered the god of astrology in the Hindu mythology.

S. No. 277

**S.H.R. : 2286 E**

*Title :* Sagan Mālā

*Size :* 23 × 16 C.M.

*No. of Folios :* 37-40=4

*Lines per Page :* 18

*Letters per Line :* 24

*Name of Scribe :* Bhāi Dargāh Singh

*Date of Compilation :* 1878 A.D.

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਥ ਸੁਫਨੇ ਕਾ ਵਿਚਾਰ

ਸੁਫਨੇ ਮੈ ਜੋ ਸੂਰਜ ਯਾ ਚੰਦ ਦੇਖੈ ਤਾਂ ਦੌਲਤ ਨਫਾ ਹੋਇ । ਜੇ ਹਸਤੀ ਯਾ ਸਸਤ੍ਰੁ ਦੇਖੈ ਤਾਂ ਪੁੰਨ ਦਾਨ ਕਰੈ ਸਵੇਰੈ ਉਠ ਕੈ । ਜੇ ਮੁਰਦਾ ਦੇਖੈ ਤਾਂ ਬਲਾਇ ਤੇ ਬੇਗਮ ਰਹੈ ।

*End :-*

ਕੰਧਾਕੜੀ ਸਗਨ

ਜੇ ਕੰਧਾਕੜੀ ਖੁਲੇ ਸ੍ਰਿ ਪਰ ਪਵੈ ਤਾਂ ਮਰਨਾ ਹੋਵੈ । ਜੇ ਪਟ ਪਰ ਪਵੈ ਤਾਂ ਧਨੁ ਲਾਭ ਕਰੈ । ਜੇ ਗੁਦਾ ਮੈ ਪਵੈ ਤਾਂ ਪੁਤ੍ਰੁ ਬਿਯੋਗ ਹੋਇ । ਜੇ ਅਪੁਠੇ ਹਥ ਪਰ ਪਵੈ ਤਾਂ ਧਨ ਨਾਸ ਕਰੈ । ਜੇ ਸਿਧੇ ਹਥ ਪਰ ਪਵੈ ਤਾਂ ਸੁਭ ਹੈ ।

This manuscript gives interpretations of dreams, seasons, hours of the day and reactions of sides east, west, north, south etc.

S. No. 278

**S.H.R. : 1442 G**

*Title :* Samūndareek Pātshāhi Dasvīn

*Author :* Gūrū Gobind Singh

*Size :* 15 × 11 C.M.

*No. of Folios :* 1-17=17

*Lines per Page :* 9

*Letters per Line :* 20

*Beginning :-*

ੴ ਸਤਿਗੁਰ ਪ੍ਰਸਾਦਿ ।  
ਅਥ ਸਮੁੰਦਰੀਕ ਭਾਖਾ ਲਿਖਯਤੇ ।

ਸ੍ਰੀ ਮੁਖ ਵਾਕ ਪਾਤਿਸਾਹੀ ੧੦  
ਲਬੋਦਰ ਜਾ ਕੋ ਕਹੈਂ ਬਾਰਣ ਕੋ ਮੁਖੁ ਜਾਹਿ ।  
ਮੰਗਲ ਦਾਈ ਜਗਤ ਕੋ ਪ੍ਰਿਥਮੈ ਬੰਦੋ ਤਾਂਹਿ । ੧ ।

*End :-*

ਦੌਹਰਾ

ਬਡੀ ਰੇਖ ਜਿਹ ਹਾਥ ਮੈ ਮੋਟੀ ਅੰਗੁਲੀ ਵਾਹਿ ।  
ਵਹੁ ਭੀ ਘਰ ਮੈ ਨਾਰ ਹੈ ਟਿਕਨੁ ਨਹੀਂ ਘਰੁ ਤਾਂਹਿ ॥ ੭੩ ॥

ਦੌਹਰਾ

ਜਿਹ ਪਗੁ ਧਰਤੀ ਸੋ ਲਗੈ ਆਠ ਪੁਤ੍ਰੁ ਤਿਹ ਜਾਨੁ ।  
ਭਰਤਾ ਕੀ ਸੇਵਾ ਕਰੈ ਫੁਨਿ ਤਾਂ ਕੈ ਧਨੁ ਤਾਨ ॥  
ਇਤ ਸ੍ਰੀ ਲੱਛਨ ਸਮਾਪਤੰ । ਸੰਪੂਰਣੰ । ੧ ।

This deals with palmistry. It is attributed to Gūrū Gobind Singh.

## C. MEDICINAL—Vedik

S. No. 279

S.H.R. : 2216

*Title* : Anak Parkār Granth

*Author* : Gūrmūkh Singh

*Size* : 23 × 14 C.M.

*No. of Folios* : 75

*Lines per Page* : 17

*Letters per Line* : 18

*Date of Compilation* : 1860 A.D.

*Condition* : Old, many folios worm-eaten, written in good hand, without marginal lines. Complete.

*Beginning* :-

ੴ ਸਤਿਗੁਰ ਪ੍ਰਸਾਦਿ ॥  
ਅਥ ਅਨਕ ਪ੍ਰਕਾਰ ਗ੍ਰੰਥ ਲਿਖਤੇ ।  
ਦੋਹਰਾ

ਗਿਰਬਰ ਤਨਜਾ ਤਨਜ ਬਰ ਚਰਨ ਕਮਲ ਸਿਰ ਨਯਾਇ ॥  
ਏਕ ਰਦਨ ਗਜ ਬਦਨ ਜੋ ਲੰਬੋਦਰ ਸਰਨਾਇ । ੧ ।  
ਮਹਾ ਬਾਕ ਬਾਨੀ ਸੁਤਹਿ ਹੇ ਗਣਪਤਿ ਗਣ ਰਾਇ ।  
ਰਟ ਹੋ ਅਨਕ ਪ੍ਰਕਾਰ ਕੋ ਕਰਿਓ ਮੋਰ ਸਹਾਇ । ੨ ।

*End* :-

ਰਾਸ ਦਾਸ ਗੁਰ ਧਾਮ ਤਟ ਰਚਯੋ ਗ੍ਰੰਥ ਸੁਖਕਾਰ ।  
ਤਿਸ ਪੜ ਕਰ ਮਤ ਔਰ ਕੋ ਕਰਨ ਨ ਪਰੈ ਬਿਚਾਰ । ੧੯ ।

ਇਤਿ ਸ੍ਰੀ ਅਨਕ ਪ੍ਰਕਾਰ ਗ੍ਰੰਥ ਕ੍ਰਿਤ ਕਥਿ ਗੁਰਮੁਖ ਸਿੰਘ ਬਿਰਚਿਤਾਯੰ । ਏਕਾਦਸੋ  
ਅਧਯਾਇ ੧੧ । ਸੰਪੂਰਨੰ । ਸੁਭ ਬਿਜਯ ੧੦ ਸੰਬਤ ੧੯੧੭ ਲਿਖੀ ।

This manuscript gives prescriptions dealing with Indian medicinal herbs etc. These versified prescriptions have been written by Gūrmūkh Singh at Amritsar.

S. No. 280

S.H.R. : 2226

*Title* : Bāl Chiktisā

*Size* : 23 × 14 C.M.

*No. of Folios* : 32

*Lines per Page* : 11

*Letters per Line* : 24

*Condition* : Old, written in running hand, within marginal lines. Complete.

*Beginning :-*

ੴ ਓ ਸਤਿਗੁਰ ਪ੍ਰਸਾਦਿ ॥  
ਅਥ ਬਾਲ ਚਿਕਤਸਾ ਲਿਖਯਤੇ ।  
ਰੰਭੋ ਵਾਚ - ਦੋਹਰਾ ।  
ਜਬ ਬਾਲਕ ਇਕ ਮਾਸ ਕਾ ਹੂਆ ਸੁਨੋ ਮਮ ਦੇਵ ।  
ਕੋਨ ਪੂਤਾਨ ਗ੍ਰਸਤ ਹੈ ਅਥ ਤਾ ਕੋ ਕਹੁ ਭੇਵ ॥ ੧ ।  
ਅਥ ਤਾਂ ਕੀ ਔਖਦ ਕਹੋ ਦੂਜੇ ਕਹੁ ਨਿਦਾਨ ।  
ਸਕਲ ਰੋਗ ਮਿਟ ਜਾਇ ਤਨ ਸਭ ਸੁਖ ਪਾਵੈ ਪ੍ਰਾਨ । ੨ ।

*End :-*

ਦੋਹਰਾ  
ਸਤ ਬੰਦ ਸਤ ਔਖਦੀ ਦੇਤ ਸਦਾ ਨਵਨਿਧ ।  
ਜਾ ਕੇ ਭਾਗ ਅਪਾਰ ਹੈ ਤਾ ਕੋ ਹੋਵੇ ਸਿਧ ॥  
ਇਤ ਸ੍ਰੀ ਇਸਤ੍ਰੀ ਚਿਕਤਸਾ ਸੰਪੂਰਣੇ । ਸੁਭੰ ਮਸਤ ਸੁਭੰ ॥

This manuscript contains prescriptions in verses for the diseases of the children and women.

S. No. 281

**S.H.R. : 2228**

*Title :* Darbae Ratnāwali

*Author :* Kavī Gangā Rām

*Size :* 25 × 15 C.M.

*No. of Folios :* 360

*Lines per Page :* 15

*Letters per Line :* 17

*Date of Compilation :* 1831 A.D.

*Condition :* Old, pages at places worm-eaten, written very beautifully within marginal lines. Complete.

*Beginning :-*

ੴ ਓ ਸ੍ਰੀ ਚਰਨ ਕਮਲੇ ਭਯੋ ਨਮ । ਸ੍ਰੀ ਜਨੇਦ੍ਰਾਯ ਨਮ ।  
ਅਥ ਸਕਲ ਸ੍ਰੀ ਸਰੋਵਰਾਦਿ ਗੁਨ ਗਨਵਿ ਰਾਜ, ਮਾਨ ਪੂਜਯ ਸੂਰਤ ਰਮਤਤ ਸਿਖਯ ਕਵਿ  
ਗੰਗਾ ਰਾਮ ਜਤੀ ਬਚਨਾਤਿ ਪ੍ਰਸਿਧ ਦ੍ਰਬਯ ਰਤਨਾਵਲੀ ਨਾਮ ਰੂਪ ਗੁਣ ਬਾਰਤਕ ਰੂਪ ਲਿਖਯਤੇ । ਪ੍ਰਿਥਮ  
ਮਗਲਾ ਚਰਣ ਗੁਰ ਕੋ ।

ਦੋਹਰਾ  
ਸ੍ਰੀ ਗੁਰ ਸੂਰਤ ਰਾਮ ਕੇ ਚਰਣ ਜੁਗਲ ਉਰਧਾਰ ।  
ਗੰਗ ਯਤੀ ਕਵਿ ਕਰਤ ਹੈ ਗੁਣ ਰਤਨਾਵਲ ਸਾਰ ॥ ੧ ।

*End :-*

ਮਾਹਾ ਜਵਾਹੇ ਕੇ ਨਾਮ ਗੁਨਾ । ਦੁਲਭ ਧੰਨ੍ਹਾ ਸਾਮ੍ਹ ਭਵ, ਦੂਰ ਮੂਲਾ ਸਮੁੰਦਤਾ ਅਤਕੰਟਕ ੭  
ਦੂਜੇ ਜਵਾਹੇ ਕੇ ਨਾਮ । ... .. ਅਥ ਮਿਸ੍ਰੀ ਮਜਾਜ ਸ੍ਰਦ ਤਰ ਹੈ ਕਬਜ ਕੁਸਾਦ .  
ਹੈ ਪਿਤ ਜੁਰ ਕੋ ਅਪਚੀ ਕੋ ਦਿਕੀ ਕੋ ੪ ਇਤਯਾਦਿਕ ਰੋਗੋ ਪਰ ਨਫਾ ਕਰੇ ਹੈ ।

ਇਤ ਸ੍ਰੀ ਹਰੀਤਯਾਦਿ ਬ੍ਰਗੇ ਜਲਧਿ ਕਾਰ ਬ੍ਰਗੇ ਜਲਧਿ ਕਾਰ ਸਪੁਰਨੰ । ਸਮਾਪਤੰ । ੧ ।  
ਮਸਤ ਸੁਭ ਮਸਤ ॥

This manuscript contains the medicinal properties of various eatables  
fruits, herbs etc.

S. No. 282

**S.H.R. : 2229**

*Title :* Kherāltājārab

*Author :* Sūkhā Singh

*Size :* 25 × 17 C.M.

*No. of Folios :* 200+15=215

*Lines per Page :* 21

*Letters per Line :* 21

*Date of Compilation :* 1833 A.D.

*Condition :* Old, mostly worm-eaten written in beautiful hand, without  
marginal lines, headings given red. Complete.

*Beginning :-*

੧ ਓ ਸਤਿਗੁਰ ਪ੍ਰਸਾਦਿ ॥ ਸ੍ਰਸਤ ਸ੍ਰੀ ਗਣੇਸਾਯ ਨਮ ।  
ਅਥ ਖੈਰੁਲੁ ਤੁਜਾਰੁਬ ਯੂਨਾਨੀ ਬੈਦਕਿ ਗ੍ਰੰਥ ਲਿਖਯਤੇ ।  
ਫਾਰਸੀ ਤੇ ਭਾਖਾ ਕਰੀ । ਬਾਬੁ ਪਹਿਲਾ । ੧ ।

ਸਿਰੋ ਬਰਤਿਆ । ਅਸਮਨੁ । ਬਾਬੁ ਪੰਚ ਬਿਸਤ । ਫਲਾ ਨਿਸ੍ਰੁਤਿ । ੧ । ਫਸਲ ਪਹਲੀ । ਰਕਤ  
ਸਿਰੋ ਬਰਤਿਆ । ਤਾਸੁ ਲਛਨੰ । ਮੁਖ ਨੇਤ੍ਰੋ ਕੀ ਰਕਤਤਾਂ । ਰਗੈ ਭਾਰੀ ਹੋਇ । ਮਾਥੇ ਮੈ ਦ੍ਰਦ ਹੋਇ ।  
ਨਿੰਦ੍ਰਾ ਹੋਇ । ਬਹੁਤ ਮੁਹੁ ਮੀਠਾ ਰਹੈ ਸਿਰ ਭਾਰੀ ਹੋਇ ਰਹੈ । ਅਰ ਸਭ ਸਰੀਰ ਭਾਰੀ ਅਰ ਗਰਮ ਰਹੈ ।

*End :-*

ਇਸ ਕੇ ਫਾਇਦੇ ਬਹੁਤ ਹੈਂ । ਖੁਰਾਕ ਏਕ ਰਤੀ ਹੈ । ਪਰ ਬਿਨਾਂ ਬਾਦਿਸਾਹੋ ਔਰ ਕੋਈ  
ਖਾਇ ਨਹੀ ਸਕੈ ਹੈ ।

ਇਤਿ ਸ੍ਰੀ ਖੈਰੁਲੁਤਜਾਰਬ ਗ੍ਰੰਥੇ ਸਮਾਪਤੰ । ਪਾਰਸੀ (ਫਾਰਸੀ) ਤੇ ਭਾਖਾ ਕਰੀ । ਸੁਖਾ ਸਿੰਘ  
ਬਿਚਰਤੰ । ਪਚੀਸ ਬਾਬ ਸੰਪੂਰਨੰ । ੨੫ । ਸਭ ਮਸਤ । ਸੰਮਤ ੧੮੯੦ ॥

This contains twenty five chapters relating prescriptions based on  
Unāni system of medicine

As noted in the colophon it has been translated from a Persian work  
by Sūkhā Singh in 1833 A.D.

S. No. 283

**S.H.R. : 2292 B**

*Title :* Prān Sūkh

*Size :* 17 × 16 C.M.

*No. of Folios :* 127—145=19

*Lines per Page :* 16

*Letters per Line :* 24

*Condition :* Same as 2292 A.

*Beginning :-*

ੴ ਸ੍ਰੀ ਗਣੇਸ਼ਾਇ ਨਮਹ । ਅਖ ਪ੍ਰਾਨ ਸੁਖ ਲਿਖਤੇ ।  
ਚੌਪਈ ।

ਸੁਨ ਕੇ ਵੈਦ ਬੇਦ ਕਿਆ ਬੋਲਿਆ ।  
ਇਹ ਉਤਮ ਵਿਦਿਆ ਸੁਣਹੁ ਅਮੋਲਾ ।  
ਵਾਇ ਪਿਤ ਕਫ ਤੀਨੋ ਜਾਨੋ ।  
ਰੋਗਾ ਕਾ ਘਰੁ ਇਹੀ ਪਛਾਨੋ ॥

*End :-*

ਇਸ ਪ੍ਰਾਣ ਸੁਖ ਪੋਥੀ ਕੇ ਅਉਖਧ ਸਕਲ ਪ੍ਰਮਾਨ ।  
ਕਵਿ ਦਰਵੇਸਹ ਕੀਮ ਕੀ ਸੁਨੀਓ ਵੈਦ ਸੁਜਾਨ ।  
ਤਾਹੀ ਪੜਿਨਾ ਪੰਡਿਤੋ ਅੰਤਰਿ ਹੋਵੈ ਬੁਧਿ ।  
ਜਿਉ ਅਭਰਣ ਕੋਈ ਬਾਹਰਾ ਵੈਦਕ ਬਾਝਹੁ ਸੁਧਿ ॥  
ਕਾਰਣ ਪੋਥੀ ਸਾਧ ਕੇ ਕਹਿਓ ਪ੍ਰਾਣ ਸੁਖ ਨਾਮ ।  
ਕਾਰਣ ਹੈ ਇਹ ਸਾਧ ਕੇ ਅਉਰ ਕੇ ਨਾਹੀ ਕਾਮ । ੧੯੫

ਇਤਿ ਪ੍ਰਾਣ ਸੁਖ ਪੋਥੀ ਸਮਾਪਤੰ ।

Various kinds of diseases and their treatments have been given in verse. At the end, however, some body else has entered prescriptions in prose from 145-157 folios.

S. No. 284

**S.H.R. : 2292 A**

*Title :* Rām Vinodh Granth

*Size :* 17 × 16 C.M.

*No. of Folios :* 127

*Lines per Page :* 13

*Letters per Line :* 22

*Condition :* Good, written in beautiful hand without any margin.

*Beginning :-*

ੴ ਸ੍ਰੀ ਗਣੇਸ਼ਾਇ ਨਮ ।  
ਦੋਹਰਾ

ਸਿੱਧ ਬੁੱਧਿ ਦਾਇਕ ਸਰਲ ਗਵਰੀ ਪੁਤ੍ਰ ਗਣੇਸ਼ !  
ਵਿਘਨ ਵਿਦਾਰਣ ਸੁਖ ਕਰਣ ਹਰਖ ਧਰੀ ਪ੍ਰਣ ਮੇਸ । ੧ ।  
ਸ੍ਰੀ ਧਨੰਤਰ ਚਰਣ ਜੁਗ ਪ੍ਰਣ ਮੁੰਦਰ ਆਨੰਦ ।  
ਰੋਗੁ ਨਸੈ ਤਿਸੁ ਨਾਮੁ ਥੀਂ ਸਭ ਜਨ ਕਉ ਸੁਖ ਕੰਦ । ੨ ।  
ਵਿਵਿਧ ਸਾਖ ਦੇ ਸਾਸਤ੍ਰ ਕੀ ਸੁਗਮ ਕਰਿਓ ਅਧਿਕਾਰੁ ।  
ਰਾਮ ਬਿਨੋਦਹ ਗੰਥ ਇਹੁ ਸਕਲ ਜੀਵ ਸੁਖ ਸਾਰ ॥ ੩ ॥

*End :-*

ਤਿਲਾ ਕੌ ਕੂਟਿ ਮਾਖਣ ਸੌ ਖਾਵੈ ਸਖ ਹੋਇ ਅਧਕਾਇ ।  
ਰੋਗੁ ਸੋਗੁ ਸਭ ਜਾਵਈ ਦੇਹੀ ਨਿਰਮਲ ਥਾਇ ॥ ੨ ।

This manuscript deals with diseases and their cure by indigenous herbs. Prescriptions and the detailed instructions have been given in verse.

S. No. 285

**S.H.R. : 2290**

*Title :* Pothī Salhōtār

*Size :* 24 × 18 C.M.

*No. of Folios :* 48

*Lines per Page :* 15

*Letters per Line :* 19

*Condition :* Old, at places worm-eaten. Complete.

*Beginning :-*

ੴ ਸਤਿਗੁਰ ਪ੍ਰਸਾਦਿ ॥  
ਅਥਿ ਸਲਹੋਤ੍ਰੁ ਲਿਖਅਤੇ ॥  
ਦੋਹਰਾ

ਅਗਮ ਅਗੋਚਰ ਅਗਮ ਗਤਿ ਅਬਨਾਸੀ ਅਬਕਾਰ ।  
ਅਗਮਿ ਨਿਗਮ ਪੁਰਾਨ ਪੜਿ ਪਾਵਤ ਨਹਿ ਜਿਹ ਪਾਰ ॥ ੧ ।  
ਪੋਥੀ ਸਲਹੋਤ੍ਰੁ ਕੀ ਪਛਾਨਣਾ ਘੋੜਿਆ ਕਾ ।  
ਐਂਬ ਸਬਬੁ ਉਮਰ ਕਾ ਜਾਤ ਕਾ ਸੋ ਦਸ ਭਾਂਤ ਕਾ ਹੈ ।

*End :-*

੧. ਅਗਾਸ ਬੇਲਾ ਸਿਰਸਾਹੀ—੨. ਗਿਲੋਇ ਸ੍ਰਿਸਾਹੀ । ੩. ਪਵਾੜ ਬੀਜ ਸ੍ਰਿਸਾਹੀ—੪. ਹੁਲ ਹੁਲ ਕੇ ਬੀਜ ਸ੍ਰਿਸਾਹੀ । ੫. ਸਰਬ ਔਖਧ ਏਕਤ੍ਰੁ ਕਰਕੇ ਕੁਟ ਕੇ ਕਪੜਛਾਣ ਕਰਕੇ ਸਿਰਸਾਹੀ ੧. ਸੰਖਾ ਰੋਤੀ ਕੇ ਰਸ ਸੇਤੀ ਖਾਨੀ ਮਾਸੇ ੧੦. ਅਲੂਨਾ ਖਾਇ ਦਿਨ ੩੨. ਬਤੀਆ ਤਾਈ ਬਾਇਰਕਤ ਸੁੰਨ ਬਹਿਰੀ ਜਾਇ ।

ਇਤਿ ਸਮਾਪਤੰ ਮਸਤ ਸੁਭ ਮਸਤ ।

This manuscript contains the description of the diseases of horses and the prescriptions for their cure.



S. No. 286

**S.H.R. : 2249**

*Title :* Pothī Salhotār

*Size :* 18 × 10 C.M.

*No. of Folios :* 92

*Lines per Page :* 7

*Letters per Line :* 17

*Condition :* Very old, all pages worm-eaten.

*Beginning :-*

As in S. H. R. 2290.

*End :-*

As in S. H. R. 2290.

S. No. 287

**S.H.R. : 2899 A**

*Title :* Tarkeeb Mūndi kī

*Size :* 18 × 13 C.M.

*No. of Folios :* 1—2=2

*Lines per Page :* 10

*Letters per Line :* 22

*Beginning :-*

ੴ ਸਤਿਗੁਰ ਪ੍ਰਸਾਦਿ ॥  
ਤਰਕੀਬ ਮੁੰਡੀ ਕੀ ।

ਜੇ ਸ਼ਕਰ ਨਾਲ ਖਾਇ ਚਾਲੀਸ ਦਿਨੁ ਰਾਤ ਕੋ ਤਾ ਦਮੀਂ ਦੂਰ ਹੋਇ । ੧ ।

*End :-*

ਅਧ ਸਰਸਾਹੀ ਸਹਤਿ ਨਾਲ ਖਾਇ ਅਰੁ ਫਿਰ ਕਿਤੁਨੇ ਕੁ ਦਿਨਿ ਸਿਰਸਾਹੀ ਨਾਲ ਖਾਇ ਬੁਢਾ ਨ ਹੋਇ । ੧੦ ।

This gives the uses of a medicinal herb, *Mundi*.



# Urdu Manuscripts



# HISTORY

# A--HISTORY OF PUNJAB

S. No. 1

S.H.R. : 522

Title : Dastūr-ūl-Amal (Mūlki Māhfūz Punjāb)

Author : Sarūp Lāl (Gobind Saran)

Size : 21 × 27 C.M.

Lines per Page : 19

Lines per Page : 495

Name of Scribe : Faizul Huq

Date of Compilation : March 1865 A. D. Copied on 23rd Sept. 1924

Condition : Recent.

Beginning :—

بِسْمِ اللّٰهِ الرَّحْمٰنِ الرَّحِیْمِ  
 بر ضمیر منیر روشن نفس مخفی و محتجب نہ رہے۔ کہ من ہیچ مدان بندہ سروپ لال متخلص  
 بہ گوبند سرن قانون گوئے قدیم عظیم آباد تلامذری حال آباد انبالہ نے من ابتداءے جنوری ۱۸۳۳ء  
 لغایت ماہ مئی ۱۸۶۴ء عیسوی مدت لے ۳۱  
 . . . . .

End :—

گوشتوارہ مہر نزان گل	۵۷۱۵
صفا کاغذات	۲۲۲۲
"	۱۵
"	۸۰۵۲
"	۱۵
"	۲۲
"	۱۵
سوار	۱۵
ختم شد	

This is a transcribed copy of the MS. No. S. 56 and Accession No. 433 of the Public Library, Lahore (Pākistān). Since the writer served in various capacities from 1833 to 1864 A.D. in the Cis-Sutlej territory (served last in the Ambālā Agency and subsequently in the Commissioner's Office Ambālā), he has recorded a very valuable and useful account of the Cis-Sutlej Sikh Chiefs and their relations with the British Government.

S. No. 2

S.H.R. : 553

Title : Hālāt-i-Pānīpat

Author : Abdū Salām Chishti Sābrī

Size : 16 × 25 C.M.

Lines per Page : 15

No. of Pages or Folios : 15

Words per Line : 12

Name of Scribe : Abdul Hamīd Shirwānī, Pānīpat.

Date of Transcription : 11th Nov. 1949.

Condition : Recent, Complete.

Beginning :-

بِسْمِ اللّٰهِ الرَّحْمٰنِ الرَّحِیْمِ . بعد حمد خدا و نعت احمد مجتبیٰ این است تاریخ آثار قدیمہ و معرکہ  
عظیمہ سادات بنی ہاشم از اولاد امجاد حضرت امام جعفر صادق علیہ و علیٰ آباءئہ افضل الصلوٰۃ  
والسلام و موجب ہدایت و ظہور اسلام در ہندوستان و بیان موضع وقوع واقعہ حسب ایما مستدعیان  
حال مسطور -

End :-

جو کچھ کہ تلاش کتب تاریخ سے یہ تحقیق احقر الانام بحاجی علیہ السلام مدرک عقل ہوا۔ بہ تعمیل  
حکم ہم عصر تحریر میں آیا۔ اور آئندہ خدا تعالیٰ ٹھیک جاتے والا ہے۔ بہ قلم عبد الحمید خاں شروانی صدر  
قاضی پانی پت ۱۱ نومبر ۱۹۴۲ء یوم شنبہ۔ بعد از ظہر۔

It is the transcribed copy of the work compiled in 1865 A.D, It throws light on the historical importance of the place in a question answer form.

S. No. 3

S.H.R. : 554

Title : Jang-i-Kābūl

Author : Sayyad Abūl Hasan Shāh Riāz

Size : 24 × 17 C.M.

Lines per Page : 16

No. of Pages : 30

Words per Line : 14

Name of Scribe : Faiz-ūl-Huq

Date of Compilation : 1926 A.D.

Date of Transcription : 9th May 1945

Condition : Recent.

Beginning :-

بِسْمِ اللّٰهِ الرَّحْمٰنِ الرَّحِیْمِ  
حمد ہزاراں رب نون جہیر اخالق دو جہان  
عیسیٰ بی بی مرثی نون سلام ہووے  
قصہ لکھناتے ضرور چلو قلعہ بامیان  
مشہور میرا وچ جہان کلام ہووے

End :-

جگ نانی وچ کوئی نہ رہیا خاندان سی چار دہاڑے سیر سی گلگشت تے گلستان سی

This contains a Punjabi verse (in Persian script) relating to the First Afghān War. It gives in detail the services rendered by the author to the Britishers.

S. No.

**S.H.R. : 1244**

*Title :* Iqtibās-az-Gūldastā-i-Kashmīr

*Author :* Har Gopāl

*Size :* 16 × 24½ C.M.

*Lines per Page :* 24

*No. of Pages :* 22

*Words per Line :* 20

*Beginning :-*

محمود شاہ دورانی - اس وقت میں زوال دولت شاہ زماں و کمال تسلط محمود شاہ نے ملک افغانہ  
پر شہرت پائی - یہ سن کر فتح محمد خاں نے احمد شاہ کو قید کر کے عطا محمد خاں کے حوالہ کیا - اور مال و اسباب  
اُن کا لوٹ لیا -

End :-

رہزن و چوروں کا زہرہ ان کی شمشیر حفاظت سے پانی ہو گیا تھا - چور اپنا جی چراتے پھرتے تھے -  
اور رجم سستی و دختر کشی انہوں نے اپنے کو بہستان سے دور کر دی تھی -

This contains extracts from Gūldastā's Kashmir published at Lahore in 1883 A.D. It relates to the history of Jammū Kashmir during the Sikh period.

S. No. 5

**S.H.R. : 1245**

*Title :* Iqtibās Mūkhtasar Sair-i-Gūlshan-i-Hind.

*Author :* Bābū Rām

*Size :* 16 × 24 C.M.

*Lines per Page :* 24

*No. of Pages or Folios :* 44

*Words per Line :* 20

*Condition :* Recent, Incomplete.

*Beginning :-*

آغاز چمن تالبت از خیابان ثانی مختصر سیر گلشن ہند - در بیان محاربت پنجاب از سکھاں با فوج انگریز  
من ابتداء ۱۸۴۵ لغایت ۱۸۴۹ . . . . . ۲۳ جولائی ۱۸۴۲ عیسوی کو آئر نیل لارڈ ہارڈنگ  
صاحب بہادر نے کلکتہ میں فروکش ہو کر ایوان شاہی گورنری میں اجلاس فرمایا -



End :-

بخوشی و رغبت بلا عذر آمدنی تاریخ ہمینہ پر زمیندار لوگ داخل خزانہ سرکاری کرتے ہیں۔ پس ثابت ہوتا ہے کہ یہ نسبت سکھوں کے ملک لاہور میں اب انتظام بہتر ہے اور رعایا خوش ہے۔ فقط۔ چمن سوم خیابان ثانی تمام ہوا۔

This contains extracts transcribed from the published work of the same name printed at Newāl Kishore Press, Kānpūr in 1878-A.D. It gives a brief account of the Sikhs with particular reference to the Anglo-Sikh Wars and subsequent annexation of the Punjab.

S. No. 6

**S.H.R. : 1246**

*Title :* Iqtbās Twārikh Rājgān Pathāniā

*Author :* M. Ragnath Singh

*Size :* 24½ × 16 C.M.

*Lines per Page :* 24

*No. of Pages :* 22

*Words per Line :* 21

*Date of Transcription :* 1932

*Condition :* Recent.

*Beginning :-*

موضع رے کو میاں ایشر سنگھ صاحب نے ۱۸۲۸ء میں مہاراجہ رنجیت سنگھ والے پنجاب سے اجارہ پر لیا۔ اور مبلغ دو ہزار پانچ روپے اجارہ خزانہ خالصہ میں داخل کرتے رہے۔ ۱۸۴۸ء کے آخر میں راجہ پرمودہ سرکار انگلشیہ سے باغی ہو گیا۔

End :-

امولک چند پرمودہ چند کی بغاوت میں شریک نہیں ہوا۔ اس نے عجیب تذبذب کی حالت میں سرکار کا ساتھ دیا۔ باغیوں نے اس کا گھر لوٹ کر جلا دیا۔

This contains extracts transcribed from the published work of the same name printed in 1904-A.D. at Amritsar. It relates to the history of the Punjab hill states and Kashmir.

S. No. 7

**S.H.R. : 1241**

*Title :* Iqtibāsāt Twārikh-i-Tehsil Banglā Fāzilkā

*Author :* Mohammad Alim Ūllah

*Size :* 16 × 24 C.M.

*Lines per page :* 21

*No. of Page :* 31

*Words per Line :* 16

*Published :* 1889

*Condition :* Recent, Incomplete.

*Beginning :-*

حال عملداری ہائے سابقہ - دفعہ ۶ - اس تحصیل میں عمل داری سرکار انگریزی سے پہلے اور تخمیناً سو سو سو برس کے اندر جس جس کے کہ حکومت بطور خود مختار حاکم کے رہے اُس کا حال جس قدر کہ تحقیقات سے معلوم ہوا وہ ذیل میں لکھا جاتا ہے -

*End :-*

بعدہ جبکہ عمل داری سرکار انگریزی کی ہوئی - تو سرکار نے بالعوض دیہات علاقہ کوٹ مٹھن کے نواب صاحب سے دیہات ملکیت اس قوم کے کے کر زیر حکومت کر لئے - تب سے یہ قوم برابر زیر حکومت سرکار انگریزی چلی آتی ہے -

This contains extracts transcribed from the printed work of the same name published at Lahore in 1889 A.D. dealing with the history of the region during the Pre-British period. It gives very useful details about this region.

S. No. 8

**S.H.R. : 2304**

*Title :* Iqtibās Twārikh Jhajar

*Author :* Gulam Nabī Tehsildār

*Size :* 24½ × 16 C.M.

*Lines per Page :* 23

*No. of Pages :* 16

*Words per Line :* 20

*Date of Compilation :* 1865 A.D.

*Condition :* Recent, Incomplete.

*Beginning :-*

ذکر سلطنت محمد فرخ سیر بادشاہ - دفعہ ۱۲۳ - اس بادشاہ کے عہد میں بند انامی سرخیل سکھوں کا معہ توابعین اپنے کے بڑے عذاب سے مارا گیا - چنانچہ حال اس کا مفصل مع کیفیت اختصاری مذہب سکھوں کے اس طرح پر ہے -

*End :-*

علاوہ بریں چھاؤنی کے اندر ایک سررشتہ کو توالی کا جڈا تھا کہ نظم و نسق پولیس کا اندر حد و پھاؤنی کے معرفت افسر سررشتہ مذکور کے جو ب لقب کو توال معروف تھا ہوا کرتا تھا - اور مقدمات کو توالی سے چالان ہوا کرتے تھے فیصلہ اور تجویز ان کی معرفت کورٹ مارشل کے بموجب دستور لشکر انگریزی کے ہوتے تھے -

This contains extracts from the published work of the same name printed in July, 1866 A. D. It relates to the history of Jajjar during the Sikh period.

S. No. 9

**S.H.R. : 1243**

*Title :* Report Kāngrā

*Author :* George C. Barnus Translated by Rāi Pohlu Rām E.A.C.

*No. of Pages :* 28

*Lines per Page :* 24

*Size :* 24 × 16 C.M.

*Name of Scribe :* Rāi. Pohlo Rām E.A.C.

*Words per Line :* 23

*Date of Compilation :* 1871 A.D.

*Condition :* Incomplete.

**Beginning :-**

دفعہ ۵۲۔ زمانہ متاخرین یعنی احمد شاہ درانی میں جس کو سو برس کے قریب گزرا۔ ۱۷۵۸ء میں راجہ گھمنڈ چند والے کانگرہ جالندھر دو آب کا ناظم تھا۔ جس علاقے میں پہاڑی ملک مابین دریائے ستلج اور راوی کا شامل تھا۔

**End :-**

دفعہ ۴۳۹۔ اس سنجیدہ کام کے چندے میں ہم کو رائے خوش وقت رائے صاحب ڈپٹی کلکٹر سے بہت عمدہ مدد ملی۔۔۔۔۔۔۔۔۔۔ اس کی دیانتداری۔ سرگرمی۔ اور ریونیو امور میں کمال واقفیت کے سبب ہم ان کے زیر احسان ہیں۔ نیز اسی قدر مقروض احسان ہیں۔

This contains the extracts transcribed from the work of the same name, printed in 1871 A.D. at Lāhore. It gives a very brief of account of events from 1752 A.D. to 1871 A.D. occurring in the modern district of Kāngrā and a portion of Hoshiārpur district.

S. No. 10

**S.H.R. : 1411**

*Title :* Sikhon ki Qurbāniān

*Size :* 34 × 20½ C.M.

*Lines per Page :* 16

*No. of Pages or Folios :* 44

*Words per Line :* 20

*Date of Compilation :* 1953

*Condition :* Recent.

**Beginning :-**

Letter of Secretary of the Singh Sabbā Gūjarkhān to Presidedt S.G.P.C. Amritsar.

Dated 14-3-47

گو جرخاں کے ارد گرد ضلع راوی پنڈی کے تمام دیہات . . . . .

End :-

ان کو نکالنے کا انتظام کیا جائے۔ مورخہ ۸؍ ۱۹۴۷ء و دیادنتی زوجہ سندر داس قوم کھتری سکھ  
..... ضلع سیالکوٹ۔

This contains transcribed copies of the important letters addressed to the Shromani Gurdwara Parbhandhak Committee, Amritsar, during 1947. It gives a lot of information regarding Sikhs and Hindu in the West Punjab.

S. No. 11

**S.H.R. : 118**

*Title :* Tārikh-i-Afgānistān

*Author :* Sayyad Fidā Hūssain

*Size :* 21 × 33 C.M.

*Lines per Page :* 15

*No. of Folios :* 46

*Words per Line :* 16

*Name of Scribe :* Masūd Shāh

*Date of Compilation :* Feb. 1843

*Condition :* Recent writing, Complete.

*Beginning :-*

بسم اللہ الرحمن الرحیم۔ حمد بے حد جناب پروردگار عالم کو واجب ہے کہ جس نے ہر ذرہ ہزار عالم کو اپنی قدرت  
کاملہ سے ایک حرف کُن کے ساتھ پیدا کیا۔ اور انسان کو اشرف المخلوقات کیا۔

*End :-*

ساتھ ہزار فوج تیس ہزار بنگال احاطہ کی اور تیس ہزار بمبئی احاطہ کی لڑائی پر گئی تھی۔ سب ماری گئی۔ کل  
سات ہزار آدمی وہاں سے بچ کر زندہ آئے باقی وہیں مدفون ہوئے۔ فقط

This contains the extracts transcribed from a MS. in the State Library Rāmpur (U.P.) It gives details of various compaigns during the First Afghān War.

S. No. 12

**S.H.R. : 1799**

*Title :* Tārikh-i-Izlāh-i-Ienrū-i-Sutlej

*Lines per Page :* 15

*Size :* 22 × 35 C.M.

*Words per Line :* 19

*No. of Folios :* 188

*Condition :* Photostat copy, Recent, Incomplete.

*Beginning :-*

بسم اللہ الرحمن الرحیم - حمد بے حد و ثنائے لاتعد اس مالک الملک دائمی کو سزاوار ہے جس نے اپنی حکمت کا مد سے سطح آب پر فرش خاک کا بچھایا۔

*End :-*

یہ تحت حکم جنرل صاحب مذکورہ بالا کام کیا۔ اکثر احکام جنرل صاحب سے ہی جاری ہوتے رہے۔ جنرل وانی و اختر لونی صاحب از ابتدائے ۱۲ جون ۱۸۱۵ء لغایت ۲۹ اکتوبر ۱۸۶۹ء۔

It is the photographic copy of a the sxttract from manuscript preserved in the Punjab Public Library, Lāhore (Pākistān). It relates to the geography and history of the important places in the Cis-Sutlej territory.

S. No. 13

**S.H.R. : 93**

*Title :* Twārikh-i-Darbār Sāhib

*Size :* 20 × 35 C.M.

*Lines per Page :* 25

*No. of Pages :* 35

*Name of Scribe :* Faiz-ul-Huq

*Words per Line :* 13

*Date of Compilation :* 1869 A.D. copied on Nov. 18, 1940.

*Condition :* Recently, Complete.

*Beginning :-*

قبل از آبادی کے یہاں جنگل تھا۔ جہاں اب دربار صاحب ہے۔ یہاں آب بطور ڈھنڈ یا جھیل کے تھا۔ قدیم سے یہ تیرتھ بر اسم "اکھواک سر" بڑا تیرتھ تھا۔ اس جگہ اکھواک جو جدماجد راجہ رام چندر جی کا تھا۔ اُس نے اس استھان پر بہت جگ کئے۔ اس واسطے یہ مکان متبرک ہے۔

*End :-*

فتح شاہ - گوردارجن دیوجی کے وقت یہ فقیر قیام پذیر ہوا۔ اور صاحب کرامات تھا۔ اب اس کا مزار ہے اور مسلمان لوگ اُس کا ادب کرتے ہیں۔ کبھی میلہ بھی دیاں ہوتا ہے۔ استھان - بسنت کا دہاں میلہ ہوتا ہے۔

This copy was transcribed by the Faizul Huq in 1940 A.D. It furnishes valuable details regarding the history of Amritsar city from the very beginning upto 1857 A.D.

S. No. 14

S.H.R. : 1251

Title : Twārikh Goshā-i-Punjab

Author : Pt. Rādhā Kishan

Size : 22 × 29 C.M.

Lines per Page : 20

No. of Pages : 69

Words per Line : 14

Date of Compilation : 1861 A.D.

Condition : Recent, Complete.

Beginning :-

بِسْمِ اللّٰهِ الرَّحْمٰنِ الرَّحِیْمِ - خالق بے نیاز کی درگاہ میں خاکسار رادھا کاشن پندت کشمیر سے ساکن قدیم  
میں پوری حال لاہور سجدہ عجز و نیاز بجا لاکر بیان کرتا ہے ۔

End :-

جس کے مضمون میں عجیب زنی وضع لطف  
گوشتہ پنجاب کی تاریخ ہوئی طبع لطیف  
۶۱۸۶۱

واہ کیا گوشتہ پنجاب بھی ہے سبحان اللہ  
قطعہ تاریخ :- سال تاریخ لکھی تب تو یہ میں نے فی الفور

This is a transcribed copy of the published work printed in 1861 A.D. at Lāhore. It realates to the history of the Sikhs with particular reference to the Sikhs of Cis-Sutlej territory and Maler Kotlā State.

S. No. 15

S.H.R. : 1248

Title : Tārikh-i-Gūjarānwālā

Author : M. Gopāl Dāss E.A.C. Gujarānwālā

Size : 24½ × 16 C.M.

Lines per Page : 15

No. of Pages : 96

Words per Line : 14

Date of Compilation : 1872 A.D.

Condition : Recent, Incomplete.

Beginning :-

گذر سودہرہ ۱۱۶۱ھ ہجری مطابق ۱۷۲۵ء احمد شاہ ابدالی بہ ارادہ تسخیر ہندوستان معہ بارہ ہزار سوار  
کے اس جگہ سے اس دریا سے پایاب اتر آتھا۔ اور اسی طرح زماں شاہ خلف تیمور شاہ بن احمد شاہ ابدالی  
مذکور پادشاہ افغانستان ۔

End :—

اس قحط سالی میں سرکارِ انگریزی نے ایسی تدبیر کری کہ مالداروں کو ترغیب دے کر واسطے مفلسوں کے بہت روپیہ جمع کر کے تقسیم کر دیا۔ اور اپنے خزانے سے اکثر بیگسوں کو مدد خرچ کی گئی اور واسطے مقررہ نرخ مناسب کے ساتھ کاروں کو سخت تاکید ہوئی رہی۔

This contains extracts transcribed from a printed work of the same name published by the Punjāb Government in 1872 A.D. at the instance of Mr. Prinsep, the Settlement Commissioner, Punjāb.

It contains very valuable information relating to the history of the district during pre British period.

S. No. 16

**S.H.R. : 1242**

*Title :* Tārikh Pargnā-i-Muktsar-wā-Mamdot

*Author :* Sayyad Nisār Ali

*Size :* 24½ × 16 C.M.

*Lines per Page :* 20

*Words per Line :* 18

*No. of Folios :* 19

*Condition :* Incomplete.

*Beginning :—*

ورق ۳۔ ذکر آبادی قبضہ ممدوٹ۔ یہ قبضہ فیروز پور مقام ضلع سے بہ فاصلہ نو کوس جانب گوشہ غرب و جنوب برب دریا کے ستیج اس موقع پر جہاں سڑک خام مقام ضلع سے خاص آبادی تک آتی ہے واقع ہے

End :—

۱۳۲۔ سویہ۔ تحصیل موگہ میں شامل ہے۔ ۱۳۳۔ ماہولی۔ تحت راجہ فرید کوٹ ہے۔

۱۳۴۔ ڈھلوں۔ ایضاً۔ ۱۳۵۔ موڑ۔ ایضاً

۱۳۶۔ برہہ والا۔ ایضاً۔ میزان۔ ماسم معاف سے تتمہ مایہ جمع کماصہ

لکھ  
۱۳

It contains extract transcribed from the published work of the same name printed at Lāhore in 1876. It gives very valuable details about the history of this region.

S. No. 17

**S.H.R. : 1660**

*Title :* Tārikh-i-Peshāwar

*Author :* Mr. Gopāl Dāss

*Size :* 22 × 22 C.M.

*Lines per Page :* 18

*Words per Line :* 14

*No. of Pages :* 83

*Condition :* Incomplete.

Beginning .—

فہرست تھے ہائے وقوعہ ضلع پشاور۔

End :—

یہ تجویز کپتان ہوجیمس صاحب ڈپٹی کمشنر بہادر اور سہ بارہ بندوبست ستمبر ۱۹۰۹ء میں ہوا۔ برائے یکسال بہ تجویز صاحب موصوف۔ لیکن وہ تا ستمبر ۱۹۱۱ء جاری رہا۔ کھیوٹ کا حال ویسا ہی رہا۔ جیسا پہلے ذکر کیا گیا۔

It contains extracts from the published work of the same name which was compiled at the instance of Captain A.G Hasting. Settlement Officer, Peshawar (1869-1874 A.D.) by R. B. Gopāl Dāss. It gives very valuable details about the Sikh rule in Peshāwar.

S. No. 18

S.H.R. : 2166

Title : Tārikh-i-Punjab

Author : Din Mohammad

Size : 29 × 24 C.M.

Lines per Page : 16

No. of Folios : 158

Words per Line : 30

Date of Compilation : 1849 A.D.

Condition : Very old pages repaired. Pages worm-eaten.

Beginning :—

بِسْمِ اللّٰهِ الرَّحْمٰنِ الرَّحِیْمِ۔۔۔ خُدا کو سزاوار ہیں سب ثنا  
دو عالم کو جو اُس نے پیدا کیا  
سبھی آفرینش ہے اُس کا ظہور  
کیا جن و انساں و حوش و طیور

End :—

الحمد لله کہ یہ میاں افضل رب لایزال عز اسمہ، این نسخہ عجیب و غریب بکام پنجاب با کمال آب و تاب حُسن  
انصرام پایا۔ ملہم غیب نے فرمایا۔ رباعی۔ ترتیب جب ہوئی تاریخ پنجاب ہو پایا ترتیب اس کا فصل اور باب  
پے تاریخ اس کی ملہم غیب لگا کہنے کہ وہ "تاریخ پنجاب"

This valuable manuscript dealing with the history of the Sikhs has recently been acquired from district Gurdāspūr. It has got two parts :—

Part I Contains the account of Sardār Charat Singh and Mahārājā Ranjit Singh.

Part II Contains the account of post Mahārājā Ranjit Singh period and ends with the annexation of the Punjāb.

At places the writer gives the minute details of the events. It folio No. 122 is Missing.



S. No. 19

S.H.R. : 533

Title : Tārīkh-i-Rohillā

Size : 27½ × 16 C.M.

Lines per Page : 17

No. of Pages : 298

Words per Line : 14

Condition : Recent, Complete.

Beginning :-

بِسْمِ اللّٰهِ الرَّحْمٰنِ الرَّحِیْمِ - انتخاب حالات خاندانِ نواب نجیب الدولہ -

End :-

تب مشورہ برہمی انتظام نواب کا ہوا۔ اور لڑائی کرادینا آپس میں اور جنگ مذہبی کا مضمون قائم ہو کر عیسوی کو بھڑادیا کہ یہ ملک تم کو دلا یا جائیگا اور ہم گواہ تمہارے خیر خواہوں کے رہیں گے فقط۔ تمام شد۔

This relates to the history of the Rohillās based on important works like Syr-ul-Mutakhārīn etc. It gives details of excesses committed by the Rohillās in Delhi and their subsequent conflict with the Marāthās.

S. No. 20

S.H.R. : 282

Title : Twārīkh -i-Sidhū Brārhān Khāndān-i-Phūl

Author : Sir Attar Singh Bhadour

Size : 22 × 26½ C.M.

Lines per Page : 19

Words per Line : 20

No. of Pages 119

Date of Compilation : 1867 A.D.

Condition : Recent. Complete.

Beginning :-

ہر کے ہاتھ نساہ

بِسْمِ اللّٰهِ الرَّحْمٰنِ الرَّحِیْمِ . گونا گوں پیدائش اس پروردگار کی ہے کہ صنعتِ قدرت بے انتہا اُس کی سے گردشِ زمانہ وغیرہ حالات نظر آتے ہیں اور پھر دانش کو طاقت نہیں کہ ذرہ بھی بیان اُس کا کر سکے .

End :—

سکہ ضرب روپیہ نانک شاہی بھی ان سکھاں نے جاری کئے۔ میں نے تحریر کرنا اس کیفیت کا واسطہ  
ظاہر کرنے مذہب سکھاں جو خاندان پھول اسی مذہب میں سے ہے بس ضرور تھا۔ مختصر تمام کیا گیا۔ فقط صفحہ ۱۱۱  
شاید یہ شوق میرا ذریعہ بہبودی میری کا بخدمت حاکمان وقت ہو کر یہی تاریخ مجھ سے یادگار رہے۔  
کیونکہ یادگاری حکام سے از بس فوائد تا بعد ازان کی متصور ہیں۔ اور بندہ ہر وقت بدرگاہِ سری بھگوان دست  
بدعا ہوں کہ منظور نظر بندگان عالی صاحبان بہادر ہو۔ فقط

This manuscript gives in detail the history and social customs of the Sidhūs, the descendants of Phūl. Many geneological tables have been given to illustrate the text. It furnishes a valuable information regarding the early history of Phūlkiān states viz Patialā, Nābhā and Jind.

S. No. 21

S.H.R. : 1247

Title : Tārikh Zilā Montgomery

Author : Mānshi Bakhtāwar Lāl, Assistant Settlement Commissioner

Size : 24½ × 16 C.M.

No. of Pages : 63

Lines per Page : 16

Words per Line : 16

Condition : Recent, Incomplete.

Beginning :—

فصل دوم۔ حال سلطنتِ ماضیہ و طوائف الملوک کی و انتظام عملداری سرکار ہمارا جہ رنجیت سنگھ

End :—

بہ عہد حکومت سرکار فیض مدار بند و بست سرسری میں نور محمد مالک نے بہ استحقاق ماضیہ دادخواہ  
بہ حضور حکام بلتھی ہو کر دوبارہ ملکیت موضع ہانس کی حاصل کی اور چند دیہات زیر قبضہ قوم اردوہ اور کچھ جنگل  
سرکار میں تہ ویران پڑے ہوئے ہیں۔

This contains the extracts from the published work of the same name printed at Amritsar. It was compiled at the instance of the Settlement Officer Montgomery (1867-1873 A.D.) It gives important information regarding this region.

S. No. 22

**S.H.R. : 1249**

*Title : Tārīkh Zilā Mūltān*

*Author : Hukam Chand*

*Size : 28 × 21 C.M.*

*Lines per Page : 20*

*Words per Line : 17*

*No. of Pages : 141*

*Name of Scribe : Joginder Singh Gujrāti*

*Date of Compilation : 1884*

*Condition : Recent. Incomplete.*

**Beginning :-**

باجپہم تہہ کہنہ و آبادی ہائے شہر موجودہ - دفعہ ۱۱ - یہ ملک زمانہ ماضیہ میں بڑا پر آباد تھا - اس کا نشانات تہہ کہنہ سے معلوم ہوتا ہے کہ بہت پرانے تہہ موجود ہیں -

**End :-**

تخصیص داران سے نمبر داران اور معتبران سے ایزادی کی درخواست لے کر بھیج دیتے ہیں - ہر سال مال شماری ہو کر نمبر داران دیہات سے درخواست ترقی کی لی جاتی ہے - جو لوگ زیادہ مویشی رکھتے ہیں - ان سے علیحدہ درخواست لی جاتی ہے - تمام شد -

This contains extract transcribed from the work of the same name published in 1884 at Lāhore. It gives details of the ancient sites, geographical location of various streams. In also narrate the history of the district during the Sikh period.

S. No. 23

**S.H.R. : 283**

*Title : Umdātul Twārikh*

*Author : Rattan Lāl*

*Size : 21 × 27 C.M.*

*Lines per Page : 19*

*Words per Line : 13*

*No. of Pages : 127*

*Name of Scribe : Faizul Huq*

*Date of Compilation : 1835 A.D.*

*Date of Transcription : 1942*

*Condition : Recent, Incomplete.*

**Beginning :-**

اقتباس از عمدۃ التواریخ رتن لال . یا فاتح - بسم اللہ الرحمن الرحیم - قابل حمد وہ خالق ہے . کہ جس نے تمام کائنات کو مظلومہ عدم سے جلوہ گاہ ہستی میں لایا .

End :-

تیسرا الماس - ہماری دارالریاست حیدرآباد دکن میں راجہ چند و لال ہہا راجہ بہادر پیش کار سرکار کے عہد میں ہاتھ آیا۔ کہ جس کا وزن ہندی ۳۴۰ رتی ہے۔ اور قیمت اُس کی اب ساٹھ لاکھ روپے تشخیص ہوتی ہے۔ مگر ناتراشیدہ ہے۔ جس کی کیفیت اور احوال خاندان آصفیہ میں لکھی گئی۔ فقط

This contains extracts transcribed from MS. 1133 Accession No. 8689 Asafyā Library, Hyderābād Deccan, This manuscript relates to the history of later Mughal period and the rise of Sikh power under Mahārājā Ranjit Singh.

S. No. 24

S.H.R. : 45

Title : Waqiāt-i-Dārrāni

Author : Mīr Wāris Ali

Size : 24½ × 16 C.M.

Lines per Page : 21

Words per Line : 21

No. of Pages : 91

Condition : Recent, Complete.

Beginning :-

حمد و ثناء خالق ارض و سماء کو سزاوار ہے۔ جس نے انتظام ہدایات دین انبیاء مرسلین علیہم الصلوٰۃ والسلام کے قبضہ اختیار میں دیا۔ اور انصراہ امور دنیا کے واسطے شاہان باوقار کو پیدا کیا۔

End:-

کہن دل خاں - مہر دل خاں - شیر دل خاں - پُر دل خاں - رحم دل خاں - یہ پانچوں بھائی ایک ماں سے  
یار محمد خاں - سلطان محمد خاں کہ رفیق اور ملازم رنجیت سنگھ کا تھا۔ اور سائل مذکور تک زندہ اور نوکر والے  
لاہور کارہا - پیر محمد خاں - سید محمد خاں یہ چاروں بھائی ایک ماں سے ہیں۔

This is a transcribed copy form a published volume of the same name printed at Kānpur in 1292 Hijri, viz. 1875 A.D. It gives an account of Ahmad Shāh, Abdāli.

## B—MEMOIRS

S. No. 25

S.H.R. : 1602

Title : Diary Anokh Singh

Author : S. Anokh Singh

Size : 16 × 33 C.M.

Lines per Page : 23

Words per Line : 9

No. of Folios : 54

Name of Scribe : Harbans Singh Sewak

Date of Compilation : Feb. 21, 1953

Condition : Recent, Complete.

Beginning :-

نو شہرہ چھاؤنی - یکم نومبر - نو شہرہ چھاؤنی خاص میں ۲۲۰۰ آدمی ہلاک - ۳۰۰ عورتیں اغواء - باقی حالات  
دوسرا آدمی بتاویگا -

End :-

لڑکیوں کی فہرست سیکرٹری ریلیف کمیٹی کو ٹائپ کرنے کے لئے دے دی گئی۔

It gives datewise account of events regarding refugees going from and coming to India. The writer lived at Ferozepur and watched the exodus and influx of refugees. He has also recorded the statements of certain migrants.

S. No. 26

S.H.R. : 151

Title : George Broadfoot ki Diary

Size : 22 × 27 C.M.

Lines per Page : 19

No. of Pages : 42

Name of Scribe : Faizul Huq

Words per Line : 14

Date of Compilation : 1845

Date of Transcription : 1940

Condition : Recent, complete.

Beginning :-

جارج براڈفٹ صاحب بہادر ایجنٹ گورنر جنرل بہادر کی ڈائری از تاریخ یکم مارچ ۱۸۴۵ء تا ۳۱ جولائی  
۱۸۴۵ء - عہد حکومت بہار راجہ دلپ سنگھ بہادر - نام گورنر جنرل ہند - سر سہری ہارڈنگ صاحب بہادر -

End :-

فوج پائے جزار بہادر۔ اسلحہ و ساز و سامان سے آراستہ کر کے توپ بندوق وغیرہ تیار کر کے فہرست جلد از جلد بہ تفصیل پیادہ و سوار لکھ کر حضور کو بھیجیں۔ فقط ختم شد۔

It is a transcribed copy from the diary most probably written by Syyid Rajāb Ali, who was Mīr Munshī (Head Clerk) of George Broadfoot, Agent of Governor General at Ludhiānā. It relates to the events of period from 1st March, 1845, to 31st July, 1845 A.D. a period preceding the outbreak of First Anglo-Sikh War.

S. No. 27

S.H.R. : 1963

Title : Khūn-ki-Holī

Author : Farrūkh Amritsari

Size : 34 × 24 C.M.

Lines per Page : 20

Words per Line : 18

No. of Pages : 70

Name of Scribe : Lachhman Dāss Shāiq

Date of Compilation : 1948

Beginning :-

۱۔ امرت سرکاسنگ بنیاد سکھوں کے چوتھے گرو رام داس جی نے شہنشاہ اکبر کے عہد میں حضرت میاں میر کے مقدس ہاتھوں سے رکھوایا۔ ۲۔ سکھوں کا سب سے مشہور مندر دربار صاحب امرت سر میں ہے۔ جو دنیا کے عجائبات میں شمار کیا جاتا ہے۔

End :-

جنہوں نے شہر کی بربادی میں حصہ لیا۔ ان کے نام ظاہر کرنے کی ضرورت نہیں۔ ان میں اکثر ہندو سکھ لیڈر ہیں۔ خدا ان سے سنجھے۔

It is a transcribed copy of the published work by Ghulam Qadir-Farrūkh Amritsari. It gives an account of Mūslims of Amritsar and narrates their exodus to Pakistān, under most adverse circumstances. The work has a communal bias.

S- No. 28

S.H.R. : 1958 A

Title : Mahsharistān-i-Kapūrthalā

Author : Khalifā Imam-uddin

No. of Pages : 89 Lines per Page : 22

Size : 34 × 24 C.M.

Name of Scribe : Lachhman Dāss Shāiq

Words per Line : 16

Date of Compilation : 1948

Condition : Recent, Ccomplete.

Beginning :-

تعارف - محترم خلیفہ امام الدین کو میں عرصہ قدیم سے جانتا ہوں . . . . . دیا چہ - میں نے مختصر طور پر اس کتاب میں ان واقعات کو روشنی میں لانے کی سعی کی ہے جو مظالم ریاست کپور تھلہ میں رونما ہوئے .

End :-

اب ہم آخر الوقت کے منتظر ہیں جب فاتحانہ انداز سے اپنے وطن مالوف کو لوٹینگے -  
حسرت سے اس کوچہ کو کیونکر نہ دیکھیے اپنا بھی اس جمن میں کبھی آشیانہ تھا

This is a transcribed copy of the published work by Khalifā Imamuddin who has recorded the events which occurred in Kapūrthalā before his departure to Pākistān in 1947. The writer has communal leanings.

S. No. 29

S.H.R. : 1958 B

Title : Ah ! Jullunder

Author : Major A. R. Chaudharī

Size : 34 × 24 C.M.

Lines per Page : 32 No. of Pages : 53

Words per Line : 16

Name of Scribe : Lachhman Dāss Shāiq

Condition : Recent writing, Complete.

Beginning :-

عزداشت - چھ ماہ کی طویل بیماری کے بعد میں ۲۵ اگست ۱۹۴۶ء کو وطن عزیز . . . . .

پیشتر اس کے کہ آپ کی خدمت میں جالندھر کے زہرہ گد از حالات پیش کروں - مناسب معلوم ہوتا ہے کہ جالندھر شہر کی آبادی اور گذشتہ ماحول کے متعلق کچھ عرض کر دوں -

End :—

ہماری لاری سرحد سے گزری اور صوبہ بیدار صاحب کی کرسی کے نزدیک ٹھہر گئی۔ گویا ہم پاکستان کی مقدس سر زمین میں داخل ہو گئے۔ پاکستان زندہ باد۔

It is a transcribed copy of the published work by A. R. Chaudhri who narrates his experiences at Jullunder during the riots of 1947. He has also given an account of Hindu-Muslim relations at Jullunder before 1947.

S. No. 30

S.H.R. : 126

Title : Tazkirā Rajab Ali

Author : Rajab Ali Khān

Size : 22 × 37 C.M.

Lines per Page : 19

Words per Line : 14

No. of Pages : 314

Name of Scribe : Faizul Huq

Date of Transcription : 26 July 1941

Condition : Complete, recent writing

Beginning :—

فصل اول۔ محفی نہ رہے کہ بہ اعتبار نسب یہ احقر الیرایا اڑتیسویں پشت میں جناب حضرت امیر المؤمنین سید الوصیین صاحب ذوالفقار حیدر کرار ابن عم رسول صلی اللہ علیہ وآلہ مولانا سیدنا علی بن ابی طالب علیہ السلام ابن عبدالمطلب ابن ہاشم ابن عبدمناف سے ہے۔

End :—

خدائے تعالیٰ ان میں برکت دے اور سب کو خوش و خرم رکھے۔ اور یہ سب تاثیر دعائے جناب والد ماجد مرحوم ہے۔  
ختم شد

This is the autobiography of Syyid Rajab Ali, Mir Munshī of the Agent of the Governor General Ludhiānā, It was transcribed by Faizul Huq in 1941. In this ms. 255 documents and letters in Persian have been quoted to establish his claim for a *Jagir*. These documents throw a flood of light on the political condition of those days.



## C—DOCUMENTS

S. No. 31

S.H.R. : 2180

Title : Naqūl-Dastavizāt

Lines per Page : 16

Size : 22 × 32 C.M.

Name of Scribe : Nawazish Ali

Words per Line : 16

No. of Folios : 398

Date of Compilation : 10 May 1878

Condition : Old, pages at places worm-eaten, written without margin, complete.

Beginning :—

بِسْمِ اللّٰهِ الرَّحْمٰنِ الرَّحِیْمِ - باب اول در بیان انتظام کورٹ سرکار انگلیزی بہ علاقہ رئیس متضمن بہ دفعہ دو۔ دفعہ اول  
انتظام کورٹ در علاقہ رئیس بوجہ نابالغی یعنی صغیر سنی کہ جس کی حد قانوناً <sup>۱۸</sup> برس کی قرار پائی۔ دوسری دوسری  
انتظام علاقہ رئیس بالغ بوجہ غفلت و بے انتظامی وزیر باری قرضہ وغیرہ -

End :—

پس بوجھے من الوجوه دست اندازی مناسب نہیں ہے۔ لہذا حکم ہوا کہ اپیل نامنتظور۔ اور حکم بحال رہے۔ اور  
ترسیل نقل رو بکار بخدمت صاحب ڈپٹی کمشنر بہادر ترقیم ہو کہ اپیلانٹ حاضر باش محکمہ صدور حکم سے  
مطلع ہو۔ فقط۔

This contains copies of the documents, applications and letters presented to the British Government by Sardar Jiwan Singh, Chief of Būriā State. This manuscript has been written by Nawāzish Ali, an employee of Būriā State.

Since S. Jiwan Singh's sister was married to Mahārājā Narinder Singh of Patiālā, his Jagir was ultimately restored.

S. No. 32

S.H.R. : 2119

Title : Naqūl-i-Musawdāt-Khatūt

Size : 27 × 20 C.M.

Lines per Page : 15

No. of Folios : 48

Words per Line : 18

Date of Compilation : 1878

Condition : Totally worm eaten, Incomplete.

Beginning :-

شیخ خواجہ بخش  
۱۰

ماموں صاحب نظام علی خاں

حسب گفتہ نواب علم علی خاں

عشرت خاں معہ سرمی مہ  
۱۱

بروقت روانگی تھانیسہ معہ جنگ باز خاں  
دسہار پور کے عدد  
۱۲

End :-

اس میں پیش ہونا کسی حجت کا صریح نافرمانی سے - دوسرے زرکیشن جو جاگیرداروں اور گزارہ خواروں سے  
دلایا جاتا ہے - وہ انہیں لوگوں سے دلایا جاتا ہے کہ جس نے اپنے سردار کو ایام اُن کے حکومت میں نوکری  
دی ہو - سو ظاہر ہے کہ ممتاز بیگم صاحب گزارہ خوار نوکری سپاہیاں رئیس کو نہیں دیتی تھی بلکہ -

This contains copies of the documents, representations and applications  
by the rulers of Kūnjpūra State and the decisions taken by the Government.

It has been acquired from Kūnjpūrā, district Karnāl.

LANGUAGE, LITERATURE,  
&  
MEDICINE

# A—LANGUAGE & LITERATURE

S. No. 33

S.H.R. : 2273

Title : Bām-i-Shahādat

Author : Laksh Vir Singh Mūztir

Size : 17 × 11 C.M.

No. of Pages : 36

Lines per Page : 8

Words per Line : 12

Date of Compilation : 2005 Bikram viz. 1948 A.D.

Condition : Recent, Complete.

**Beginning :—**

ذرا دیکھو تو یہ ایثار اُن کا !      ہیں کیس قربانیاں تجھوں نے کیا کیا  
ہے اُس کی زندگی غیر فانی      جو دھرم اپنے پہ مٹ جائے خوشی سے

**End :—**

دل مضطرب چا داری بدل رنج و الم غم ہا      بیس از چشم دل آں زندہ جاوید شہدارا  
بروئے آسماں در انجم تاباں نظر آیند      اگر خواہی در منزل کشادہ اند منزل ہا

This is a versified account of the martyrdom of the sons of Gūrū Gobind Singh, written by Muztir of Nābhā. Some pages are beautifully written and lavishly decorated in different colours.

S. No. 34

S.H.R. : 2266

Title : Kālām-i-Safir

Author : Safir

Size : 16½ × 27½ C.M.

Lines per Page : 15

No. of Pages or Folios : Part I/16 Part II & III/76

Words per Line : 14

Date of Compilation : 1272. H.

Condition : Old, Complete.

**Beginning :—**

اے سویدائے دلم را نور عرفانت ضیا      من نہ ندانم خویش را منصور می داندم را

**End :—**

ہم یہ کب تک یہ عنایت ہے کہو حضرت دل      دشت میں لائے تھے تم شہر سے تو حضرت دل  
اب کہاں لے چلے فرمایئے دیرانے سے

This manuscript contains Urdū and Persian verses of Safir, dealing with a very wide range of subjects like eulogy, religious verses and verses composed on other different occasions. It has got three parts.

Some verses are also noted on fly leaves.

S. No. 35

**S.H.R. : 2183**

*Title :* Kochak Bākhtar

*Name of Scribe :* Mayyā Dāss

*Size :* 20 × 32 C.M.

*Lines per Page :* 15

*No. of Folios :* 418

*Words per Line :* 16

*Date of Compilation :* Nov. 20, 1862.

*Condition :* Old-beautifully written within double marginal lines, first nine pages profusely decorated. Complete.

*Beginning:—*

بِسْمِ اللّٰهِ الرَّحْمٰنِ الرَّحِیْمِ ۔ داستان زمر دباختری کا بھاگ کر جانادریائے فرعون پر ۔ اور نقاب دار سرخ پوش کا خبر دینا فرعون کو کہ لقا اور بخیار کے فرقہ خدا پرستوں کے ہاتھ سے آئیں ہیں اور اس کا بلوانا پاس اپنے لقا کو اور بھیجنا فرعون کا ساموس جادو کو ۔

*End :—*

نسخہ دستبرکہ کوچک بانخر محسب فرمائش جناب قبلہ فیاض زماں جناب کنور زرخین ناتھ جی صاحب بہادر دام اقبالہ در اسعد رواں بعون ایزد منان صورت اختتام یافت یہ بیاض العباد بندہ میا داس تحریر بتاریخ ہفتم ماہ گمہ ۱۹۱۹ء بہ نومبر ۱۸۶۲ء ۔

This voluminous manuscript with about 50 paintings appears to have been translated from Persian. It relates to a love story interpressed with warfare scenes here and there.

As noted in the colophon Mayyā-Dāss completed, its transcription on Nov. 20, 1862 A.D.

S. No. 36

**S.H.R. : 2204 B**

*Title :* Masnawi Māh-i.Mūnir

*Author :* Mohammad Hayāt Sāmānī Asim.

*Size :* 25 × 16 C.M.

*Name of Scribe :* Brij Lāl

*Lines per Page :* 11

*Words per Lines :* 14

*No. of Pages or Folios :* 137 Part II

*Date of Compilation :* 16th Dec. 1875

*Condition :* Old. Written without margin in the running hand, Complete.

Beginning :-

مثنوی ماہ منیر - یافناح . بسم اللہ الرحمن الرحیم  
دلا کہ تو توحید پروردگار ہیں پیدا کئے جس نے لیل و نہار

End :-

مثنوی ماہ منیر تصنیف میاں جی حیات بخش سامانی ۱۹۳۲ء متخلص بہ اشیم روز سنچر مطابق ۲ ستمبر ۱۹۳۲ء  
۱۶ دسمبر ۱۸۷۵ء بدستخط ذرہ مثل بندہ برج لال تحریر یافت  
نوشتہ بماند سیاہ بر سفید نویسنده رانیست فردا امید

This manuscript containing versified story of a prince was transcribed by Brij Lāl in 1875 A.D.

The author of this love poem belonged to Samānā and had migrated from Multān side.

S. No. 37

S.H.R. : 2203 A

Title : Nūskhā-i-Zabāndāni

Size : 26 × 16½ C.M.

Lines per Page : 13

Words per Line : 14

Date of Compilation : March 1844

No. of Pages : 12

Condition : Old worms-eaten & Complete.

Beginning :-

یافناح - بسم اللہ الرحمن الرحیم - حرفوں کا بیان - فارسی کے قاعدے میں اٹھائیس حرف ہیں - صورت ان کی اس طرح ہے - ا ب ت ث ج ح خ د ذ ر ز س ش ص ض ط ظ ع غ ف ق ک ل م ن و ہ ی

End :-

جو کاغذ ۲۵۱۰ فصلی کا سرکار میں داخل کیا ہے اس میں میرا نام لکھا ہے - امید وار ہوں کہ طلبی مدعا علیہ کی ہو کر میری دہرتی مجھ کو دلانی جائے - فقط . عرضی فدوی دہرم پلاگو جراتی والا موضع رام پور پر گنہ سمتال لکھی ہوئی  
۲۰ مارچ ۱۸۴۴ء

This manuscript gives some information about the Persian alphabet, names of the months etc. In the end some notes relating to his personal matters have been recorded.

S. No. 38

S.H.R. : 2193

Title : Tarikhi Qasida ba Madah Maharāja Hirā Singh

Author : Mohammad Ramzan

Size : 37 × 41 C.M.

Lines per Page : 5

Words per Line : 9

No. of Pages : 17

Name of Scribe : Mulla Mohad Ramzan

Condition : Most beautifully written within decorated golden marginal lines, Complete.

Beginning :-

زہے نا جہاں را نام باشد در جہاں باشی      بدولت کامیاب کام بخش و کامراں باشی  
راجہ عالی مراتب سرگروہ راجگان      پہلوں شیریں زباں شیرجواں بس مہرباں

End :-

جیسا کرو گے شاد مرے دل کو لطف سے      ویسا خدار کھے گا تجھے شاد اے گرام  
ملا محمد رمضان درگذر مسجد وزیر خاں متصل دہلی دروازہ

This contains *Qasida* written in praise of Mahārājā Hirā Singh of Nābhā by Mohammad Ramzān who lived near Masjid Wazir Khān, Lāhore. The volume begins with two paintings-one of Gūrū Nānak and the other of Gūrū Gobind Singh. One painting is also at the end.

Every page and every line is decorated with different colours. |

S. No. 39

S.H.R. : 2204 A

Title : Tausif-i-Sarāpā-i-Dilbare (Persiān)

Author : Mohammad Hayāt Sāmānī Asim.

Size : 25 × 16 C.M.

Lines per Page : 10

No. of Pages or Folio 20

Words per Line : 15

Name of Scribe : Brij Lāl

Date of Compilation : 1871 A.D.

Condition : Old. Beautifully written the within the marginal lines. Complete.

Beginning :-

بسم اللہ الرحمن الرحیم - پیرایہ زیبائی سراپائے معانی ستائش حسن طرازی ست کہ معشوقان سراپا ناز را سراپائے دلبری  
پوشانید تا عاشقان بے مرد سامان سر بے سامان مارا انثار پائے شاں گردانید -

End :-

از سفیدی و سرخی کفش بہار صبح و شفق بہ یک دیگر رمیدہ - الراتمہ در پائیش ماہی بحر لطافت رواں بر موج جوش  
نزاکت - بتاریخ دوم بھادوں سہ ماہ ۱۹۲۸ تحریر یافت

This manuscript, written on the pattern of the *Naikabhed* of the Sanskrit literature, contains description of female beauty.

It is in Persian verse written in 1871 A. D.

S. No 40

S.H.R. : 2177 C

Title : Tazkirā

Size : 27 × 16 C.M, Lines per Page : 17 No. of Pages or Folios : 21  
Words per Line : 25

Condition : Old. Incomplete.

Beginning :-

اختر تخلص - نواب اختر محل خاندان تیموریہ سے ہے - یہ ایک خمسہ اور چند اشعار اس کے زینت تکرہ ہوتے ہیں -  
بچھ پہ قربان ہوں میں اے ہاشمی و مطہلی کہ ہے مشہور دو عالم تری عالی نسب

End :-

اک نہ اک فرقت میں جاناں کی مرض ہم کو رہا  
راگ رونے کی صدا جو تال ہے بے تان ہے  
دردِ دل گر میٹ گیا دردِ جگر ہونے لگا  
نئے میں تجھ بن اے صنم صنم کا اثر ہونے لگا - خاتمہ

It contains anthology of Urdū verses by different poetesses.

S.H.R. 2177 A & 2177 B. contains published works entitled Dewān-i-Lutif & Dewān-i-Nazim.

S. No. 41

S.H.R. : 2118

Title : Yūsaf-Zulaikhā

Author : Hāsham (Miān Khān)

Size : 24 × 15 C.M.

Lines per Page : 15 Words per Line : 13

No. of Folios 124

Name of Scribe : Ahmad Shāh

Condition : Old, worm-eaten Complete.

Beginning :-

سکل عشق کا جس کے بستار ہے  
شنا محمد اس کو سزاوار ہے



End :-

تمت الكتاب بعون عنایت ملك الوهاب مسمی لکھن نامہ تصنیف ہاشمی عرف میاں خاں بروز یکشنبه  
بوقت نماز ظہر۔ بتاریخ بست و دوم شہر رجب المورجب ۱۳۰۳ھ احمد شاہ کاتب الحروف خاکپاے دوستان  
حق بندہ شاہ محمد مرتب شد۔  
پوش گریہ خط ارسى طعنه مزین - کیسیج بشرخالی از خطا نبود - چهار ہزار و یکصد - چہل و دو کم بیت شد۔

This contains the versified romance of Yūsaf Zulaikhā in Punjābī written in Persian script. It is by a well known poet Hāsham who flourished in the Punjāb during Ist half of 19th Century. For his other works vide S.H.R. 1604 A and S.H.R. 1604 B, in the *Catalogue of Punjabi MSS.* (pages 115, 156-57).

As noted in the colophon it contains 4138 couplets.

# B—MEDICINE

S. No. 42

S.H.R. : 2203 B

Title : Mufid-ul-Aāam

Author : Fazal Ali

Lines per Page : 15

Words per Line : 18

Name of Scribe : Sayyad Vazir of Sāltānpār

Date of Compilation : August, 1849

Condition : Totally worms-eaten, very very old.

Size : 27 × 16½ C.M.  
No. of Pages : 105

Beginning :-

بِسْمِ اللّٰهِ الرَّحْمٰنِ الرَّحِیْمِ . شکر اور احسان ہے خُدا کا کہ جس نے ایک مشتبہ خاک سے ہم سب کو صورت انسان  
بنایا اور اشرف المخلوقات ہمارے حق میں فرمایا ۔

End :-

نویسنده - خواننده - گوینده را  
عفو کن گناہاں عطا کن بہشت

الہی بہ بخشائے این ہر را  
الہی ہر آں کس کہ این خط نوشت

This manuscript relates to health and medicine. It gives symptoms of diseases and their treatment in the form of prescriptions.

# APPENDIX

## APPENDIX-I

### LIST OF RESEARCH-PAPERS IN PUNJABI In the Sikh History Research Department

Title	Author	S.H.R. No.
Bhāi Gurdās	Harbans Singh	1357
Bhāi Gurmūkh Singh	Shamsher Singh Ashok	2903
History of Education among Sikhs	Gurdit Singh	2905
History of Education among Sikhs.	Sant Singh Giāni	2908
History of Education among Sikhs.	Kirpāl Singh Takhar	2910
S. Jassā Singh Ahluwālā	Harbans Singh Sewak	1983
Bhāi Khān Singh Nābhā	Shamsher Singh Ashok	2902
Bhāi Kāhn Singh Nābhā	Raghbīr Singh	2906
Bhāi Mani Singh Ji Shahīd	Gopāl Singh Dardī	2909
Origin of Nirmalā Panth	Joginder Singh Madān	2901
Origin of Nirmāla Path	-do-	2907
Sikh Gūru Sahibān te Mughal Bādshāh	Sūnder Singh	1356
Sikh Guru te Mughal Bādshāh	Ajit Singh	1362
Bhāi Takhat Singh Ji	S. S. Amole	2904

## APPENDIX-II

### A Sketch in Urdu

Naqshā Samādh Mahārāni Jind Kaur at Panchbati, Nāsik. 268

## APPENDIX-III

### Alphabetical Catalogue of Punjabi Manuscripts

Title	Page of the Catalogue
Adi Granth	74
Adbhūt Bilās	179
Adhiātam Rāmāyan	50
Adhiātam Parkāsh	117
Alankār Sāgar Sūdhā	175
Amrit Anbhav	118
Anak Parkār Granth	198
Ang Phūrne Kā Vichār	195
Asāwari	119
Avgat Hūlās	119
Avtār Lillā	76
Bachittar Nātak	76
Bālmikī Rāmāyan	50
Banasāwli Nāmāh Dasān Padshahiān Kā	38
Bāni Jalhan di	68
Bāni Pātshahi Desvin	77
Bāni Suthray di	68
Bārā Māhā	145-148
Bārā Māhā Gurū Gobind Singh	145
Bārā Māhā Rām Ji	143
Bārā Māhā Rāsyāede	149
Basant Bahār	182
Bāwān Akhari	69
Bhagat Mālā Sikhān di	2, 3, 4
Bhāgwat Bhave Prabhākar	120
Bhāgwat Dasam Sikhand Pūrān	51-54
Bhāgwat Gitā	121, 122, 124
Bhāgwat Gitāsār	123
Bhāgwat Gitā Tikā	125
Bhāgwat Ikādas Sikand Purān	54
Bhākhā Bhūkhan	55
Bhākhā Bhūkhan	180, 181
Bishan Pūrān	55

Title	Page of the Catalogue
Brahm Rehās	126
Brind Binod Satsyā	182
Chanākā Shāstar	190, 191
Chhand Ratnāwalī	176, 177
Chattarbhūj Pothī	15
Darbae Ratnāwalī	199
Dasam Pādshāh di Bāni	79, 80
Das Granthi	78
Das Gūr Kathā	4
Dattā Tray Gorakh Sambād	126
Devi Ūstat	80
Diary Anokh Singh	39
Giān Chūran	126
Gian Manjri	127
Giān Parbodh	81
Giān Sarod	82
Gosht Bābā Nānak	7
Gosht Jap Ji Sidhān Nāl	98
Gosht Kabīr Nirankār	98
Gosht Kabir Ravi Dāss	129
Gosht Maccā	128
Gosht Rūkan Dīn Kī	129
Grykham Rūt Barnan	149
Gūrbāni	82-84
Gūrbilās Bābā Vir Singh	28
Gūrbilās Pādshāhī Chhevīn	7
Gūrbilās Padshahī Dasvīn	9, 10
Gūrmūkhi Dīn Patri (Diary) Mahārājā Ranjit Singh	40
Gūr Panth Binod	41
Gūr Rattan Māl	11
Gūtkā Dasvīn Pādshāhī Bāni	85
Gūtkā Gūrbāni	86
Hunūmān Ke Bir Chhand	56
Hunūmān Nātak	57-60
Harji Pothī	14
Heer Vāras Shāh	152

Title	Page of the Catalogue
Heer Ranjāh	152, 154
Hit Ūpdesh	192, 193
Hūkam Nāmāhas Gūrū Gobind Singh	31, 33
Hūkam Nāmāhas Sri Harmandir Sāhib Patnā	32
Janam Sākhī Bābā Nānak	11, 12, 13, 16
Jang Nāmāh	42
Jassā Singh Binod	30
Jiwan Chrīttar Swāmi Bishan Dāss	29
Jotijote Samāne ke Chrīttar	43
Kabit	130
Kabit Swayyās	99
Kafiān	151
Kāfiān Shāh Hūssain	150
Kāl Gūrū Gobind Singh	43
Kārwai Akāli Dal Executive Committee	34
Karwāyān Shromani Gurudwārā Parbhandhak Committee	35
Kashmir de kūjh Hāl	44
Kathā Satjūg ki	61
Kavitā Gosain Tūlsi Dāss	69
Kav Sangreh	169
Khat Parishnī	131
Kherultujārab	200
Krishan Avtār Birāh Nātak	61
Lulat Lām	178
Madan Chanderodyā	184
Madhav Nul	155
Mahābhārat	63, 64
Mahātam Amritsar	62
Mantar Bābā Nānak	86
Mehmā Parkāsh	17, 18
Meriyād de kujh din	45
Moksh Panth	132
Nām Kosh Granth	133
Nām Manjri Nām Mālā	183, 184
Nām Nāthān	133
Nānak Parkāsh	19

Title	Page of the Catalogue
Naqshā Amdan wā Khurch Patiālā State	36
Naseehat Nāmāh Padshahī Dasvin	105
Nekalankī Chaubis Avtār	87
Nau Nirbāh Granth	194
Pakhyān Chrittar	88
Paintis Akharī	87, 88
Panj Granthī	89, 91
Paras Nāth Rūdar Avtār	91
Parbodh Chander Nātak	134
Parchiān	20
Parchiān Bhagatān dian	21, 22
Parchiān Pādshāhī Dasvin	23
Parichā Mahalay Panjwē ka	101, 102
Parichā Garg Rikhi Kā	196
Parmārath Sūkhmanī Sahansar Nāmāh	101
Pātshahi Davin karn Shahīdī	26
Phool Mālā	170
Pothi Gūrbānī	92
Pothi Salhotar	202, 203
Pran Sūkh	201
Prayā Sri Gūrū Granth Sāhib	102
Prem Sūmārg	109
Rājneet	194
Rāmāyan	64, 65
Rām Gītā	135
Rām Vinodh Granth	201
Rasāl Kav Granth	170
Rasrang Granth	185
Rattan Hazāre	171
Rattan Mālā	136
Register Karwāi Shromanī Akāli Dal	37
Rehit Nāmāh	105-108
Robkārī Mahārānī Jind Kaur	88
Rubāyāt	112
Rūpdip Pingal Bhākhā	177
Sabhā Parkāsh	187



Title	Page of the Catalogue
Sagan Mālā	196
Sākā Nānakānā Sāhib	46
Sākhi Ajite Randhawe ki	24
Sākhi Bābā Nānak	24
Sākhiān Bābā Dādū diān	30
Sākhiān Bhagtan kian	25
Sākhi Dasvin Pādshāhi Jotijote Samāne ki	26
Sākhi Pothī	27
Samūndreek	197
Sapt Sloki Gitā	137
Saptwār	150
Sarb Loh Parkāsh	94
Sassi Pannū	155
Sat Prashan Ūtri	137
Shabad Hazāre	93
Shabad te Shlok Mahalā Nāwān	94
Sherin Farhād	157
Shlok Bhagat Kabir	70
Shlok Bajid	71
Shlok Pardās	71
Shlok Tūlsi	72
Siharfi	158-168
Sikhān diān Bemisāl Qurbāniān	47
Sohnī Mahīwāl	156
Sudhāsar Granth	172
Sūndar Bilās	72
Sūndar Singār	185, 186
Sūr Sāgar	73, 74
Sūrtānt Bhaid Bhākhā	138
Swayyay Kalke Avtār ke	95, 96
Tankhāh Nāmāh	110, 111
Tarkeeb Mūndi ke	203
Tikā Bhākhā Bhūkhan	187
Tikā Jap Ji	103
Tikā Ras Rāj	179
Ūpban Kanj Bahār Granth	173

Title	Page of the Catalogue
Uthānakā Sri Gūrū Granth Sāhib	103
Vār Hakikat	48
Varān Kabit te Swayyae Bhāi Gurdās	104
Vedānt Tataw	139
Verāt Parb (Mahābhārat)	67
Vichār Chār Gharhi kā	141
Vichār Mālā	140
Vichār Sarowar	139
Yog Vishist	141, 142
Zafar Nāmāh	113-116
Zindgī Nāmāh	116



## APPENDIX-IV

### Author Catalogue of Punjabi Manuscripts

Name of Author	Title	Page No.
Agrā	Vār Hakikat	48
Anāth Pūri	Vichār Mālā	140
Anokh Singh	Diary Anokh Singh	39
Arjan, Gūrū	Adi Gūrū Granth Sāhib	74
Bajid	Shlok Bajid	71
Bālā, Bhāi	Jānam Sākhi Gūrū Nānak	16, 17
Bhagwān Dāss	Jiwan Chrittar Swāmi	
	Bishan Dāss	29
Bīr Singh	Bārā Mahā Gūrū Gobind Singh	145
Bishan Sharmā	Hit Ūpdes̄h	193
Brind Kavi	Brind Binod Satsyā	182
Būdh Singh	Madhava Nul	155
Charn Dāss	Khat Parishnī	131
Chattarbhūj	Chattar Bhūj Pothi	15

Name of Auther	Title	Page No.
Chaupā Singh, Bhāi	Rehit Nāmāh	105
Darbarā Singh	Gurbilās Pādshāhī Chhevīn	7
Devī Dāss	Rajneet	194
Dharm Singh Avdhāt	Krishan Avtār Birāh Nātak	61
	Sūrtānt Bhaid Bhākhā	138
Diāl Anemi	Avgat Hūlās	119
	Bhagwat Gitā Tikā	125
Diāl Singh	Siharfi	158
Gangā Rām	Darbae Ratnāwli	199
Giān Dev	Giān Anbhav	118
Gobind Singh, Gūrū	Bachittar Nātak	76
	Bani Pādshāhi Dasvīn	77,80,82,83,85
	Bhagwat Gitā	168
	Hūkam Nāmāhs	31, 33
	Neklankī Chaubīs Avtār	87, 96
	Pakhyān Chrittār	88
	Sarb Loh Parkāsh	94
	Samūndreek	197
	Swayyās Kalki Avtār	95
	Zafar Nāmāh	113-116
Gopāl Singh	Ras Rang Granth	185
Gurdās, Bhāi	Giān Ratnawli	96, 97
	Kabit Swayyās	99
	Varān Kabit Swayyās	104
Gūlāb Singh	Adhiātām Ramayan	50
	Moksh Panth	132
Gūlāb Singh	Moksh Panth Parkāsh	132
	Prabodh Chander Nātak	134
Gūrmūkh Singh	Gurbilās Padshāhī Chhevīn	7
Gūrmūkh Singh	Anak Parkār	198
Gwāl Kavi	Neu Nirbāh Granth	194
Harcharn Dāss	Sabbā Parkāsh	187
	Tikā Bhākhā Bhūkhan	187
Hardiāl Misar	Bhāgwat Dasam Sikand Puran	52
Harjas Rāi	Adbhūt Bilās	179
Harji	Pothi Harji	19

Name of Author	Title	Page No.
Harjī	Parmārath Sūkhmanī Sahansar Nāmāh	101
Hari Rām Dāss Narinjī	Chand Ratnāwli	176, 177
Hasham Shah	Sassi Pūnnū Sohni Mahiwāl	115 156
Hirday Rām	Sherin Farhād Hannūmān Nātak Sudāmā Chrittar	157 57-60 66
Jai Kishan	Rūp Dip Pingal Bhākhā	177
Jalhan	Bānī Jalhan di	68
Kabīr	Shlok Kabīr	70
Kankan	Das Gur Kathā	4
Karīm	Siharfi	159
Kartār Singh, Chhabbar	Sākā Nanakānā Sāhib	46
Kesar Singh Chibbar	Bansānwali Nāmāh	38
Khairai Shah	Bārā Māhā	147
Kharak Singh Thhāttā	Gurbilās Bābā Vir Singh	28
Kishore Dāss	Bhāgwat Gitā	122
Kirpāl Singh, Bāwā	Mehmā Parkāsh Vārtak	17
Kirpā Rām	Bhāgat Māl ka Tikā Bhāgat Māl Sikhān di	4 3
Krishān Lāl	Bhāgwat Dasam Sikand Pūrān Mahābhārat	51 63, 64
Lābh Singh Jethedār	Sikhān diān Bemisāl Qurbāniān	47
Mahādev Sarswati	Vedānt Tatow	139
Manī Singh, Bhāi	Bhāgat Mālā, Sikhān de Bhāgatmala	1
Manī Singh Bhāi	Giān Ratnāwli	5, 6
Manohar Dāss Narinjī	Giān Manjri Sat Parshanūtri	127 137
Margind	Rajinder Matī Chrittar	45
Matī Rām	Tikā Rasrāj	179
Matī Rām	Lalat Lām	178
Meharbān, Bābā	Janam Sākhī Sri Gurū Nānak Dev Ji	12, 13
Mirān Shah	Siharfi	160
Mūl Singh	Bārā Māhā	147

Name of Auther	Title	Page No.
Mūqbal	Heer Rānjāh	152-154
Mūrlī Kavī	Kabit	130
Nānak, Gūrū	Bāni	74, 86
	Paintish Akhari	87
Nand Dāss	Nām Manjri Nām Mālā	183, 84.
Nand Lāl, Bhāi	Rehit Nāmāh	106, 107
	Tankhāh Nāmāh	111
	Rubyāt	112
	Zindgī Nāmāh	116
Pārdās	Shlok Pārdās	71
Pir Baksh	Siharfi	160
Prehlād Singh	Rehit Nāmāh	107, 108
	Tankhāh Nāmāh	110, 111
Rām Dyāl	Jang Nāmāh	42
Rām Singh	Gūrmūkhi Din Patri (Diary)	
	Maharaja Ranjit Singh	41
Rām Sūkh Rāō	Jassā Singh Binod	30
Rattan Hari	Brahm Rehās	126
Sadārang Ji	Bāwan Akhari	69
Sāhib Singh	Bhagat Bhāv Prabhākar	120
Sant Rām	Mahatam Amritsar	62
Santokh Singh	Nānak Pārkāsh	19
	Nām Kosh Granth	133
	Ramāyan	64
Sarūp Dāss Bhallā	Mehmā Parkāsh	18
Senapat	Chanākā Shastar	190, 191
Sewā Dāss	Parchiān	20
Sewa Dass	Parchiān Prem Bhagtān	22
	Sakhiān Bhagtān kiān	25
Shāh Hussain	Kafiān	150
Sohan Singh Dorā	Kashmir de kūjh hāl	44
	Meriyād de kūjh din	45
Sūkhā Singh	Gūr bilās Padshāhi Dasvin	9, 10
Sūkhā Singh	Kherūltūjarab	200
Sukhdev	Adhiātam Parkāsh	117
Sundar	Verāt Parb (Mahābhārat)	67

Name of Auther	Title	Page No.
Sūndar Kavī	Sūndar Singār	185
Sūndar Dāss	Sūnder Bilās	72
Sūr Dāss	Sūr Sāgar	73,74
Sūthrā	Bāni Suthray dī	68
Tārā Chand	Sakhiān Bhāi Dadū diān	30
Teg Bhahdur, Gūrū	Shabad te Shlok	94
Tehl Singh	Alankār Sagar Sūdhā	175
Tej Singh	Bārā Māhā	148,-150
	Kāfiān	151
	Siharfi	161, 168
Tulsi Dāss	Kavitā	69
	Rāmāyān	65
	Shlok	72
Vali Rām (Wali Ram)	Asāwarī	119
	Vichār Sarowar	139
Waras Shāh	Heer Waras Shāh	152



## APPENDIX V

### Title–Author Catalogue of Urdu Manuscripts

Title	Author	Page of the Catalogue
Ah ! Jullunder	Major A. R. Chandhari	225
Bām-i-Shahādat	Lakshvir Singh Mūztur	230
Dastūral Amal (Mūlkh-i-Mahfūz Punjāb).	Sarūp Lāll (Gobind Rām),	208
Diary Anokh Singh	Anokh Singh	223
George Broadfoot ki Diary		223
Hālāt-i-Pānīpat	Abu Salām Chisti Sābrī	209
Iqtibās az Gūldastā-i-Kashmir	Har Gopal.	210
Iqtibās az Muktasar		
Sair-i-Gulshan-i-Hind	Babū Rām	210
Iqtibās az Twārikh Jhajar,	Gulām Nabī Tehsildār	212
Iqtibās Twārikh–Rājgān Pathāniā	Ragnāth Singh	211
Iqtibās Twārikh-i-Tehsil Banglā Fāzilkā	Mohammad Alīm Ūllāh	211
Jang-i-Kābūl	Sayyad Abul Hassain Shāh Riāz.	209
Kalām-i-Safir	Safir	230
Khūn ki holī	Farrūkh Amritsari	224
Kochak Bakhtar	Mayyā Dāss	231
Masnawī Māh-i-Mūnir	Mohammad Hayāt Samani Asim	231
Mahsharistan-i-Kapūrthalā	Khalifā Imāmūddin	225
Mufidūl Aām	Fazal Alī	236
Naqūl-i-Dastavizāt		227
Naqūl-i-Mūsawdāt Khatūt		227
Nuskhā-i-Zabāndānī		232
Report Kāngrā	George C. Barnes, Pohlū Rām E.A.C.	213
Sikhon ki Qūrbāniān		213
Tārikh-i-Afghānistān	Syyād Fidā Hūssain	214
Tārikh-i-Gujrānwālā	Gopāl Dāss	216
Tārikh-i-Izlāh-I-Ienru-i- Sutlej		214

Title	Author	Page of the Catalogue
Tārikh-i-Pargnā Mūktsar wā Mamdot	Syyad Nisār Alī	217
Tārikh-i-Punjāb	Gopāl Dāss	217
Tārikh-i-Punjāb	Dīn Mohammad	218
Tārikh-i-Rohillā		219
Tārikh-i-Zilā Montgomery	Mūnshī Bakhtwar Lāl	220
Tārikh-i-Zilā Mūltān		221
Tārikh-i-Qasida bā Madāh	Mohammad Ramzān	233
Tausif-i-Sarāpā Dilbare	Mohammad Hayāt Samani Asim	233
Tazkirā		234
Tazkirā Rajab Ali	Rajab Alī Khān	226
Twārikh-i-Darbār Sāhib		215
Twārikh-i-Goshā-i-Punjāb		216
Twārikh-i-Sidhū Bararhān, Khāndani-i-Phūl	Sir Attar Singh	219
Umdatul Twārikh	Rattan Lāl	221
Wāqiāt-i-Dūrrāni	Mir Wāris Alī	222
Yūsaf Zūlaikhā	Hāsham, Mian Khān	234





# E R R A T A

Serial Nos. of first 9 MSS. left

Page	Serial No.	English matter Line No.	Misprint	Correction
2	1	3	sikh	six
4	4	4	od	old
6	6	4	does not much	does not appear to be much
6	6	9	accounts	account
8	9	9	one the	one of the
19	22	12	contains of	contains
30	36	2	a	an
30	36	2	descilple	disciple
32	39	10	genuineness	of the genuineness
39	48	7	scruting	scrutiny
40			Serial No. 49	Serial No. 50
40	49	1	valuble	valuable
67	85	2	devottee	devotee
72			serial No. 81	serial No. 95
74	96	4	works is parti- cularly	work particularly
75	98	4	said to have	is said to have
88	117	1	important popular	important and popular
97	132	10	Guru	Gurus
120	167	12	translation	translation of
178	252	8	subject	subjects
185	262	8	different in style	difference in style
188	266	3	Vix	Viz
213	9	8	of account of	account of
215	12	3	sxtract	extract
218	18	18	It folio	Its folio
221	22	10	narrate	narrates
231	35	14	interpressed	interposed



---

BOOKS PUBLISHED ON NO PROFIT NO LOSS BASIS

## Our Available Publications

- 1 Maharaja Ala Singh of Patiala & His Times, (English).  
with 8 photos and two maps (Cloth Bound). Approved by  
D. P. I. Punjab. Rs. 3/-
  - 2 A Short Life Sketch of Maharaja Ala Singh  
(English) 50 nP.
  - 3 Bhai Vasti Ram & Bhai Ram Singh (English) 50 nP.
  - 4 Maharaja Ranjit Singh (Punjabi) 13 nP.
  - 5 History of the Partition of the Punjab Vol. I.  
(Sikhan-di-Sewa). (Punjabi) Re. 1-25 nP.
  - 6 A Catalogue of Persian & Sanskrit Manuscripts  
(in Sikh History Research Department) Rs. 5/-
  - 7 Janam Sakhi Sri Guru Nank Dev Ji  
by Meharban Ji with about 650 pages including detailed  
Introduction etc. by different scholars. Rs. 15/-
  - 8 A Catalogue of Punjabi & Urdu Manuscripts  
(in the Sikh History Research Department) Rs. 6/-
- Char Bagh-i-Punjab  
by Ganesh Dass Wadehra of Gujrat (History of Punjab  
in Persian written in 1849 A.D.) (in Press)

( Postage Extra in all Cases )

**SIKH HISTORY RESEARCH DEPARTMENT**  
**KHALSA COLLEGE AMRITSAR.**

---